

ਜੀਵਨ  
ਗੁਰੂ ਗੋਬਿੰਦ ਸਿੰਘ

ਓ

ਬੁਰਗਾਨਪੁਰ

ਦਾ

ਇਤਿਹਾਸ



ਬਚਨ ਸਿੰਘ 'ਬਚਨ'  
ਗੁੱਜਰਖਾਨੀ

ਜੀਵਨ ਗੁਰੂ ਗੋਬਿੰਦ ਸਿੰਘ  
ਤੇ  
ਬੁਰਹਾਨਪੁਰ ਦਾ ਇਤਿਹਾਸ

ਸ: ਬਚਨ ਸਿੰਘ 'ਬਚਨ' ਗੁੱਜਰਖਾਨੀ  
ਐਮ. ਏ.  
ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ  
ਬਰਦਵਾਨ (ਪਛਮੀ-ਬੰਗਾਲ)

ਲਾਹੌਰ ਬੁਕ ਸ਼ਾਪ;  
੨, ਲਾਜਪਤ ਰਾਏ ਮਾਰਕੀਟ, (ਨੇੜੇ ਸੋਸਾਇਟੀ ਸਿਨੇਮਾ)  
ਲੁਧਿਆਣਾ

Guru Gobind Singh TE Burhanpur da Iithas

by

Bachan Singh 'Bachan' Gujarkhani, M. A.

Principal, Guru Nanak Misson Public School

324, G. T. Road, Burdwan.

Residence :- 114, Krishna Nagar, SIMLA (H P.)

Former Principal

- (1) Sri Guru Gobind Singh H/Sec. School Patna (Bihar)
- (2) Guru Tegh Bahadur Public School, Saharanpur (U.P.)
- (3) Guru Nanak Public School, Giridhi (Bihar)

ਦਸੰਬਰ 1981

**LBS**

ਕੀਮਤ

Rs. 15 - -

ਪ੍ਰਕਾਸ਼ਕ :

ਸ: ਜੀਵਨ ਸਿੰਘ ਐਮ. ਏ.

ਲਾਹੌਰ ਬੁਕ ਸ਼ਾਪ,

2, ਲਾਜਪਤ ਰਾਇ ਮਾਰਕੀਟ

ਲੁਧਿਆਣਾ।

ਪ੍ਰਿੰਟਰ : ਸ: ਜੀਵਨ ਸਿੰਘ ਐਮ. ਏ.

ਲਾਹੌਰ ਆਰਟ ਪ੍ਰੈਸ, ਲੁਧਿਆਣਾ।

## ਸਮਰਪਣ

ਪਰਮ ਮਿੱਤਰ

ਸ: ਪ੍ਰਿਥੀਪਾਲ ਸਿੰਘ ਜੀ ਗੁੱਜਰਖਾਨੀ

ਚੇਅਰਮੈਨ--ਗੁਰੂ ਤੇਗ ਬਹਾਦਰ ਐਜੂਕੇਸ਼ਨ ਟ੍ਰਸਟ,

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਤੇ ਪ੍ਰਧਾਨ

ਗੁਰਦੁਆਰਾ ਜਗਤ ਸੁਧਾਰ, ਦੁਰਗਾਪੁਰ

(ਵੈਸਟ-ਬੰਗਾਲ)

ਨੂੰ

SIKHBOOKCLUB.COM

## ਪ੍ਰਸੰਸਾ

ਗਿ: ਸੰਤ ਸਿੰਘ ਜੀ 'ਮਸਕੀਨ'

ਸਾ ਧਰਤ ਭਈ ਹਰਿਆਵਲੀ  
ਜਿਥੇ ਮੇਰਾ ਸਤਿਗੁਰੂ ਬੈਠਾ ਆਇ ।  
ਸੇ ਜੰਤ ਭਏ ਹਰੀਆਵਲੇ  
ਜਿਨੀ ਮੇਰਾ ਸਤਿਗੁਰ ਦੇਖਿਆ ਜਾਇ ।

ਜਿਥੇ ਕਦੀ ਸਤਿਗੁਰੂ ਜੀ ਨਿਵਾਸ ਕਰਦੇ ਰਹੇ ਉਹ  
ਥਾਨ ਸੁਹਾਵੇ ਤੇ ਗੁਰੂ ਸਿਖੀ ਦੇ ਸਮੇਂ ਹਨ । ਗੁਰੂ ਸਿਖ 'ਸਚੁ  
ਮੰਦਰ' ਦੀ ਪੂਰਿ ਮੱਥੇ-ਲਾਉਂਦੇ ਆਪਣੇ ਜੀਵਨ ਵਿਚ 'ਅਗੰਮੀ-  
ਰਸ' ਪੈਦਾ ਕਰਦੇ ਹਨ ।

'ਗੁਰਦੁਆਰਿਆਂ ਵਿਚੋਂ ਬਲ ਤੇ ਬੁੱਧੀ ਪ੍ਰਾਪਤ ਹੁੰਦੀ ਹੈ  
ਤੇ ਮਨ 'ਸਦੀਵੀ-ਅਨੰਦ' ਨਾਲ ਜੁੜ ਜਾਂਦਾ ਹੈ । ਗੁਰਬਾਣੀ  
ਵਿਚ ਰਬ ਤੇ ਨਾਮ-ਸਿਮਰਨ ਦਾ ਵਰਣਨ ਸਰਬਤ ਦੇ ਭਲੇ ਤੇ  
ਸਚ ਦਾ ਇਜ਼ਹਾਰ ਹੈ ।

'ਤੂੰ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਬਾਹ ਹੇ ।

ਗੁਰੂ ਦੇ ਦਰਸ਼ਨ ਤੇ 'ਦਰਸ਼ਨ' ਨੂੰ ਸਮਝਣ ਲਈ, 'ਸਹਿਜ-  
ਧਿਆਨ' ਦੀ ਲੋੜ ਹੈ । 'ਸਹਿਜ-ਧਿਆਨ' ਨਾਲ 'ਹਉਮੈ-ਦੁਰਮਤਿ'  
ਦੂਰ ਹੋ ਜਾਂਦੀ ਹੈ ਤੇ ਮਨੁਖੀ-ਹਿਰਦਾ ਪਵਿਤਰ ਤੇ ਪੁਨੀਤ ਹੋ  
ਜਾਂਦਾ ਹੈ । ਇਹੋ ਜਿਹੀ ਉਚੀ-ਅਧਿਆਤਮਕ ਅਵਸਥਾ ਵਿਚ

ਟਿਕਾਓ ਨਾਲ ਹੀ ਕੋਈ ਉਤਮ ਤੇ ਸੁਚੀ ਰਚਨਾ ਸਿਰਜੀ ਜਾ ਸਕਦੀ ਹੈ ।

ਸੋ ਗਿਆਨੀ ਜਿਨਿ ਸਬਦਿ ਲਿਵ ਲਾਈ

ਇਤਿਹਾਸ ਲਿਖਣ ਦਾ ਮੰਤਵ ਰਚਨਾ ਵਿਚ ਪੇਸ਼ ਕੀਤੇ ਗਏ ਭਾਵਾਂ ਨੂੰ ਪਾਠਕਾਂ ਨਾਲ ਸਾਂਝਿਆਂ ਕਰਨਾ ਹੈ ਤੇ ਜਦੋਂ ਕੋਈ ਲੇਖਕ ਵਰਤਮਾਨ ਮੁਹਾਵਰ ਵਿਚ ਰਚਨਾ ਦਾ ਰੂਪ ਤੇ ਵਸਤੂ ਭੇਦ ਕਰਦਾ ਹੈ ਤਾਂ ਉਸ ਦਾ ਪ੍ਰਭਾਵ ਉਸ ਰੂ ਤੇ ਡੂੰਘਾ ਹੁੰਦਾ ਹੈ । ਇਸ ਪੱਖ ਤੋਂ ਬਚਨ ਜੀ ਦਾ ਉਦਮ ਰਚਨਾਤਮਕ ਹੈ ।

ਪ੍ਰੋ: ਬਚਨ ਸਿੰਘ ਜੀ 'ਬਚਨ' ਪੰਥ ਵਿਚ ਇਕ ਉਤਮ-ਬੁੱਧੀ ਜੀਵ, ਕਵੀ, ਲੇਖਕ ਤੇ ਕਥਾਕਾਰ ਪ੍ਰਵਾਨਿਤ ਹਨ ਤੇ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਤਿਹਾਸ ਲਿਖਣ ਦਾ ਮਨੋਰਥ ਕੇਵਲ ਘਟਨਾਵਾਂ ਦਾ ਪ੍ਰਗਟਾਵਾ ਨਹੀਂ ਬਲਕਿ ਇਸ ਦਾ ਉਦੇਸ਼ ਮਨੁੱਖੀ-ਜ਼ਿੰਦਗੀ ਨੂੰ ਸਹੀ ਸੋਧ ਦੇਣਾ ਵੀ ਹੈ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸਾਡਾ ਬਹੁ-ਮੁਲਾ ਸਰਵੋਤਮ ਵਿਰਸਾ ਹੈ ਜਿਸ ਦੀਆਂ ਨੀਹਾਂ ਤੇ ਅਸਾਂ ਨੇ ਆਪਣੇ 'ਵਰਤਮਾਨ' ਤੇ 'ਭਵਿੱਖ' ਨੂੰ ਸੋਧਣਾ ਤੇ ਸੰਵਾਰਨਾ ਹੈ । 'ਬੁਰਾਹਨ-ਪੁਰ' ਦਾ ਬਹੁ-ਪੱਖੀ ਇਤਿਹਾਸ ਵੀ ਸਾਨੂੰ 'ਰਾਜਸੀ-ਸਤਾ' ਤੇ 'ਸਮਾਜਕ-ਚੇਤਨਾ' ਦਾ ਅਨੁਭਵ ਕਰਾਂਦਾ ਹੈ । ਇਨ੍ਹਾਂ ਸੰਖੇਪ ਸ਼ਬਦਾਂ ਦੁਆਰਾ ਬਚਨ ਜੀ ਦੀ ਇਸ ਇਤਿਹਾਸਕ-ਰਚਨਾ ਦੀ ਪ੍ਰਸ਼ੰਸਾ ਕਰਦਾ ਹਾਂ ।

## ਕੁਝ ਸ਼ਬਦ

ਪ੍ਰਿੰਸੀਪਲ ਸਤਿਬੀਰ ਸਿੰਘ ਜੀ ਐਮ. ਏ.

ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੀ ਰਾਸ ਪਹਲੀ ਦੇ ਅਸ ਪਹਲੀ ਦੇ ਮੰਗਲਾਚਰਨ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਮਨੁੱਖ ਦੇ ਤਾਰਨ ਲਈ ਜਗਤ ਰੂਪੀ ਖੇਤ ਵਿਚ ਸਿਖੀ ਦੀ ਵੇਲ ਬੋਈ, ਨੌ ਸਤਿਗੁਰੂ ਸਾਹਿਬਾਨ ਨੇ ਸਮੇਂ ਸਮੇਂ ਉਪਦੇਸ਼ ਰੂਪੀ ਜਲ ਦੇ ਦੇ ਕੇ ਵੇਲ ਚੰਗੀ ਤਰ੍ਹਾਂ ਪਾਲੀ। ਉਸ ਵੇਲ ਨੂੰ ਸਤਿਨਾਮੀ ਰੂਪੀ ਸ਼ਰੇਸ਼ਟ ਫਲ ਪਿਆ, ਜਿਸ ਨੂੰ ਬ੍ਰਹਮ ਗਿਆਨ ਰੂਪੀ ਮਨ ਬਾਛਤ ਫਲ ਲਗਾ ਜਿਸ ਨੂੰ ਕਲਗੀਧਰ ਨੇ ਕਈ ਕਈ ਵਾਰ ਜੰਗ ਰਚ ਕੇ ਅਨੇਕਾਂ ਜਤਨਾਂ ਨਾਲ ਬਚਾਇਆ ਤੇ ਪ੍ਰਤਿਪਾਲਿਆ।

ਸ੍ਰੀ ਨਾਨਕ ਨਰ ਤਾਰਨ ਹੇਤ ।

ਸਿਖੀ ਬੋਲ ਬਇ ਜਗ ਖੇਤ ।

ਅਪਰ ਗੁਰ ਉਪਦੇਸ਼ ਜਬਾਰੀ ।

ਦੇ ਦ ਭਲੀਭਾਂਤਿ ਪ੍ਰਤਿਪਾਰੀ ।੩੩।

ਸਿਮਰਨ ਸਤਿਨ ਮ ਸੁ ਸੁਮਨਸਾ ।

ਬ੍ਰਹਮ ਗਯਾਨ ਫਲ ਚਹਿਜਿਸ ਮਨਸਾ ।

ਕਲਗੀਧਰ ਰਨ ਕਹਿ ਬਹੁ ਬਾਰਿ ।

ਅਨਿਨ ਜਤਨ ਤੇ ਸੌ ਪ੍ਰਤਿਪਾਰ ।੩੪।

ਹੁਣ ਜੇ ਇਹ ਸਿਖੀ ਦਾ ਬੂਟਾ ਸਿਰ ਉਚਾ ਕਰਕੇ ਦ੍ਰਿੜ ਖਲੋਤਾ ਹੈ ਤਾਂ ਸਭ ਸਤਿਗੁਰ ਸਾਹਿਬਾਨ ਦੇ ਤਪ ਦਾ ਸਦਕਾ ਹੈ।

ਪਥ ਖਾਲਸਾ ਸੁਰਤਰ ਬੰਦਾ ।

ਸਤਿਗੁਰ ਤਪ ਦਿਢ ਮੂਲ ਖਰੋਵਾ ।

ਬੁਰਾਹਨਪੁਰ ਵਿਖ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣੇ ਅਤੇ ਫਿਰ ਦਸਵੇਂ ਜਾਮੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਛੇ ਮਹੀਨੇ ਤੋਂ ਵਧ ਉਥੇ ਟਿਕਣਾ, ਉਸ ਸਾਰੀ ਘਾਲ ਦੀ ਵਾਰਤਾ ਹੈ । ਇਕ ਪ੍ਰਕਾਰ ਨਾਲ ਬੁਰਾਹਨਪੁਰ ਇਸ ਸਾਰੀ ਘਾਲ ਦਾ ਚਿੰਨ੍ਹ ਹੈ । ਦਾਦੂ ਦੇ ਇਕ ਚੇਲੇ ਜੈਤ ਰਾਮ ਨੂੰ ਉਚਾਰੇ ਬਚਨ ਦਸ ਰਹ ਹਨ ਕਿ ਕਿਤਨੀਆਂ ਕਠਨਾਈਆਂ ਵਿਚੋਂ ਪੰਥ ਨੂੰ ਗੁਜ਼ਰਨਾ ਪਿਆ ਸੀ । ਹਿੰਦੁਸਤਾਨ ਇਹ ਕਹਿ ਤੇ ਕਰ ਰਹਿਆ ਸੀ :-

ਦਾਦੂ ਦਾਵਾ ਦੂਰ ਕਰਿ

ਕਲਿਕਾ ਲੀਜੈ ਭਾਇ ।

ਜੇ ਕੇ ਮਾਰੇ ਈਂਟ ਢੇਮ

ਲੀਜੈ ਸੀਸ ਚਢਾਇ ।

ਆਪ ਜੀ ਨੇ ਕਿਹਾ, ਇੰਝ ਕਰਨ ਨਾਲ ਜਰਵਾਨੇ ਹੋਰ ਸਿਰ ਚੜ੍ਹਣਗੇ । ਹੁਣ ਇਸ ਗੱਲ ਦੀ ਲੋੜ ਹੈ :

ਦਾਦੂ ਦ ਵਾ ਰਖਕੇ ਕਲਿਕਾ ਲੀਜੈ ਭਾਇ ।

ਜੇ ਕੇ ਮਾਰੇ ਈਂਟ ਢੇਮ ਪਾਥਰ ਹਨੈ ਬਸਾਇ ।

ਗੁਰੂ ਪਾਤਸ਼ਾਹ ਦਾ ਭਾਵ ਸੀ, ਹੁਣ ਚੁਪ ਕਟੀਆਂ ਨਹੀਂ ਕਰਣੀਆਂ ਅਤੇ ਨਾਂਹ ਹੀ ਕਿਸੇ ਨੂੰ ਮਨ ਮਾਨੀਆਂ ਕਰਨ ਦੇਣੀਆਂ ਹਨ । ਮਨ ਮਾਨੀ ਨੂੰ ਰੋਕਣ ਤੇ ਰੁਕਵਾਉਣ ਲਈ ਇਧਰ ਦਖਣ ਵਲ ਆਏ ਸਨ । ਬੁਰਾਹਨਪੁਰ ਛੇ ਮਹੀਨੇ ਟਿਕ ਕੇ ਦਖਣ ਨੂੰ ਜਗਾਇਆ ਸੀ । ਜਿਵੇਂ ਦਮਦਮੇ ਸਾਹਿਬ (ਬਠਿੰਡੇ) ੧੧ ਮਹੀਨੇ ਟਿਕ ਕੇ ਪੰਥ ਦੀ ਨਵ-ਸੁਰਜੀਤੀ ਕੀਤੀ ਸੀ ਉਵੇਂ ਹੀ ਮਰਹਟਿਆਂ

ਨੂੰ ਅੜ ਖਲੋਣ ਲਈ ਕਿਹਾ ਸੀ। ਹਜ਼ੂਰ ਸਾਹਿਬ 'ਬੰਦਾ' ਹੀ ਬਨਾਉਣ ਗਏ ਸਨ ਤੇ ਉਸ ਨੂੰ ਪੰਜਾਬ ਭੇਜਣ ਵੇਲੇ ਇਹ ਹੀ ਹੁਕਮ ਕੀਤਾ ਸੀ ਕਿ ਉਨ੍ਹਾਂ ਸਭ ਨੂੰ ਸਜ਼ਾਵਾਂ ਦੇਵੋ ਜਿਨ੍ਹਾਂ ਪੀਰ ਬੁਧੂ ਸ਼ਾਹ ਬੇਦੋਸ਼ੇ ਨੂੰ ਤਸੀਹੇ ਦੇ ਦੇ ਸ਼ਹੀਦ ਕੀਤਾ ਹੈ। ਗੁਰੂ ਜੀ ਦੀ ਬਖਸ਼ਿਸ਼ ਸਦਕਾ ਹੀ ਕੁਰੀਤੀਆਂ ਰੁਕੀਆਂ, ਜੁਲਮੀ ਤੁਰਕੀ ਰਾਜ ਤੇ ਉਸ ਦੇ ਤੇਜ਼ ਰੂਪੀ ਬਨ ਨੂੰ ਦਾਵਾ ਅਗਨੀ ਵਾਂਗ ਇਕ ਵੇਰ ਤਾਂ ਸੁਆਹ ਕਰਕੇ ਮਿਟਾ ਦਿਤਾ।

ਤੁਰਕਨ ਗਜ਼ ਤੇਜ਼ ਬਨ ਦਾਵਾ।

ਏਕ ਬਾਰ ਕਰਿ ਡਾਰ ਮਿਟਾਵਾ।

ਗੁਰੂ ਜੀ ਦਾ ਮੁਸਲਮਾਨਾਂ ਨਾਲ ਕਿਸੇ ਕਿਸਮ ਦਾ ਨਾਂਹ ਵੈਰ ਸੀ, ਨਾ ਵਿਰੋਧ। ਉਹ ਤਾਂ ਕੇਵਲ ਜੁਲਮੀ ਰਾਜ ਦੇ ਵਿਰੁਧ ਸਨ। ਇਹ ਗੱਲ ਉਸ ਵਕਤ ਦੇ ਸਭ ਮੁਸਲਮਾਨ ਤੇ ਇਥੋਂ ਤਕ ਕਿ ਔਰੰਗਜ਼ੇਬ ਦੀ ਆਪਣੀ ਬੇਟੀ ਜ਼ੋਬ-ਉਨਿਸਾ ਵੀ ਜਾਣਦੀ, ਸਮਝਦੀ ਤੇ ਪਿਤਾ ਨੂੰ ਕਹਿੰਦੀ ਵੀ ਸੀ। ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਰਥਾਤ ਜੰਗ ਨਾਮਾ ਭੰਗਾਣੀ ਵਿਚ ਸਪਸ਼ਟ ਲਿਖਿਆ ਹੈ ਕਿ ਜਦ ਔਰੰਗਜ਼ੇਬ ਨੇ ਬੁਰਾਹਨਪੁਰ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਈਨ ਮੰਨਣ ਜਾਂ ਜੰਗ ਲਈ ਤਿਆਰ ਹੋਣ ਦੀ ਗੱਲ ਲਿਖੀ ਸੀ ਤਾਂ ਉਸ ਦੀ ਬੇਟੀ ਸਮਝਾਂਦੀ ਸੀ ਕਿ ਇਹ ਕੋਈ ਆਮ ਰਾਜਿਆਂ ਵਾਂਗ ਨਹੀਂ, ਇਹ ਵਾਹਿਗੁਰੂ ਹਜ਼ੂਰ ਤੋਂ ਉਸੇ ਤਰ੍ਹਾਂ ਬਖਸ਼ਿਸ਼ ਲੈ ਕੇ ਆਏ ਹਨ ਜਿਵੇਂ ਪੈਗੰਬਰ ਆਏ ਸਨ।

ਔਰੰਗਜ਼ੇਬ ਨੇ ਲਿਖਿਆ ਸੀ :

ਤੂੰ ਗੁਰੂ ਗੋਬਿੰਦ ਸਦਾਇੰਦਾ ਜੋਧਾ ਮਰਦਾਨਾ।

ਹੁਕਮ ਮੇਰਾ ਕੰਧਾਰ ਵਿਚ, ਕਾਬਲ ਖੁਰਾਸਾਨਾ।

ਸਭ ਰਾਜੇ ਦਖਣ ਪਹਾੜ ਦੇ, ਆਇ ਕਰਨ ਸਲਾਮਾ ।  
ਪਰਵਾਨਾ ਵੇਖ ਕੇ ਮਿਲ ਸਿਤਾਬ,  
ਨਹੀਂ ਕਰ ਜੁਧ ਸਮਾਨਾ ।

ਮੈ ਪਕੜੁੰਗਾ ਨਾਲ ਜੋਰ ਦੇ, ਕਰ ਫਤੇ ਦਮਾਮਾ ।

ਤਾਂ ਇਹ ਸੁਣ ਦੇਖ ਕੇ

ਜ਼ੋਬਨਿਸਾ ਆਖਦੀ ਸੁਣ ਬਾਪ ਹਮਾਰੇ ।

ਇਹ ਆਇਆ ਗੁਰ ਹਜ਼ੂਰ ਥੀਂ, ਲੈ ਮਨਸਬ ਭਾਰੇ ।

ਇਸ ਤਰ੍ਹਾਂ ਜਦ ਕੁਝ ਦੇਰ ਪਿਛੋਂ ਔਰੰਗਜ਼ੇਬ ਦਾ ਹੁਕਮ ਪਾ ਕੇ ਸ਼ਹਿਜ਼ਾਦਾ ਮੁਅਜ਼ਮ (ਬਹਾਦਰ ਸ਼ਾਹ) ਸ੍ਰੀ ਅਨੰਦਪੁਰ ਚੜ੍ਹ ਆਇਆ ਸੀ ਤਾਂ ਉਸ ਨੇ ਕਲਗੀ ਵਾਲੇ ਦੀ ਅਜ਼ਮਤ ਦੇਖ ਸਿਰ ਝੁਕਾਇਆ ਸੀ ਅਤੇ ਨਾਲ ਹੀ ਦੋਖੀਆਂ ਨੂੰ ਸਜ਼ਾਵਾਂ ਦਿਤੀਆਂ ਸਨ । ਜਦ ਬਹਾਦਰ ਸ਼ਾਹ ਬਾਪ ਦੀ ਕੇਂਦ ਵਿਚ ਸੀ ਤਾਂ ਵੀ ਅਸੀਸਾਂ ਲੈਣ ਲਈ ਬੇਨਤੀਆਂ ਭੇਜਦਾ ਰਹਿਆ ਸੀ । ਫਿਰ ਆਗਰੇ ਵਲ ਚਲਿਆ ਸੀ ਤਾਂ ਉਸ ਸਮੇਂ ਵੀ ਬਖਸ਼ਿਸ਼ ਦ ਹੱਥ ਰਖਣ ਦੀ ਬੇਨਤੀ ਗੁਰੂ ਗੋਬਿੰਦ ਸਿੰਘ ਜੀ ਪਾਸ ਭੇਜੀ ਸੀ । ਇਹ ਸਚਾਈ ਹੈ ਕਿ ਮੁਹੰਮਦ ਆਜ਼ਮ ਗੁਰੂ ਜੀ ਦੇ ਬਖਸ਼ੇ ਹਏ ਤੀਰ ਨਾਲ ਲਖਾ ਜੰਗਲ ਦੇ ਇਕ ਜਰਨੈਲ ਹਥੋਂ ਹੀ ਮੈਦਾਨੇ ਜੰਗ ਵਿਚ ਦੇਰ ਹੋਇਆ ਸੀ ।

ਜਦ ਦੋ ਅਗਸਤ ੧੭੦੭ ਨੂੰ ਬਹਾਦਰ ਸ਼ਾਹ ਨਾਲ ਆਗਰੇ ਮੁਲਾਕਾਤ ਹੋਈ ਸੀ ਤਾਂ ਮਹਾਰਾਜ ਜੀ ਘੋੜੇ ਸਵਾਰ ਦਰਬਾਰ ਵਿਚ ਆਏ ਸਨ । ਬਹਾਦਰ ਸ਼ਾਹ ਆਪੂੰ ਅਗੋਂ ਲਣ ਆਇਆ ਸੀ ਅਤੇ ਗੁਰ ਸ਼ੋਭਾ ਦੇ ਸ਼ਬਦ ਵਿਚ ਧੰਨਵਾਦ ਕਰਦੇ ਕਹਿਆ ਸੀ :

ਦਯਾ ਧਾਰਿ ਹਮਰੋ ਘਰਿ ਆਏ  
ਤਖਤ ਬਖਤ ਤੁਮਰੇ ਪ੍ਰਭ ਪਾਏ ।

ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ ਕਿ  
ਬਹਾਦਰ ਸ਼ਾਹ ਨੇ ਕਿਹਾ ਸੀ :—

ਹਕ ਦ ਜਾਣੂ ਤੇ ਉਸ ਦੀ ਪੂਜਾ ਕਰਨ ਵਾਲਿਆਂ ਦੇ  
ਆਗੂ ਖੁਦਾ ਨੂੰ ਪਹੁੰਚੇ ਹੋਏ ਆਰਠਾਂ ਦੇ ਸੋਢੀ ਰਾਮ ਦਾਸ  
ਜੀਓ, ਆਸ ਹੈ ਕਿ ਆਪ ਜੀ ਦਾ ਪਰਉਪਕਾਰੀ ਸਰੀਰ  
ਨਰੋਆ ਹੈ । ਆਪ ਜੀ ਦੇ ਦਫ਼ਤਰ ਦੇਣ ਨਾਲ ਸਾਰੇ  
ਰਾਮ ਦੂਰ ਹੋ ਗਏ ਹਨ ।

(ਅਜ ਦੀਦਾਰੋ ਫੈਜ਼ ਆਸਾਰੋ ਏਸ਼ਾਂ ਤਮਾਮ)

ਠੀਕ ਗੱਲ ਤਾਂ ਇਹ ਹੈ ਕਿ ਇਹ ਸਲਤਨਤ ਤੇ  
ਬਾਦਸ਼ਾਹਿਤ ਆਪ ਜੀ ਦੇ ਰਹਿਮ ਸਦਕਾ ਹੀ ਪ੍ਰਾਪਤ  
ਹੋਈ ਹੈ ।

ਫਿਰ ਬਹਾਦਰ ਸ਼ਾਹ ਨੇ ਯਕੀਨ ਦਿਲਵਾਇਆ ਕਿ ਆਪ  
ਜੀ ਦੇ ਵਾਜ਼ਬ ਹੁਕਮ ਸਿਰ ਤੇ ਖਿੜੇ ਮਥੇ ਪੂਰੇ ਕਰਨ ਦਾ ਵਧ  
ਤੋਂ ਵਧ ਜਤਨ ਕਰਾਂਗਾ । ਸੋ ਇਹ ਲਿਖਣ ਤੇ ਦੁਹਰਾਨ ਦੀ  
ਲੋੜ ਨਹੀਂ ਕਿ ਇਨ੍ਹਾਂ ਜਤਨਾਂ ਦੀ ਪੂਰਤੀ ਲਈ ਹੀ ਗੁਰੂ ਜੀ  
ਬਹਾਦਰ ਸ਼ਾਹ ਨਾਲ ਆਏ ਸਨ । ਅਤੇ ਬੁਰਾਹਨਪੁਰ ਛੇ ਮਹੀਨੇ  
ਤੋਂ ਕੁਝ ਦਿਨ ਵਧ ਟਿਕੇ ਸਨ । ਤਾਰੀਖ਼ ਬਹਾਦਰ ਸ਼ਾਹ ਵਿਚ  
ਸਪਸ਼ਟ ਲਿਖਿਆ ਹੈ ਕਿ ਜਿਸ ਵੇਲੇ ਸ਼ਾਹੀ ਫੌਜ ਦਖਣ ਵਿਚ  
ਬੁਰਾਹਨਪੁਰ ਵਲ ਨੂੰ ਕੂਚ ਕਰ ਰਹੀ ਸੀ, (ਗੁਰੂ) ਨਾਨਕ ਦੇ  
ਪੋਤਰਿਆਂ (ਗਦੀ ਨਸ਼ੀਨਾਂ ਵਿਚੋਂ ਗੁਰੂ ਗਬਿੰਦ ਸਿੰਘ ਇਨ੍ਹਾਂ  
ਇਲਾਕਿਆਂ ਵਿਚ ਸਫਰ ਕਰਨ ਲਈ ਆਏ ਸਨ ਤੇ ਬਾਦਸ਼ਾਹੀ

ਕੋਂਪਾਂ ਦੇ ਨਾਲ ਨਾਲ ਜਾ ਰਹੇ ਸਨ। ਉਹ ਨਿਤਾਪ੍ਰਤੀ ਸੰਸਾਰੀ ਲੋਕਾਂ, ਧਾਰਮਕ ਹਠੀਆਂ ਤੇ ਹੋਰ ਹੋਰ ਖਿਆਲ ਦੇ ਲੋਕਾਂ ਦੇ ਇਕੱਠ ਵਿਚ ਵੱਖਿਆਨ ਕਰਦੇ ਸਨ।

ਬੁਰਾਹਨਪੁਰ ਨਾਲ ਇਕ ਹੋਰ ਸਾਂਝ ਵੀ ਹੈ। ਜਿਸ ਮੁਮਤਾਜ਼ ਬੇਗਮ ਨੂੰ ਪਹਿਲੇ ਛੇ ਮਹੀਨੇ ਆਹੂ ਮੰਜ਼ਿਲ ਬਾਇਆ ਗਿਆ ਅਤੇ ਉਥੇ ਮ੍ਰਿਤਕ ਸਰੀਰ ਨੂੰ ਤਾਜਮਹਲ ਲੈ ਜਾ ਕੇ ਦਬਾਇਆ ਗਿਆ, ਉਸ ਨੂੰ ਤਾਜਮਹਲ ਦਬਾਉਣ ਵੇਲੇ ਵਜ਼ੀਰ ਖਾਨ ਨੂੰ ਖਾਸ ਆਗਿਆ ਦਿੱਤੀ ਗਈ ਕਿ ਉਹ ਕਬਰ ਦੇ ਅੰਦਰਲੇ ਹਿੱਸੇ ਤਕ ਜਾ ਸਕਦਾ ਹੈ। ਉਥੇ ਸ਼ਾਹੀ ਘਰਾਨਿਆਂ ਦੀਆਂ ਔਰਤਾਂ ਤੋਂ ਸਿਵਾਇ ਕਿਸੇ ਹੋਰ ਨੂੰ ਜਾਣ ਦੀ ਆਗਿਆ ਨਹੀਂ ਸੀ ਹੋਦੀ। ਵਜ਼ੀਰ ਖਾਨ ਗੁਰੂ ਘਰ ਹਰਕਾਰਾ ਕਰਕੇ ਜਾਣਿਆ ਜਾਂਦਾ ਸੀ ਅਤੇ ਸੁਖਮਨੀ ਸਾਹਿਬ ਦਾ ਪਾਠ ਸੁਣੇ ਬਗ਼ੈਰ ਅੰਨ ਮੂੰਹ ਨਹੀਂ ਸੀ ਪਾਉਂਦਾ। ਪਾਠ ਉਹ ਭਾਈ ਭਾਗੂ ਨਾਂ ਦੇ ਸਿਖ ਕੋਲੋਂ ਸੁਣਦਾ ਸੀ।

ਪੰਥ ਦੇ ਪ੍ਰਸਿਧ ਵਿਦਵਾਨ ਪ੍ਰਿੰ: ਬਚਨ ਸਿੰਘ 'ਬਚਨ' ਗੁੱਜਰ-ਖਾਨੀ ਦਾ ਖੋਜ ਭਰਪੂਰ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਖੇਪ ਜੀਵਨ ਤੇ ਇਤਿਹਾਸ, ਬੁਰਾਹਨਪੁਰ ਗੁਰਦੁਆਰਾ, ਮਹੱਤਤਾ ਅਤੇ ਪਿਛੋਕੜ ਪੜ੍ਹਿਆ ਤਾਂ ਖੁਸ਼ੀ ਹੋਈ ਕਿ ਉਹ ਸਭ ਅਸਥਾਨ ਉਜਾਗਰ ਕੀਤੇ ਜਾ ਰਹੇ ਹਨ ਜਿਥੇ ਮੇਰਾ ਸਤਿਗੁਰ ਬੈਠਾ ਆਇ। ਉਥੇ ਹੁਣ ਇਕ ਸ਼ਾਨਦਾਰ ਗੁਰਦੁਆਰਾ ਖੜਾ ਹੈ। ਇਹ ਪੜ੍ਹਕੇ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਆਉਣ ਜਾਉਣ ਵਾਲੇ ਹਰ ਯਾਤਰੂ, ਮੁਸਾਫਰ ਲਈ ਰਹਿਣ, ਟਿਕਣ, ਬਹਿਣ ਤੇ ਫਿਰ ਲੰਗਰ ਦਾ ਹਰ ਵਕਤ ਪ੍ਰਬੰਧ ਹੈ। ਜਿਸ ਵੇਲੇ ਕੋਈ ਮਰਜ਼ੀ ਆਵੇ ਉਸ ਨੂੰ ਲੰਗਰ ਤਿਆਰ ਮਿਲੇਗਾ। ਗੁਰੂ ਹਰਿ ਰਾਇ ਜੀ ਨੇ ਇਸ

ਸਵਾਲ ਦੇ ਉਤਰ ਵਿਚ ਫਰਮਾਇਆ ਸੀ ਕਿ ਸਭ ਤੋਂ ਉਤਮ  
ਅਸਥਾਨ ਉਹ ਹੈ ਜਿਥੇ ਹਰ ਸਮੇਂ ਪ੍ਰਸ਼ਾਦ ਪਾਉਣ ਨੂੰ ਮਿਲੇ।  
ਮਹਾਰਾਜ ਦੇ ਬਚਨ ਸਨ :

ਚੂਕੇ ਸਮੇਂ ਅਥਿਤ ਜੋ ਆਵੈ।

ਕਰ ਭਾਉ ਭਗਤ ਤਿਸ ਤ੍ਰਿਪਤ ਭੁਗਾਵੈ।

ਵਹੀ ਸੇਵ ਮੇਰੇ ਪ੍ਰਮਾਨ।

ਤਬ ਮੈਂ ਤਿਪਤਾਵੈ ਸਿਖ ਸੁਜਾਨ।੧੫।

(ਮਹਿਮਾ ਪ੍ਰਕਾਸ਼ ਸਾਖੀਆਂ ਪਾਤਸ਼ਾਹੀ ੭)

ਇਨ੍ਹਾਂ ਬਚਨਾਂ ਤੇ ਬੁਰਾਹਨਪੁਰ ਦੀਆਂ ਸੰਗਤਾਂ ਨੂੰ  
ਪਹਿਰਾ ਚਾਂਦੇ ਦੇਖ ਚਿਤ ਬਹੁਤ ਪ੍ਰਸੰਨ ਹੋਆ ਹੈ। ਵਾਹਿਗੁਰੂ  
ਹੋਰ ਰਹਿਮਤ ਦਾ ਹੱਥ ਸਿਰ ਤੇ ਰਖੇ।

SIKHBOOKCLUB.COM

SIKHBOOKCLUB.COM

ਪਹਿਲਾ ਭਾਗ

ਜੀਵਨ ਗੁਰੂ ਗੋਬਿੰਦ ਸਿੰਘ

SIKHBOOKCLUB.COM

SIKHBOOKCLUB.COM

## ਵਹਿ ਪ੍ਰਗਟਿਓ ਮਰਦ ਅੰਗਮੜਾ

ਗੁਰੂ ਗੋਬਿੰਦ ਸਿੰਘ ਜੀ ਆਪਣੇ ਯੁਗ ਦੇ ਪਹਿਲੇ ਪੂਰਣ ਪੁਰਖ-ਭਗਵੰਤ ਸਨ ਜਿਨ੍ਹਾਂ ਆਪਣੀ ਜੀਵਨ-ਗਾਥਾ ਆਪ ਲਿਖੀ। ਆਪ ਨੇ ਲਿਖਿਆ ਕਿ ਸਤ ਚੋਟੀਆਂ ਵਾਲੇ ਹੇਮ-ਕੁੰਡ ਪਰਬਤ ਤੇ ਸਮਧੀ ਲਾਈ ਤੇ ਦੂ ਤਾਂ ਇਕ ਰੂਪ ਹੋਏ। ਪ੍ਰਭੂ ਨੇ ਕਲਗੀਧਰ ਪਿਤਾ ਨੂੰ ਸਸਾਰ ਵਿਚ ਜਾਣ ਲਈ ਆਗਿਆ ਕੀਤੀ। ਸੁਰਤਿ ਪ੍ਰਭੂ ਚਰਨਾਂ ਵਿਚ ਐਸੀ ਚੁਭੀ ਹੋਈ ਸੀ ਕਿ ਹੋਰ ਕੋਈ ਖਿਚ ਨਾ ਪੈ ਸਕੀ।

ਅਕਾਲ ਪੁਰਖ ਦੀ ਆਗਿਆ ਨੂੰ ਪਰਵਾਨ ਕਰਦਿਆਂ ਜਗਤ ਵਿਚ ਆਏ। ਪ੍ਰਭੂ-ਪ੍ਰਮਾਤਮਾ ਨੇ ਆਪ ਨੂੰ ਆਦੇਸ਼ ਦਿਤਾ, “ਜਿਥੇ ਵੀ ਜਾਓ ਧਰਮ ਚਲਾਓ ਤੇ ਲੋਕਾਂ ਨੂੰ ਮਾੜੇ ਕੰਮ ਕਰਨ ਤੋਂ ਰੋਕੋ।”

ਅਕਾਲ ਪੁਰਖ ਦਾ ਹੁਕਮ ਮੰਨ ਕੇ ਆਪ ਸੰਸਾਰ ਤੋਂ ਆਏ—  
ਅਕਾਲ ਪੁਰਖ ਵਾਚ। ਚੈਪਈ।

ਮੈਂ ਅਪਨਾ ਸੁਤ ਤੋਹਿ ਨਿਵਾਜਾ  
ਪੰਥ ਪ੍ਰਚੁਰ ਕਰਬ ਕਹੁ ਸਾਜਾ  
ਜਾਹਿ ਤਹਾ ਤੈ ਧਰਮ ਚਲਾਏ  
ਕੁਬੁਧਿ ਕਰਨ ਤੇ ਲੋਕ ਹਟਾਇ

[ਬਚਿਤ੍ਰ ਨਾਟਕ

## ਪ੍ਰਕਾਸ਼ ਤੇ ਬਾਲਪਨ

ਆਪ ਦੇ ਮਹਾਨ-ਪਿਤਾ ਗੁਰੂ ਤੇਗ ਬਹਾਦਰ ਜੀ ੧੬੬੫ ਈ: ਦੇ ਅੰਤ ਵਿਚ ਪਰਵਾਰ ਸਮੇਤ ਪੂਰਬੀ ਦੇਸਾਂ ਵਿਚ ਧਰਮ—ਪਰਚਾਰ ਲਈ ਅੰਨਦਪੁਰੋਂ ਤੁਰੇ। ਆਪ ਜੀ ਨਾਲ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਤੋਂ ਬਿਨਾਂ ਦੀਵਾਨ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਤੇ ਭਾਈ ਗੁਰਦਿੱਤਾ ਜੀ ਵੀ ਸਨ।

ਇਹ ਤੀਰਥ-ਯਾਤਰਾ 'ਜਗਤ-ਉਧਾਰਨ' ਤੇ ਜਨਤਾ ਦੇ ਮਨਾਂ ਵਿਚ ਸੁੰਮਾਣ ਤੇ ਸੁੰ-ਵਿਸ਼ਵਾਸ ਜਗਾਣ ਦਾ ਉਪਰਾਲਾ ਸੀ।

ਗੁਰੂ ਸਾਹਿਬ ਨੇ ਪਹਿਲੇ ਪੜਾਅ ਸੈਫਾਬਾਦ (ਬਹਾਦਰ ਗੜ੍ਹ ਪਟਿਆਲਾ) ਵਿਖੇ ਆਪਣੇ ਸ਼ਰਧਾਲੂ ਸੈਫਉੱਦੀਨ ਨੂੰ ਨਿਵਾਜਿਆ।

ਸੈਫਉੱਦੀਨ ਨੇ ਇਕ ਸੁੰਦਰ ਘੋੜਾ ਭੇਟਾ ਕੀਤਾ ਜਿਸ ਤੇ ਆਪ ਨੇ ਬਨਾਰਸ ਤਕ ਸਫਰ ਕੀਤਾ। ਆਪ ਨੇ ਉਸ ਦਾ ਨਾਮ ਸਿਰੀਧਰ ਰਖਿਆ ਜੋ ਬੀਮਾਰ ਹੋ ਕੇ 'ਬਨਾਰਸ' ਵਿਖੇ ਹੀ ਚਲਾਣਾ ਕਰ ਗਇਆ। ਸੈਫਾਬਾਦ ਤੋਂ ਕੁਰਕਛੇਤਰ, ਦਿੱਲੀ, ਮਥਰਾ, ਆਗਰਾ, ਇਟਾਵਾ, ਕਾਨਪੁਰ, ਅਯੁਧਿਆ ਤੋਂ ਅਲਹਾਬਾਦ (ਪ੍ਰਯਾਗ) ਪਹੁੰਚੇ। ਇਨ੍ਹਾਂ ਤੀਰਥ ਅਸਥਾਨਾਂ ਤੇ ਗਿਆਨ-ਦਾਨ ਤੋਂ ਬਿਨਾਂ ਜੰਗਜੂ ਕੌਮਾਂ ਵਿਚ ਬੀਰਤਾ ਦਾ ਜਜ਼ਬਾ ਵੀ ਵੰਡਦੇ ਰਹੇ।

੧੬੬੬ ਈ: ਦੇ ਆਰੰਭ ਵਿਚ ਪ੍ਰਯਾਗ ਪਹੁੰਚੇ। ਇਸ ਪਵਿਤ੍ਰ ਅਸਥਾਨ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਤਾ ਗੁਜਰੀ ਦੀ ਪਵਿਤ੍ਰ ਕੁਖ ਵਿਚ ਪ੍ਰਕਾਸ਼ ਹੋਇਆ। ਲਗ-ਭਗ ੨੭ ਸਾਲਾਂ ਉਪਰੰਤ ਇਹ ਮਹਾਨ ਘਟਨਾ ਵਾਪਰੀ। ਇਸ ਬਾਰੇ ਕਲਗੀਧਰ ਜੀ ਬਚਿਤ੍ਰ-ਨਾਟਕ ਵਿਚ ਲਿਖਦੇ ਹਨ—

ਤਾਤ ਮਾਤ ਮੂਰ ਅਲੱਖ ਅਰਾਧਾ ।

ਬਹੁ ਬਿਧਿ ਜੋਗ ਸਾਧਨਾ ਸਾਧਾ ।

ਤਿਨ ਜ ਕਰੀ ਅਲਖ ਕੀ ਸੇਵਾ ।

ਤਾਂਤੇ ਭਏ ਪ੍ਰਸੰਨਿ ਗੁਰ ਦੇਵਾ ।

ਤਿੰਨ ਪ੍ਰਭ ਜਬ ਆਇਸ ਮੁਹਿ ਦੀਯਾ ।

ਜਬ ਹਮ ਜਨਮ ਕਲੂ ਮਹਿ ਲੀਯਾ ।

ਤਿਹੀ ਪ੍ਰਕਾਸ਼ ਹਮਾਰਾ ਭਯੋ ।

ਪਟਨਾ ਸ਼ਹਿਰ ਬਿਖੇ ਭਵ ਲਯੋ ।

ਅਲਾਹਾਬਾਦ ਤੋਂ ਬਨਾਰਸ, ਗਯਾ ਤੋਂ ਪਟਨਾ ਪੁਜੇ ।

ਪਰਵਾਰ ਨੂੰ ਸ਼੍ਰੀ ਪਟਨਾ ਸਾਹਿਬ ਛੱਡ ਕੇ ਆਪ ਆਸਾਮ ਦੀ ਯਾਤਰਾ ਲਈ ਰਵਾਨਾ ਹੋ ਗਏ । ਤਖਤ ਹਰੀਮੰਦਰ ਵਿਖੇ ਸੰਭਾਲੇ ਹੁਕਮਨਾਮਿਆਂ ਤੋਂ ਪਤਾ ਲਗਦਾ ਹੈ ਕਿ ਭਾਈ ਦਿਆਲਾ ਜੀ ਆਪ ਦੇ ਪਰਵਾਰ ਦਾ ਧਿਆਨ ਰੱਖਣ ਲਈ ਪਟਨਾ ਹੀ ਰਹਿ ਗਏ ਸਨ । ਇਕ ਹੁਕਮਨਾਮੇ ਵਿਚ—“ਭਾਈ ਦਿਆਲ ਦਾਸ ਨੂੰ ਮੇਰਾ ਹੀ ਰੂਪ ਜਾਣਨਾ ।” ਕਹਿ ਕੇ ਨਿਵਾਜਿਆ ।

ਉਸ ਵੇਲੇ ਗੁਰੂ ਤੇਗ ਬਹਾਦਰ ਜੀ ਢਾਕਾ ਵਿਖੇ ਸਨ ਜਦੋਂ ਉਨ੍ਹਾਂ ਨੂੰ ਭਾਈ ਮੋਹਰ ਚੰਦ ਤੇ ਭਾਈ ਕਲਿਆਣ ਚੰਦ ਹਥੀਂ ਬਾਲਕ-ਗੁਰੂ ਦੇ ਜਨਮ ਦੀ ਖਬਰ ਭੇਜੀ ਗਈ ।

੨੨ ਦਸੰਬਰ ੧੬੬੬ ਈ: ਨੂੰ ਸ਼੍ਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ । ਨਾਵਾਂ ਪਾਤਸ਼ਾਹ ਜੀ ਦੇ ਹੁਕਮਨਾਮਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਆਪ ਦਾ ਆਦਿ-ਨਾਮ ਗੋਬਿੰਦ ਦਾਸ ਸੀ ।

ਗੁਰੂ ਤੇਗ ਬਹਾਦਰ ਜੀ ਨੇ ਢਾਕਾ ਤੋਂ ਇਕ ਹੁਕਮਨਾਮੇ

ਵਿਚ ਪਟਨੇ ਦੀ ਸੰਗਤ ਨੂੰ ਵਧਾਈ ਭੇਜੀ ।

“ਸੰਗਤ ਸੇਵਾ ਗੋਬਿੰਦ ਦਾਸ ਕੀ ਕਰਤੀ ਹੈ । ਤੁਮਾਰੀ ਸੇਵਾ ਸੰਗਤ ਕੀ ਗੁਰੂ ਕੀ ਦਰਗਾਹ ਬਾਇ ਪੜੇਗੀ । ਸੰਗਤ ਕਾ ਭਲਾ ਹੋਗਾ ।”

## ਸ੍ਰੀ ਪਟਨਾ ਸਾਹਿਬ

ਪ੍ਰਾਚੀਨ ਕਾਲ ਵਿਚ ਪਟਨੇ ਦਾ ਨਾਮ ਪਾਟਲੀ-ਪੁਤ੍ਰ ਸੀ । ਯੂਨਾਨੀ ਇਸ ਨੂੰ ਪਾਲੀਬਥਰਾ ਕਹਿੰਦੇ ਸਨ । ਡਾਹਯਾਨ ਤਿੰਨ ਵਰ੍ਹੇ ਪਾਟਲੀ ਪੁਤਰ ਵਿਖੇ ਰਹਿਆ । ਇਹ ਗੁਪਤ ਘਰਾਣੇ ਦੀ ਰਾਜਧਾਨੀ ਸੀ । ਇਸ ਸ਼ਹਿਰ ਵਿਚ ਮਹਾਤਮਾ ਬੁਧ ਨੇ ਚਰਨ ਪਾਏ ਸਨ । ਉਸ ਦੇ ਨਿਵਾਸ ਉਪਰੰਤ ਇਥੇ ਬੁਧ ਧਰਮ ਦ ਵਿਕਾਸ ਆਰੰਭ ਹੋਇਆ ।

ਇਥੇ ਬੁਧ ਧਰਮ ਦੇ ਦੋ ਵੱਡੇ ਵਿਹਾਰ ਸਨ ਇਨ੍ਹਾਂ ਵਿਹਾਰਾਂ ਵਿਚ ਸਤ ਹਜ਼ਾਰ ਭਿਖਸ਼ੂ ਰਹਿੰਦੇ ਸਨ ।

ਇਹ ਸਾਰੇ ਭਾਰਤ ਦਾ ਸਿਖਿਆ-ਕੇਂਦਰ ਸੀ । ਮਹਾਰਾਜਾ ਦੀ ਰਾਜਧਾਨੀ ਹੋਣ ਕਰਕੇ ਇਹ ਨਗਰ ਸਾਰੇ ਸੰਸਾਰ ਵਿਚ ਪ੍ਰਸਿਧ ਸੀ । ‘ਰਾਜ-ਭਵਨ’ ਦੀ ਸ਼ਿਲਪਕਾਰੀ ਅਦਭੁਤ ਸੀ । ਹਰ ਸਾਲ ਲੋਕ ਮਹਾਤਮਾ ਬੁਧ ਦੀ ਸਵਾਰੀ ਕਢਦੇ ਸਨ । ਮਹਾਤਮਾ ਬੁਧ ਦੀ ਸਵਾਰੀ ਨੂੰ ਵੀਹ ਗਡੀਆਂ ਵਿਚ ਸਜਾ ਕੇ ਨਗਰ ਵਿਚ ਘੁਮਾਇਆ ਜਾਂਦਾ ਸੀ ।

ਨਗਰ ਵਿਚ ਅਸਥਾਪਨ ਬੁਧ-ਮੂਰਤੀਆਂ ਵਿਚ ਕਲਾ ਕਿਰੱਤ ਸਿਖਰ ਤੇ ਸੀ ਤੇ ਬੋਹੜ ਦਾ ਬਿਛ ਬੁਧ ਦੀ ਹੱਦ ਦਾ ਚਿੰਨ੍ਹ ਹੈ ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਵਿਖੇ ਸਾਲਿਸ਼ ਗਏ ਜੋਹਰੀ ਨੂੰ ਮੰਜੀ ਬਖਸ਼ੀ ਸੀ। ਗੁਰੂ ਜੀ ਨੇ ਇਥੇ ਸੰਗਤ ਦੀ ਸਥਾਪਨਾ ਕੀਤੀ ਜਿਸ ਕਰਕੇ ਪਟਨਾ ਦੇ ਵਸਨੀਕਾਂ ਤੇ ਗੁਰੂ-ਨਾਨਕ ਜੀ ਦੀ ਸਿੱਖੀ ਦਾ ਪ੍ਰਭਾਵ ਸੀ ਜੋ ਦਸਵੇਂ ਪਾਤਸ਼ਾਹ ਸਮੇਂ ਸ਼ਕਤੀ ਦਾ ਪ੍ਰਗਟਾਓ ਬਣ ਕੇ ਉਭਰਿਆ।

ਬਾਲਾ-ਪ੍ਰੀਤਮ ਦੇ ਅਨੋਖੇ ਪ੍ਰਭਾਵ ਨੇ ਹਿੰਦੂ ਮੁਸਲਮਾਨਾਂ ਦਾ ਮਨ ਮੋਹ ਲਿਆ।

ਪਟਨਾ ਨਗਰ ਦਾ ਇਕ ਵਿਦਵਾਨ-ਪੰਡਤ ਕੇਸ਼ੋ ਦੱਤ ਬਾਲਾ-ਪ੍ਰੀਤਮ ਨੂੰ ਕ੍ਰਿਸ਼ਨ ਦਾ ਸਾਖਿਅਤ ਰੂਪ ਸਮਝ ਕੇ ਪੂਜਣ ਲਗ ਪਇਆ। ਇਸਟ-ਦੇਵ ਨਾਲ ਆਤਮਗੰਤ ਸਬੰਧ ਹੁੰਦਾ ਹੈ। ਇਸ ਤਰ੍ਹਾਂ ਰਾਜਾ ਮੈਨੀ ਤੇ ਉਸ ਦੀ ਰਾਣੀ ਵੀ ਇਸ ਅਨੋਖੇ-ਬਾਲ ਦੇ ਦਰਸ਼ਨ ਵਿਚ ਮਨ ਦੀ ਸ਼ਾਂਤੀ ਅਨੁਭਵ ਕਰਦੇ ਸਨ।

ਉਨ੍ਹਾਂ ਦਾ ਮਹਲ 'ਸਤਿਸੰਗ-ਘਰ' ਬਣ ਗਇਆ ਸੀ। ਉਨ੍ਹਾਂ ਦੇ ਵਿਹੜੇ ਵਿਚ ਰਬੀ-ਮੁਸਕਾਨ ਖੇਡਦੀ, ਜਿਉਂ ਜਿਉਂ ਸ਼ਰਧਾ ਵਧਦੀ ਗਈ ਤਿਉਂ ਤਿਉਂ ਬਾਲ-ਗੁਰੂ ਦੇ ਦੁਆਲੇ ਪ੍ਰੇਮੀਆਂ ਦੀਆਂ ਭੀੜਾਂ ਜੁੜਦੀਆਂ ਗਈਆਂ। ਰਾਜਾ ਫਤਹ ਚੰਦ ਮੈਨੀ ਤੇ ਉਸ ਦੀ ਰਾਣੀ ਜਿਸੋਰੀ ਦੇਵੀ ਨੇ ਬਾਲਾ-ਪ੍ਰੀਤਮ ਦੇ ਖੇਡਣ ਲਈ ਇਕ ਵਿਸ਼ੇਸ਼ ਹਵੇਲੀ ਬਣਵਾਈ। ਇਹ ਹਵੇਲੀ 'ਬਾਲ ਘਰ' ਬਣੀ ਜਿਥੇ ਬਾਲ-ਲੀਲਾ ਦੀਆਂ ਖੇਡਾਂ ਹੁੰਦੀਆਂ ਰਹੀਆਂ। ਗੁਰਦੁਆਰਾ ਬਾਲ-ਲੀਲਾ ਬਾਲ-ਪਨ ਦੀ ਯਾਦ ਦਾ ਸਮਰਪਨ ਹੈ।

ਗੁਰੂ ਜੀ ਦੇ ਸਿਦਕੀਆਂ ਵਿਚੋਂ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਨੇ ਗੋਬਿੰਦ ਦਾਸ ਨੂੰ ਇਕ ਵਿਸ਼ਾਲ ਬਾਗ਼ ਤੇ ਬਹੁਤ ਸਾਰੀ ਜ਼ਮੀਨ ਭੇਟਾ ਕੀਤੀ। ਗੁਰਦੁਆਰਾ 'ਗੁਰੂ ਕਾ ਬਾਗ਼' ਉਨ੍ਹਾਂ ਸ਼ਰਧਾਲੂਆਂ ਦੇ ਅਨਿਨ ਪਿਆਰ ਨੂੰ ਪ੍ਰਗਟਾਉਂਦਾ ਹੈ।

ਗੁਰੂ ਜੀ ਛੇ-ਸਾਲ ਪਟਨਾ ਰਹਿ। ਮਾਮਾ ਕਿਰਪਾਲ ਚੰਦ ਸਾਰੇ ਪਰਵਾਰ ਤੇ ਵਿਸ਼ੇਸ਼ ਕਰਕੇ ਬਾਲਾ-ਪ੍ਰੀਤਮ ਦਾ ਖਿਆਲ ਰਖਦੇ ਰਹੇ।

ਨਾਵੇਂ-ਪਾਤਸ਼ਾਹ ਦੇ ਹੁਕਮਨਾਮਿਆਂ ਵਿਚ ਬਹੁਤ ਸਾਰੇ ਨਾਵਾਂ ਦਾ ਵਰਣਨ ਹੈ ਉਥੇ ਖਾਸ ਕਰਕੇ ਮਾਈ ਬੇਬੇ ਪੇੜੀ ਬਾਈ ਦਾ ਵੀ ਜ਼ਿਕਰ ਕੀਤਾ ਹੈ ਜੋ ਬਾਲ-ਗੁਰੂ ਦੀ ਖਿਡਾਵੀ ਸੀ।

## ਭੀਖਣ ਸ਼ਾਹ :

ਪ੍ਰਸਿਧ ਸੂਫੀ ਦਰਵੇਸ਼ ਭੀਖਣ ਸ਼ਾਹ ਦਾ ਜਨਮ ਪਿੰਡ ਸਿਆਣਾ ਤਹਿਸੀਲ ਕੈਥਲ ਜ਼ਿਲਾ ਕਰਨਾਲ ਵਿਖੇ ਹੋਇਆ। ਆਪ ਦੇ ਵਡੇਰੇ ਘੁੜਾਮ-ਵਾਸੀ ਸਨ। ਫਕੀਰ ਭੀਖਣ ਨੇ ਆਪਣਾ ਨਿਵਾਸ 'ਠਸਕਾ' ਰਖ ਲਇਆ ਸੀ।

ਇਹ ਦਰਵੇਸ਼ ਪੰਜਾਬ ਤੋਂ ਪਟਨਾ ਪੰਜ ਸ਼ਿਸ਼ਾਂ ਸਮੇਤ ਪੂਜਾ ਉਸ ਨੇ ਦੋ ਕੁਜੀਆਂ ਇਕ ਵਿਚ ਦੁੱਧ ਤੇ ਦੂਜੇ ਵਿਚ ਪਾਣੀ ਰਖਿਆ, ਉਸ ਨੇ ਦੋਵੇਂ ਕੁਜੀਆਂ ਬਾਲਕ-ਗੁਰੂ ਅਗੇ ਰਖੀਆਂ। ਬਾਲ ਪ੍ਰੀਤਮ ਨੇ ਦੁਹਾਂ ਕੁਜੀਆਂ ਉਤੇ ਆਪਣੇ ਦੋਵੇਂ ਹਥ ਰਖੇ। ਇਸ ਦਾ ਅਰਥ ਸੀ ਕਿ 'ਗੁਰਦੇਵ' ਦੁਹਾਂ ਨੂੰ ਸਮਦ੍ਰਿਸ਼ਟੀ ਨਾਲ ਵੇਖਣਗੇ।

## ਅਨੋਖੇ ਕੰਤਕ :

ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਅਜਬ ਖੇਡਾਂ ਖੇਡਦੇ। ਆਪ ਦੀ ਹਰ ਖੇਡ ਰਮਜ ਤੇ ਰਹੱਸ ਨਾਲ ਭਰਪੂਰ ਸੀ। ਗੰਗਾ ਦੇ ਜਲ ਵਿਚ ਬੇੜੀਆਂ ਚਲਾਂਦੇ ਤੇ ਵਿਸੇਸ਼ ਕਰਕੇ ਜਦੋਂ ਪਾਣੀ ਦੀ ਰਵਾਨੀ ਤੇਜ਼ ਹੁੰਦੀ ਤਾਂ ਉਹ ਆਪਣੀ ਬੇੜੀ ਗੰਗਾ ਵਿਚਕਾਰ ਲੈ ਜਾਂਦੇ। ਉਹ ਸਮਝਾ ਰਹੇ ਸਨ ਕਿ ਮਨੁੱਖ ਨੂੰ ਜੀਵਨ ਵਿਚ ਸੰਘਰਸ਼ ਤੋਂ ਨਹੀਂ ਘਬਰਾਣਾ ਚਹੀਦਾ।

ਇਸੇ ਤਰ੍ਹਾਂ ਤੀਰਾਂ ਤੇ ਤਲਵਾਰਾਂ ਦੀਆਂ ਖੇਡਾਂ ਖੇਡਦੇ ਹਾਣੀਆਂ ਦੀਆਂ ਫੌਜਾਂ ਬਣਾ ਕੇ ਜੰਗ ਕਰਦੇ। ਨਵਾਬਾਂ ਨੂੰ ਮਖੌਲਾਂ ਕਰਦੇ ਤੇ ਹਾਕਮਾਂ ਦੇ ਸਾਹਮਣੇ ਸਲਾਮ ਕਰਨ ਦੀ ਥਾਂ ਹਿੱਕ ਤਾਣ ਕੇ ਖਲੋ ਜਾਂਦੇ। ਸੋਨੇ ਦੇ ਕੰਡਣ ਗੰਗਾ ਵਿਚ ਸੁਟ ਦੇਂਦੇ ਇਹ ਸੰਕੇਤ ਸੀ ਕਿ ਬਾਲਕ-ਗੋਬਿੰਦ 'ਸਰਬ-ਲੋਹ' ਨੂੰ ਪਿਆਰਦੇ ਹਨ। ਉਨ੍ਹਾਂ ਲਈ ਸਾਇਆ ਕੋਈ ਖਿਚ ਨਹੀਂ ਰਖਦੀ। ਉਨ੍ਹਾਂ ਲਈ ਉਚੇ ਉਦਸ਼ ਤੇ ਸਿਧਾਂਤ ਪਿਆਰੇ ਸਨ।

ਆਸਾਮ, ਬੰਗਾਲ ਤੇ ਉੜੀਸਾ ਦੀ ਯਾਤਰਾ ਉਪਰੰਤ ਆਪ ਸ੍ਰੀ ਪਟਨਾ ਸਾਹਿਬ ਪਹੁੰਚੇ। ਆਪਣੇ ਪਿਆਰੇ ਸਪੁਰੂ ਗੋਬਿੰਦ ਨੂੰ ਮਿਲ ਕੇ ਬਹੁਤ ਖੁਸ਼ ਹਏ। ਥੋੜੇ ਸਮੇਂ ਪਟਨਾ ਠਹਿਰਣ ਉਪਰੰਤ ਸਾਰੇ ਪਰਵਾਰ ਨੂੰ ਨਾਲ ਲੈ ਕੇ ਪਜ਼ਾਬ ਵਲ ਟੁਰ ਪਏ। ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਹਨ :—

“ਮਦ੍ਰ ਦੇਸ ਹਮ ਕੋ ਲੇ ਆਏ।

ਭਾਂਤ ਭਾਂਤ ਦਾਈਅਨਿ ਦੁਲਰਾਏ।

ਕੀਨੀ ਭਾਂਤ ਭਾਂਤ ਤਨ ਰਛਾ।

ਦੀਨੀ ਭਾਂਤ ਭਾਂਤ ਕੀ ਸਿਛਾ।

(ਬਚਿਤ੍ਰ-ਨਾਟਕ)

ਵੇਸ਼ਾਖੀ ਤੋਂ ਕੁਝ ਦਿਨ ਪਹਿਲਾਂ ਸਾਰਾ ਪਰਵਾਰ ਅਨੰਦ-ਪੁਰ ਪਹੁੰਚ ਗਇਆ। ਅਨੰਦਪੁਰ ਵਾਸੀ ਗੁਰੂ-ਪਰਵਾਰ ਦੇ ਦਰਸ਼ਨ ਕਰਕੇ ਗਦ ਗਦ ਹੋਏ।

## ਅੰਰੰਗਜੇਬ ਦੀ ਨੀਤੀ

ਗੁਰੂ ਤੇਗ ਬਹਾਦਰ ਸਾਹਿਬ ੧੬੭੦ ਦੇ ਅਖੀਰ ਵਿਚ ਪੂਰਬ ਦੀ ਯਾਤ੍ਰਾ ਤੋਂ ਪੰਜਾਬ ਪਹੁੰਚੇ। ਅੰਰੰਗਜੇਬ ਕਟੜ ਬਾਦਸ਼ਾਹ ਸੀ। ਉਸ ਨੇ ਹਿੰਦੂਆਂ ਤੇ ਜਜ਼ੀਆ ਤੇ ਧਾਰਮਿਕ ਯਾਤਰਾ ਟੈਕਸ ਮੁੜ ਲਾ ਦਿੱਤਾ ਸੀ। ਉਸ ਨੇ ਸੰਗੀਤ ਤੇ ਨਚ ਤੇ ਵੀ ਰੋਕ ਲਾ ਦਿੱਤੀ। ਮੰਦਰਾਂ ਦੀ ਉਸਾਰੀ ਤੇ ਮੁਰੰਮਤ ਰੋਕ ਦਿੱਤੀ। ਮਥਰਾ ਦੇ ਪ੍ਰਸਿਧ ਕੇਸਵ ਰਾਏ ਮੰਦਰ ਨੂੰ ਢਾਏ ਜਾਣ ਦਾ ਹੁਕਮ ਦਿੱਤਾ ਗਇਆ। ਹਿੰਦੂ ਵਿਦਿਆਲਿਆਂ ਨੂੰ ਬੰਦ ਕਰਾ ਦਿੱਤਾ। ੧੬੬੯ ਵਿਚ ਬਨ ਰਸ ਦਾ ਵਿਸ਼ਵਾਨਾਥ ਮੰਦਰ ਢਾਹ ਦਿੱਤਾ ਤੇ ਉਸ ਦੇ ਖੰਡਰ ਤੇ ਇਕ ਮਸੀਤ ਉਸਾਰ ਦਿੱਤੀ।

ਦਖਣ ਵਿਚ ਮਰਹਟਿਆਂ ਦੇ ਵਿਦਰੋਹ ਕਰਕੇ ਮੰਦਰ ਬੰਦ ਰਹੇ, ਅੰਰੰਗਜੇਬ ਕੇਵਲ ਹਿੰਦੂਆਂ ਦੇ ਹੀ ਵਿਰੁਧ ਨਹੀਂ ਸੀ ਬਲਕਿ ਸ਼ੀਆ ਰਿਆਸਤਾਂ ਬੀਜਾਪੁਰ ਤੇ ਗੋਲਕੋਂਡਾ ਦੇ ਮੁਸਲਮਾਨ ਸ਼ਾਸਕਾਂ ਦੇ ਵੀ ਖਿਲਾਫ਼ ਸੀ।

ਦਖਣ ਵਿਚ ਸ਼ਿਵਾ ਜੀ ਮਰਹਟਿਆਂ ਦੀ ਅਗਵਾਈ ਕਰ ਰਹਿਆ ਸੀ। ਆਗਰਾ ਤੇ ਮਥਰਾ ਦੇ ਜਾਟ ਤੇ ਸ਼ਾਂਤਨਾਮੀਏ ਵੀ ਮੁਗਲ-ਸਰਕਾਰ ਦੇ ਬਾਗੀ ਸਨ। ਉਨ੍ਹਾਂ ਦਾ ਆਗੂ ਗੋਲਕ ਜਾਟ ਸੀ। ਮਾਰਵਾੜ ਦੇ ਰਾਜਪੂਤ ਤੇ ਉਨ੍ਹਾਂ ਦਾ ਸਰਦਾਰ ਦੁਰਗਾਦਾਸ

ਰਾਠਰ ਵੀ ਮੁਗਲ ਫੌਜਾਂ ਨਾਲ ਲੋਹਾ ਲੈ ਰਹਿਆ ਸੀ। ਔਰੰਗਜ਼ੇਬ ੨੬ ਸਾਲ ਦੱਖਣ ਹੀ ਰਹਿਆ। ਅਹਿਮਦ ਨਗਰ ਵਿਖੇ ਕੈਂਪ ਰਖਿਆ ਤੇ ਅਖੀਰ ਉਸ ਦੀ ਕਬਰ ਵੀ ਦੱਖਣ 'ਦੌਲਤਾਬਾਦ' ਵਿਖੇ ਬਣੀ। ਉਸ ਦਾ ਚਰਿਤ੍ਰ ਇਕ ਐਸੇ ਮੁਸਲਮਾਨ ਦਾ ਚਰਿੱਤਰ ਸੀ ਜੋ ਭਾਰਤ ਨੂੰ ਦਾਰ-ਉਲ-ਇਸਲਾਮ ਬਣਾਉਣਾ ਚਾਹੁੰਦਾ ਸੀ। ਉਹ ਨਿਜੀ ਜੀਵਨ ਵਿਚ ਬਹੁਤ ਸਾਦਾ ਸੀ। ਕੁਰਾਨ-ਸ਼ਰੀਫ਼ ਲਿਖ ਕੇ ਤੇ ਟੋਪੀਆਂ ਬਣਾ ਕੇ ਗੁਜ਼ਾਰਾ ਕਰਦਾ ਸੀ।

ਸ਼ਾਹੀ ਖਜ਼ਾਨੇ ਵਿਚੋਂ ਪਾਈ ਵੀ ਖਰਚ ਨਹੀਂ ਕਰਦਾ ਸੀ, ਪਰ ਸੁਭਾ ਦਾ ਤਲਖ, ਕਟੜ ਸੁਨੀ ਤੇ ਜ਼ਾਲਮ ਬਾਦਸ਼ਾਹ ਸੀ। ਔਰੰਗਜ਼ੇਬ ਸਕੀ-ਮਿਜ਼ਾਜ ਆਦਮੀ ਸੀ। ਉਹ ਆਪਣੇ ਪੁਤਰਾਂ ਤੇ ਵੀ ਵਸਵਾ ਨਹੀਂ ਸੀ ਕਰਦਾ। ਉਸ ਦੇ ਉਤਰ-ਅਧਿਕਾਰੀ ਰਾਜ-ਪ੍ਰਬੰਧ ਵਿਚ ਬਹੁਤ ਕਮਜ਼ਰ ਸਨ। ਔਰੰਗਜ਼ੇਬ ਨੇ ਬਿਰਧ ਅਵਸਥਾ ਵਿਚ ਆਪਣੀਆਂ ਗਲਤੀਆਂ ਦਾ ਇਕਬਾਲ ਕੀਤਾ ਤੇ ਗੁਨਾਹਾਂ ਦੀ ਪੰਡ ਨਾਲ ਉਹਦੀ ਕਮਰ ਝੁਕ ਗਈ ਤੇ ਬੇ-ਬਸੀ ਦੀ ਹਲਤ ਵਿਚ ਚਲਾਣਾ ਕਰ ਗਇਆ। ਉਸ ਦੇ ਚਲਾਣੇ ਨਾਲ ਮੁਗਲ-ਚਰਾਗ ਵੀ ਬੁਝਣ ਲਗ ਪਇਆ।

ਔਰੰਗਜ਼ੇਬ ਦੇ ਸਮੇਂ ਦੇਸ਼ ਦੀ ਆਰਥਿਕ ਹਾਲਤ ਵੀ ਡਾਵਾਂ ਡੋਲ ਹੋ ਗਈ। ਮਨਸਬ ਦਾਰੀ ਰਾਜ-ਪ੍ਰਬੰਧ ਅਸਫ਼ਲ ਰਹਿਆ ਤੇ ਉਹ ਗਰੀਬਾਂ ਤੇ ਮਜ਼ਦੂਰਾਂ ਦੀ ਲੂਟ ਖਸੂਟ ਤੇ ਪਲਦਾ ਰਹਿਆ। ਜਾਗੀਰਦਾਰੀ ਪ੍ਰਬੰਧ ਨੇ ਹਲ-ਵਾਹਿਕਾਂ ਨੂੰ ਵਿਦਰੋਹ ਤੇ ਮਜ਼ਬੂਰ ਕਰ ਦਿਤਾ।

ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਆਏ ਤਾਂ ਪੰਜਾਬੀ ਕਿਸਾਨ ਤੇ ਕਿਰਤੀ ਵਰਗ ਮੁਗਲ ਰਾਜ ਨਾਲ ਟੱਕਰ ਲੈਣ ਲਈ ਕਿਸੇ ਮਹਾਨ ਆਗੂ ਦੀ ਅਗਵਾਈ ਨੂੰ ਉਡੀਕ ਰਹੇ ਸਨ।

ਔਰੰਗਜ਼ੇਬ ਨੇ ਇਸਲਾਮ ਦੇ ਪ੍ਰਚਾਰ ਲਈ ਕਸ਼ਮੀਰ ਦੀ ਚੋਣ ਕੀਤੀ। ਔਰੰਗਜ਼ੇਬ ਦਾ ਖਿਆਲ ਸੀ ਕਿ ਜੇ ਕਸ਼ਮੀਰ ਦੇ ਬ੍ਰਾਹਮਣ ਮੁਸਲਮਾਨ ਬਣ ਗਏ ਤਾਂ ਹਿੰਦੂ ਧਰਮ ਖਤਮ ਹੋ ਜਵੇਗਾ। ਬ੍ਰਾਹਮਣ ਤਾਂ ਸ਼ਾਸਤਰ ਦੇ ਗਿਆਤਾ ਸਨ। ਵੈਸ਼ ਤਕੜੀ ਤੋਲਦੇ ਸਨ ਤੇ ਸੂਦਰ ਸਮਾਜ ਸੇਵਕ ਬਣ ਕੇ ਰਹਿ ਗਏ ਸਨ। ਕੇਵਲ ਥੋੜੇ ਜਿਹੇ ਕਸ਼ਤਰੀਆਂ ਨੇ ਹੀ ਸ਼ਸਤ੍ਰ ਪਕੜੇ ਸਨ ਜੋ ਇਸਲਾਮੀ ਜਹਾਦ ਦਾ ਮੁਕਾਬਲਾ ਨਾ ਕਰ ਸਕੇ।

## ਕੀਨੋ ਬਡੇ ਕਲੂ ਮਹਿ ਸਾਕਾ:—

ਇਸ ਅਵਸਥਾ ਵਿਚ ਕਸ਼ਮੀਰ ਦੇ ਬ੍ਰਾਹਮਣ ਕਿਸੇ ਸ਼ਕਤੀ-ਵਾਨ ਮਹਾਂਪੁਰਸ਼ ਦੀ ਭਾਲ ਵਿਚ ਸਨ ਜੋ ਉਹਨਾਂ ਦੀ ਅਗਵਾਈ ਕਰ ਕੇ ਉਹਨਾਂ ਨੂੰ ਮੁਗਲ-ਅਤਿਆਚਾਰਾਂ ਤੋਂ ਬਚਾ ਸਕੇ।

ਮਟਨ ਦੇ ਪੁਜਾਰੀ ਕਿਰਪਾ ਰਾਮ ਪੰਡਤ ਦੀ ਅਗਵਾਈ ਵਿਚ ਪ੍ਰਮੁਖ ਪੰਡਤ ਗੁਰੂ ਜੀ ਦੀ ਸ਼ਰਨ ਆਏ। ਉਹ ਪੰਡਤ ਵੱਖ ਵੱਖ ਥਾਵਾਂ ਦੇ ਸਨ ਜਿਵੇਂ ਕੁਰਕਸ਼ੇਤਰ, ਹਰਦਵਾਰ ਆਦਿ।

ਦੁਖੀ ਬਿਪਰ ਜੋ ਚਲ ਕੇ ਆਇ ਪੁਰੀ ਅਨਦ  
ਬਾਂਹ ਅਸਾਡੀ ਪਕਰੀਐ ਗੁਰ ਹਰਿਗਬਿੰਦ ਕੇ ਚੰਦ।

ਗੁਰੂ ਜੀ ਨੇ ਪੂਰਬੀ ਦੇਸ਼ਾਂ ਵਿਚ ਯਾਤਰਾ ਕਰਕੇ ਇਹ ਅਨੁਭਵ ਕਰ ਲਿਆ ਸੀ ਕਿ ਕੇਵਲ ਕਸ਼ਮੀਰ ਹੀ ਨਹੀਂ ਸਗੋਂ ਸਮੁੱਚਾ ਦੇਸ਼ ਮੁਗਲ-ਹਕੂਮਤ ਦੇ ਜ਼ੋਰ ਤੇ ਜ਼ਬਰ ਨਾਲ ਨਪੀੜਿਆ

ਜਾ ਰਹਿਆ ਸੀ ਤੇ ਇਸ ਨਾਜ਼ਕ ਸਮੇਂ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਸੀ।

ਕਸ਼ਮੀਰ ਦੇ ਪੰਡਤਾਂ ਦੀ ਦਰਦ-ਕਹਾਣੀ ਸੁਣ ਕੇ ਗੁਰੂ ਜੀ ਨੇ ਮੁਗਲ-ਰਾਜ ਨੂੰ ਜੜ੍ਹਾਂ ਤੋਂ ਉਖੇੜਨ ਦਾ ਮਨ ਬਣਾ ਲਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਪੰਡਤਾਂ ਦੀ ਵਿਥਿਆ ਸੁਣਕੇ ਆਪ ਨੇ ਫੁਰਮਾਇਆ "ਜਦ ਤਕ ਕੋਈ ਸਤ-ਪੁਰਖ ਮਹਾਤਮਾ ਹਿੰਦੂ ਧਰਮ ਵਾਸਤੇ ਆਪਣਾ ਸਿਰ ਬਲੀਦਾਨ ਨਹੀਂ ਕਰਦਾ ਤਦ ਤਕ ਏਸ ਧਰਮ ਦਾ ਠਹਿਰਾਉਣਾ ਅਉਖਾ ਹੈ।

ਇਹ ਬਚਨ ਸੁਣਕੇ ਹੋਰ ਤਾਂ ਕੋਈ ਕੁਛ ਨਾ ਬੋਲਿਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਹਥ ਜੜ੍ਹ ਕੇ ਅਰਜ਼ ਕੀਤੀ ਕਿ ਮਹਾਰਾਜ ਆਪ ਨਾਲੋਂ ਹਿੰਦੂ ਧਰਮ ਦਾ ਰਾਖਾ ਤੇ ਪਿਆਰਾ ਸਤਿਪੁਰਖ, ਮਹਾਤਮਾ ਹੋਰ ਕੌਣ ਹੈ।

ਗੁਰੂ ਗੋਬਿੰਦ ਸਿੰਘ ਜੀ ਬਚਿਤ੍ਰ-ਨਾਟਕ ਵਿਚ ਇਸ ਮਹਾਨ ਸ਼ਹੀਦੀ ਬਾਰੇ ਇਉਂ ਵਰਨਣ ਕਰਦੇ ਹਨ।

ਤਿਲਕ ਜੰਝੂ ਰਾਖਾ ਪ੍ਰਭ ਤਾਕਾ।

ਕੀਨੋ ਬਡੋ ਕਲ ਮਹਿ ਸਾਕਾ।

ਸਾਧਨਿ ਹੇਤਿ ਇਤੀ ਜਿਨ ਕਰੀ।

ਸੀਸ ਦੀਯਾ ਪਦ ਸੀ ਨਾ ਉਚਰੀ।

ਧਰਮ ਹੇਤ ਸਾਕਾ ਜਿਨਿ ਕੀਆ।

ਸੀਸੁ ਦੀਆ ਪਰ ਸਿਰਰੁ ਨ ਦੀਆ।

ਨਾਟਕ ਚੇਟਕ ਕੀਏ ਕ੍ਰਕਾਜਾ।

ਪ੍ਰਭ ਲੋਗਨ ਕਹਿ ਆਵਤ ਲਾਜਾ।

ਦੇਹਰਾ-ਠੀਕਰ ਫਰਿ ਦਿਲੀਸਿ ਸਿਰਿ

ਪ੍ਰਭ ਪੁਰ ਕੀਯਾ ਪਯਾਨ।

ਤੇਗ ਬਹਾਦਰ ਜੀ ਕ੍ਰਿਆ  
ਕਰੀ ਨ ਕਿਨਹੂੰ ਆਨ ।

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ।  
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕ ।

(ਪਾ : ੧੦ ਬਚਿੱਤ੍ਰ ਨਾਟਕ)

ਗੁਰੂ ਤੇਗ ਬਹਾਦਰ ਜੀ ਸਤਿ ਤੇ ਧਰਮ ਦੀ ਰਖਿਆ ਲਈ ਵੀਰ-  
ਵਾਰ ੧੧ ਨਵੰਬਰ ੧੬੭੫ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤੇ  
ਗਏ । ਕਾਜ਼ੀ ਨੇ ਫਤਵਾ ਦਿਤਾ ਤੇ ਸਮਾਣੇ ਦੇ ਜਲਾਲ ਦੀਨ  
ਜੱਲਾਦ ਨੇ ਮਹਾਰਾਜ ਨੂੰ ਸ਼ਹੀਦ ਕਰ ਦਿਤਾ । ਗੁਰੂ ਜੀ ਦੇ  
ਪਿਆਰੇ ਸਿਖ ਸਾਥੀਆਂ ਭਾਈ ਦਇਆਲਾ ਦਾਸ, ਭਾਈ ਮਤੀ  
ਦਾਸ ਤੇ ਭਾਈ ਸਤੀ ਦਾਸ, ਸ਼ਹੀਦ ਕੀਤੇ ਗਏ ।

ਮਤੀ ਰਾਮ ਚਿਰਾਇਆ ਫਾੜਿਆ ।

ਦਿਆਲਾ ਦੇਗ ਵਿਚ ਸਾੜਿਆ ।

ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਸਾੜ ਦਿਤਾ  
ਗਇਆ । ਭਾਈ ਉਦਾ ਤੇ ਭਾਈ ਗੁਰਦਿਤਾ ਨੇ ਲਖੀ ਸ਼ਾਹ  
ਵਣਜਾਰਾ ਨੂੰ ਸਾਰੀ ਵਾਰਤਾ ਸੁਣਾਈ । ਭਾਈ ਲਖੀ ਸ਼ਾਹ ਨੇ  
ਗੁਰੂ ਜੀ ਦੇ ਪਵਿਤ੍ਰ ਸਰੀਰ ਨੂੰ ਸੜਕ ਤੋਂ ਚੁਕ ਲਾਇਆ । ਉਸ  
ਨੇ ਚੂਨੇ ਨਾਲ ਲਦੇ ਗਠਿਆ ਉਤੇ ਸਰੀਰ ਰਖਿਆ ਤੇ ਆਪਣੇ  
ਪਿੰਡ ਰਕਾਬ ਗੰਜ ਲੈ ਆਇਆ ਤੇ ਆਪਣੇ ਘਰ ਨੂੰ ਅੱਗ ਲਾ  
ਕੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕਰ ਦਿਤਾ । ਭਾਈ  
ਲਖੀ ਸ਼ਾਹ ਗੁਰੂ ਜੀ ਦੀਆਂ ਅਸਤੀਆਂ ਚੁਣ ਕੇ ਅਨੰਦਪੁਰ  
ਲਿਆਇਆ । ਦਸਮ-ਪਾਤਸ਼ਾਹ ਨੇ ਵਣਜਾਰ ਦੀ ਬਹਾਦਰੀ  
ਦੀ ਬਹੁਤ ਪ੍ਰਸੰਸਾ ਕੀਤੀ । ਸ਼ਹੀਦੀ ਸਾਕੇ ਵਾਲ ਦਿਹਾੜੇ ਹੀ  
ਤੀਜੇ ਪਹਿਰ ਬਾਬਾ ਗੁਰਦਿਤਾ ਜੀ ਵੀ ਚਲਾਣਾ ਕਰ ਗਏ ਜਿਨ੍ਹਾਂ  
ਦਾ ਜਮਨਾ ਦੇ ਕੰਢੇ ਅੰਤਮ-ਸੰਸਕਾਰ ਕੀਤਾ ਗਿਆ ।

ਭਾਈ ਜੇਤੇ ਨੇ ਭਾਈ ਨਾਨੂ ਰਾਮ, ਭਾਈ ਆਗਿਆ ਤੇ ਭਾਈ ਉਦਾ ਦੀ ਸਹਾਇਤਾ ਨਾਲ ਪਵਿਤਰ ਸੀਸ ਨੂੰ ਉਠਾਇ ਲਿਆ ਤੇ ਅਨੰਦਪੁਰ ਨੂੰ ਰਵਾਨਾ ਹੋ ਗਏ। ਕੀਰਤਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਸੀਸ ਦਾ ਸਵਾਗਤ ਕੀਤਾ।

ਕੀਰਤਪੁਰ ਵਿਖੇ ਗੁਰਦਵਾਰਾ ਬਬਾਨਗੜ੍ਹ ਉਸ ਸਥਾਨ ਤੇ ਹੈ ਜਿੱਥੇ ਗੁਰੂ ਸਾਹਿਬ ਨੇ ਪਾਵਨ ਸੀਸ ਦਾ ਸਵਾਗਤ ਕੀਤਾ ਸੀ ਅਤੇ ਅਨੰਦਪੁਰ ਸਾਹਿਬ ਵਿਖੇ ਗੁਰਦਵਾਰਾ ਸੀਸ ਗੰਜ ਉਹ ਥਾਂ ਹੈ ਜਿੱਥੇ ਇਸ ਦਾ ਸਸਕਾਰ ਕੀਤਾ ਗਇਆ ਸੀ।

ਗੁਰੂ ਦੀ ਸਾਖੀਆਂ ਰਚਿਤ ਭੱਟ ਸਰੂਪ ਸਿੰਘ ਕੋਸ਼ਿਸ਼ ਅਨੁਸਾਰ ਦਿਲੀ ਤੋਂ ਭਾਈ ਜੈਤਾ ਕੱਲਾ ਗੁਰੂ ਜੀ ਦਾ ਸੀਸ ਖਾਰੇ ਵਿਚ ਪਾ ਕੇ ਨਿਕਲਿਆ ਸੀ। ਭਾਈ ਨਾਨੂੰ, ਭਾਈ ਆਗਿਆ ਤੇ ਭਾਈ ਉਦਾ ਉਸ ਨੂੰ ਅਗੇ ਆ ਕੇ ਰਾਹ ਵਿਚ ਮਿਲੇ ਸਨ।

ਭਾਈ ਲਖੀ ਸ਼ਾਹ ਠੇਕੇਦਾਰ ਸੀ ਅਤੇ ਭਾਈ ਮਨੀ ਸਿੰਘ ਦਾ ਸਹੁਰਾ ਸੀ ਇਹ ਸਾਰਾ ਪਰਵਾਰ ਗੁਰੂ ਜੀ ਦੇ ਅਠਿਠ ਸਰਧਾਲੂ ਸਨ। ਗੁਰਦੁਆਰਾ ਰਕਾਬ ਗੰਜ ਦਿਲੀ ਗੁਰੂ ਜੀ ਦੇ ਪਾਵਨ ਧੜ ਦੇ ਸਸਕਾਰ ਦਾ ਪਵਿਤ੍ਰ ਅਸਥਾਨ ਹੈ।

ਗੁਰਦੁਆਰਾ ਸੀਸ ਗੰਜ ਦਿਲੀ ਕਤਲਗਾਹ ਹੈ ਜਿੱਥੇ ਸ਼ਹੀਦਾਂ ਦੇ ਸਿਰਤਾਜ ਸੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਇਆ ਸੀ। ਜਦ ਭਾਈ ਜੈਤਾ ਗੁਰੂ ਜੀ ਦੇ ਪਾਵਨ-ਸੀਸ ਨੂੰ ਕੀਰਤਪੁਰ ਲਿਆਇਆ ਤਾਂ ਦਸਮ-ਪਾਤਸ਼ਾਹ ਤੇ ਸੰਗਤਾਂ ਨੇ ਪਵਿਤਰ ਸੀਸ ਦਾ ਹਾਰਦਿਕ ਸਵਾਗਤ ਕੀਤਾ ਤੇ ਭਾਈ ਜੈਤਾ ਨੂੰ ਗਲ ਲਾ ਕੇ "ਰੰਗਰੋਟੇ ਗੁਰੂ ਕੇ ਬੋਟੇ" ਦਾ ਵਰਦਾਨ ਦਿੱਤਾ। ਇਕ ਸ਼ਾਨਦਾਰ ਜਲੂਸ ਦੀ ਸਕਲ ਵਿਚ ਪਵਿਤ੍ਰ ਸੀਸ ਅਨੰਦਪੁਰ ਲਿਆਂਦਾ ਗਇਆ ਤੇ ਪੂਰੇ ਅਦਬ-ਸਤਿਕਾਰ ਸਹਿਤ

੧੭ ਨਵੰਬਰ ੧੯੭੫ ਨੂੰ ਸਸਕਾਰ ਕੀਤਾ ਗਇਆ !

## ਅਨੰਦਪੁਰ ਦੇ ਵਾਸੀ

ਅਨੰਦਪੁਰ ਸ਼ਸਤਰ ਤੇ ਸਸਤਰ ਦਾ ਕੇਂਦਰ ਬਣ ਗਇਆ । ਕਲਗੀਧਰ ਨੇ 'ਕੇਸ ਸਾਡੀ ਮੁਹਰ ਹੈ' ਦਾ ਐਲਾਨ ਕੀਤਾ, ਸਸਤਰ ਅਸਤਰ ਸੱਜਾ ਕੇ ਸਿਖ ਆਉਣ ਵਾਲੇ ਸਮੇਂ ਲਈ ਤਿਆਰ ਬਰ ਤਿਆਰ ਹੋਵੇ ।

ਹੁਣ ਸਸਤਰ ਦੇ ਉਹਨਾਂ ਭਾਗਾਂ ਦੀ ਵੀਚਾਰ ਹੋਣ ਲਈ ਜਿਹਨਾਂ ਧਰਮ-ਯੁਧਾਂ ਦਾ ਬਿਆਨ ਸੀ । ਪਾਉਂਟ ਜਾਣ ਤੋਂ ਪਹਿਲਾਂ ਅਨੰਦਪੁਰ ਸਾਹਿਤਕਾਰਾਂ ਤੇ ਯੋਧਿਆਂ ਦਾ ਨਿਵਾਸ-ਸਥਾਨ ਬਣਨ ਲਗਾ । ਗੁਰੂਦੇਵ ਨੇ ਸੰਘਰਸ਼ ਦੀਆਂ ਰੁਚੀਆਂ ਉਭਾਰਨ ਲਈ ਪ੍ਰਾਚੀਨ ਇਤਿਹਾਸਕ ਬਲੀ-ਮਨੁਖਾਂ ਤੇ ਅਵਤਾਰਾਂ ਦੇ ਜੰਗਾਂ ਦੇ ਉਲਥੇ ਕਰਨ ਲਗੇ ।

ਭਾਰਤਵਾਸੀ ਭਗਵਾਨ ਕ੍ਰਿਸ਼ਨ ਦੀਆਂ ਕੇਵਲ ਰਾਸਾਂ, ਨਿੱਰਤ ਤੇ ਬੰਸਰੀ ਦੀ ਆਵਾਜ਼ ਤੇ ਹੀ ਮੁਗਧ ਹੋ ਰਹੇ ਸਨ । ਬ੍ਰਿੰਦਰਾ-ਬਨ ਵਿਖੇ ਰਾਧਾ ਕ੍ਰਿਸ਼ਨ ਲੀਲਾ ਵਿਚ ਗੁੰਮ ਸੁਦਰਸਨ ਚਕਰ ਨੂੰ ਤਾਂ ਭੁਲ ਹੀ ਗਏ ਸਨ ।

ਉਹਨਾਂ ਦੀ ਦ੍ਰਿਸ਼ਟੀ ਵਿਚ ਰਾਗ-ਰੰਗ ਤੇ ਅਵਤਾਰਾਂ ਦੀ ਲੀਲਾ ਹੀ ਪ੍ਰਮੁਖ ਸੀ । ਸ਼ਾਂਤ-ਰਸ ਦੇ ਪੁਜਾਰੀ ਸਿੰਗਾਰ-ਰਸ ਦੀ ਰੁਮਾਂਟਿਕ-ਕਥਾਵਾਂ ਤੇ ਰਾਸਾਂ ਵਿਚ ਮਸਤ ਜ਼ਿੰਦਗੀ ਦੀ ਅਸਲੀ—ਅਤ ਨੂੰ ਅਖਾਂ ਤੋਂ ਉਹਲੇ ਕਰ ਚੁਕੇ ਸਨ ।

ਇਸ ਅਵਸਥਾ ਵਿਚ ਆਪਨੇ ਕ੍ਰਿਸ਼ਨ ਤੇ ਰਾਮ ਦੇ ਬੀਰ—ਰਸ ਨੂੰ ਬੜੀ ਜ਼ੋਰਦਾਰ ਸੈਲੀ ਵਿਚ ਪੇਸ਼ ਕੀਤਾ । ਕਿਵੇਂ ਉਹਨਾਂ

ਦੁਸ਼ਟਾਂ ਨੂੰ ਸੋਧਿਆ, ਕਿਵੇਂ ਨੈਕੀ ਨੇ ਬੱਦੀ ਤੇ ਵਿਜੇ ਪਾਈ।  
ਇਸ ਰੂਪ ਦੀਆਂ ਗਾਥਾਵਾਂ ਨੂੰ ਕਲਾਕਾਰੀ ਛੁਹ ਦਿਤੀ। ਬੀਰ-  
ਸਾਹਿਤ ਤੇ ਪ੍ਰਾਚੀਨ-ਇਤਿਹਾਸ ਦੇ ਮੂੰਹ-ਮੂੰਹਾਦਰੇ ਨੂੰ ਸਵਾਰਿਆ।

ਮਹਾਂਪੁਰਸ਼ਾਂ ਤੇ ਅਵਤਾਰਾਂ ਦੀ ਕਲਾ ਵਿਚ ਸ਼ਾਸਤਰ ਤੇ  
ਸ਼ਸਤਰ ਦਾ ਸੁਮੇਲ ਕੀਤਾ। ਉਹਨਾਂ ਦੇ ਦੁਹਾਂ ਪਖਾਂ ਦਾ ਵਿਸਥਾਰ  
ਕੀਤਾ।

ਸ੍ਰੀ ਅਨੰਦਪੁਰ ਵਿਖੇ ਹੀ ਕ੍ਰਿਸ਼ਨ ਚਿਰਿਤ੍ਰ ਤੇ ਰਾਮਚੰਦਰ  
ਦੇ ਜੀਵਨ ਦੇ ਸ਼ਸਤਰੀ-ਜੀਵਨ ਨੂੰ ਉਘਾੜਿਆ। ਇਹਨਾਂ ਜੀਵਨ  
ਗਾਥਾਵਾਂ ਤੋਂ ਆਪ ਦਾ ਪ੍ਰਯੋਜਨ ਪੂਜਾ ਨਹੀਂ ਸੀ ਬਲਕਿ  
ਯਥਾਰਥ-ਰੂਪ ਦਾ ਬਿਆਨਣਾ ਸੀ ਤਾਂ ਜੋ ਭਾਰਤੀ ਜਜ਼ਬਿਆਂ ਵਿਚ  
ਕ੍ਰਾਂਤੀਕਾਰੀ ਅੰਗ ਪ੍ਰਧਾਨ ਦਰਸਾਇਆ ਜਾਵੇ। ਗੁਰੂ ਜੀ ਦਾ  
ਮੰਤਵ ਯੁਧ ਦਾ ਚਾਓ ਪੈਦਾ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ  
ਸੀ।

ਬਾਦਸ਼ਾਹ ਔਰੰਗਜ਼ੇਬ ਨੇ ਕਲਾ ਦਾ ਗਲਾ ਘੁਟ ਦਿਤਾ ਸੀ।  
ਉਸ ਨੇ ਸੰਗੀਤ ਦੇ ਜਨਾਜੇ ਨੂੰ ਡੁੰਘਾ ਦਫਨ ਕਰਨ ਲਈ ਹੁਕਮ  
ਕੀਤਾ ਤੇ ਗਾਇਨ-ਆਚਾਰੀਆਂ ਨੂੰ ਪਰੇਸ਼ਾਨ ਕਰ ਦਿਤਾ।  
ਕਲਗੀਆਂ ਵਾਲੇ ਨੇ ਇਹਨਾਂ ਕਲਾਕਾਰਾਂ ਦੀ ਦਿਲਜੋਈ ਕਰਨ  
ਲਈ ਬਖਸ਼ਿਸ਼ਾਂ ਦੇ ਦਰ ਖੋਲ੍ਹ ਦਿਤੇ।

ਅਨੰਦਪੁਰ ਵਿਖੇ ਕਿਸੇ ਇਕ ਭਾਸ਼ਾ ਨੂੰ ਦੇਵਤਿਆਂ ਦੀ ਭਾਸ਼ਾ  
ਨਹੀਂ ਆਖਿਆ ਗਇਆ ਸਗੋਂ ਸਾਰੀਆਂ ਭਾਰਤ ਭਾਸ਼ਾਵਾਂ ਦੀ  
ਸਰਪ੍ਰਸਤੀ ਕੀਤੀ।

ਇਥੇ ਹੀ ਭਾਈ ਨੰਦ ਲਾਲ ਨੂੰ ਨਿਵਾਜਿਆ। ਅਨੰਦਪੁਰ  
ਹੀ ਜਾਪ ਸਾਹਿਬ ਉਚਾਰਿਆ। ਫਾਰਸੀ ਤੇ ਬ੍ਰਿਜਭਾਸ਼ਾ ਦੇ ਕਵੀਆਂ  
ਨੂੰ ਭਾਰੀ ਪੁਰਸਕਾਰ ਪ੍ਰਾਪਤ ਹੁੰਦੇ ਰਹੇ। ਮਾਂ-ਬੋਲੀ ਪੰਜਾਬੀ ਦੀ

ਉੱਨਤੀ ਨੇ ਧਾਰਮਿਕ ਜਜ਼ਬਿਆਂ ਨੂੰ ਸੁਰਜੀਤ ਕੀਤਾ ।

ਦਸਮ ਪਾਤਸ਼ਾਹ ਦੇ ਹੁਕਮਨਾਮਿਆਂ ਤੇ ਬਾਣੀ ਤੋਂ ਪਤਾ ਲਗਦਾ ਹੈ ਕਿ ਆਪ ਨੇ ਕਿਸ ਤਰ੍ਹਾਂ ਸਰਲਤਾ ਨੂੰ ਕਇਮ ਰਖਦਿਆਂ ਭਾਰਤੀ ਭਾਸ਼ਾਵਾਂ ਨੂੰ ਅਮੀਰ ਬਣਾਇਆ । ਅਨੰਦਪੁਰ ਨੂੰ ਕੁਦਰਤੀ-ਦ੍ਰਿਸ਼ਾਂ ਤੇ ਕਲਗੀਧਰ ਦੀ ਛੁਹ ਨੇ ਧਰਤੀ ਤੇ ਸੁਰਗ ਬਣਾ ਦਿਤਾ । ਅਨੰਦਪੁਰ ਦੇ ਵਾਸਾ ਬੰਦਗੀ ਦੇ ਰਸੀਏ ਤੇ ਜ਼ਿੰਦਗੀ ਦੇ ਉਸਾਰਈਏ ਜਾਪਣ ਲਗੇ ।

## ਸ੍ਰੀ ਪਾਉਂਟਾ ਸਾਹਿਬ

ਨਾਹਨ ਦਾ ਰਾਜਾ ਮੈਦਨੀ ਪ੍ਰਕਾਸ਼ ਗੁਰੂ ਜੀ ਦਾ ਸ਼ਰਧਾਲੂ ਸੀ, ਉਸ ਦੇ ਸਦੇ ਤੇ ਗੁਰੂ ਜੀ ਨਾਹਨ ਪੁਜੇ । ਕੁਝ ਸਮਾਂ ਨਾਹਨ ਟਿਕਣ ਉਪਰੰਤ ਹਜ਼ੂਰ ਨੂੰ ਜਮਨਾ ਦੇ ਕੰਢੇ ਪਾਵਟਾ ਸਥਾਨ ਬਹੁਤ ਪਸੰਦ ਆਇਆ ਤਾਂ ਆਪ ਨੇ ਇਸ ਦੇ ਕੁਦਰਤੀ ਨਜ਼ਾਰਿਆਂ ਵਿਚ ਕੁਝ ਚਿਰ ਟਿਕਾਓ ਕਰਨ ਦਾ ਫੈਸਲਾ ਕਰ ਲਿਆ ।

ਆਪ ਜੀ ਨਾਲ ਪਰਵਾਰ, ਕਵੀ ਤੇ ਫੌਜਾਂ ਵੀ ਸਨ । ਪਾਵਟਾ ਵਿਖੇ ਕਵੀ-ਦਰਬਾਰ ਸਜਾਏ ਜਾਂਦੇ ਤੇ ਗੁਰੂ ਜੀ ਵਧੀਆ ਰਚਨਾ ਦੇ ਕਰਤਿਆਂ ਨੂੰ ਭਾਰੀ ਪੁਰਸਕਾਰ ਦੇਂਦੇ । ਗੁਰੂ ਜੀ ਨੇ ਬਚਿਤ੍ਰ ਨਾਟਕ ਵਿਚ ਲਿਖਿਆ ਹੈ 'ਸ਼ਹਰ ਪਾਉਂਟਾ ਕੀ ਸਧੁ ਲਈ ।' ਇਸ ਰਮਣੀਕ ਅਸਥਾਨ ਤੇ ਆਪ ਨੇ ਨਿਰੋਏ ਸਾਹਿਤ ਦੀ ਸਿਰਜਣਾ ਕੀਤੀ । ਭਿਆਨਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਜਿਹਨਾਂ ਤੋਂ ਲੁਕਾਈ ਬਹੁਤ ਤੰਗ ਸੀ ।

## ਭੰਗਾਣੀ ਦਾ ਯੁਧ

ਰਣਜੀਤ ਨਗਾਰੇ ਦੀ ਆਵਾਜ਼ ਨੇ ਪਹਾੜੀ ਰਾਜਿਆਂ ਦੇ ਮਨਾਂ ਵਿਚ ਈਰਖਾ ਪੈਦਾ ਕਰ ਦਿਤੀ। ਕਲਗੀਧਰ ਸਾਮੰਤਸ਼ਾਹੀ, ਪ੍ਰਿੰਜੀਦਾਰੀ ਤੇ ਜਾਗੀਰਦਾਰੀ ਦੇ ਵਿਰੋਧੀ ਸਨ। ਰਾਜੇ ਹਉਮੈ ਦੇ ਮਾਰੇ ਗਰੀਬਾਂ ਦਾ ਤ੍ਰਿਸਕਾਰ ਕਰਦੇ ਸਨ। ਗੁਰੂ ਜੀ ਇਕ ਸੰਗਤ ਤੇ ਪੰਗਤ ਨੂੰ ਸਾਂਝੀਵਾਲਤਾ ਲਈ ਜ਼ਰੂਰੀ ਸਮਝਦੇ ਸਨ ਪਰ ਰਾਜੇ ਇਕ ਸੰਗਤ ਤੇ ਪੰਗਤ ਵਿਚ ਬੈਠਣਾ ਵਡਪਣ ਦਾ ਨਿਰਾਦਰ ਸਮਝਦੇ ਸਨ।

ਸਦੀਆਂ ਦੀ ਗੁਲਾਮੀ ਨੇ ਉਹਨਾਂ ਨੂੰ ਅਣਖ-ਹੀਨ ਬਣਾ ਦਿਤਾ ਸੀ। ਪਹਾੜੀ ਰਾਜੇ ਦਿੱਲੀ ਤੋਂ ਭੈ-ਭੀਤ ਸਨ ਤੇ ਭਰਮਾਂ ਤੇ ਬੇ-ਅਰਥ ਸੰਸਕਾਰਾਂ ਨਾਲ ਬਧੇ ਹੋਏ ਸਨ।

ਇਨ੍ਹਾਂ ਕਾਰਨਾਂ ਕਰਕੇ ਉਹ ਗੁਰੂ ਜੀ ਦੇ ਵਿਰੋਧੀ ਬਣ ਗਏ। ਰਾਜਾ ਫਤਹ ਸ਼ਾਹ ਨੇ ਨਾਹਨ-ਨਰੋਸ਼ ਦੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਗੁਰੂ ਜੀ ਨੇ ਉਸ ਨੂੰ ਸਮਝਾਇਆ ਪਰ ਉਸ ਨੂੰ ਆਪਣੇ ਕੁੜਮ ਕਾਹਲੂਰ (ਬਿਲਾਸਪੁਰ) ਦੇ ਰਾਜੇ ਭੀਮ ਚੰਦ ਦੀ ਸ਼ਹਿ ਸੀ।

ਗੁਰੂ ਜੀ ਨੇ ਇਸ ਬਾਰੇ ਸਪਸ਼ਟ ਲਿਖਿਆ ਹੈ

ਫਤੇ ਸ਼ਾਹ ਕੋਪਾ ਤਬ ਰਾਜਾ ।

ਲੋਹ ਪਰਾ ਹਮ ਸੋ ਬਿਨ ਕਾਜਾ ।

ਪਹਾੜੀ ਰਾਜਿਆਂ ਨੇ ਅਕਾਰਨ ਹੀ ਜੰਗ ਛੇੜ ਦਿਤੀ। ਇਸਲਾਮ ਵਿਚ ਸੂਫੀ ਫਕੀਰ ਵਿਸ਼ਾਲ ਦਿਸ਼ਟੀ-ਕੋਣ ਰਖਦੇ ਸਨ

ਇਹ ਹਮੇਸ਼ਾ ਗੁਰੂ ਸਾਹਿਬਾਨ ਦਾ ਪਖ ਲੈਂਦੇ ਰਹੇ ਇਸੇ ਤਰ੍ਹਾਂ ਪੀਰ ਬੁਧੂ ਸ਼ਾਹ ਜੋ ਲੜਾਈ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨਾਂ ਤੋਂ ਪ੍ਰਭਾਵਤ ਸੀ ਉਸ ਨੇ ਪੰਜ ਸੌ ਪਠਾਨਾਂ ਨੂੰ ਗੁਰੂ ਜੀ ਪਾਸ ਨੌਕਰ ਕਰਵਾ ਦਿਤਾ। ਹਿਮਾਚਲ ਦੇ ਰਾਜਿਆਂ ਨੇ ਭੀਮ ਚੰਦ ਤੇ ਸ੍ਰੀ ਨਗਰ ਦੇ ਰਾਜੇ ਫਤਹ ਸ਼ਾਹ ਦੀ ਕਮਾਨ ਹਠਾਂ ਪਹਾੜੀ ਫੌਜਾਂ ਲੈ ਕੇ ਗੁਰੂ ਜੀ ਤੇ ਹਲਾ ਬੋਲ ਦਿਤਾ।

ਕਾਲੇ ਖਾਨ ਪਠਾਨ ਤੇ ਉਸ ਦੇ ਸੌ ਸਾਥੀਆਂ ਨੇ ਗੁਰੂ ਜੀ ਦਾ ਸਾਥ ਦਿਤਾ, ਬਾਕੀ ਪਠਾਨ ਪਹਾੜੀ ਰਾਜਿਆਂ ਨਾਲ ਜਾ ਰਲੇ। ਪੀਰ ਬੁਧੂ ਸ਼ਾਹ ਚਾਰੇ ਪੁਤਰਾਂ ਤੇ ਸਤ ਸੌ ਸਵਾਰਾਂ ਸਮੇਤ ਲੜਾਈ ਵਿਚ ਸ਼ਾਮਲ ਹੋਇਆ। ਪੀਰ ਬੁਧੂ ਸ਼ਾਹ ਦੇ ਭਰਾ ਭੂਰੇ ਸ਼ਾਹ ਤੇ ਉਨ੍ਹਾਂ ਦੇ ਦੋ ਪੁਤਰ ਮੁਹਮਦ ਸ਼ਾਹ ਤੇ ਸੱਯਦ ਅਸ਼ਰਫ ਭੰਗਾਣੀ ਦੇ ਯੁਧ ਵਿਚ ਸ਼ਹੀਦ ਹੋਏ।

ਇਸ ਲੜਾਈ ਦੀ ਕਮਾਨ ਮਹਾਰਾਜ ਆਪ ਕਰ ਰਹੇ ਸਨ। ਇਸ ਲੜਾਈ ਦਾ ਬ੍ਰਿਤਾਂਤ ਹਜ਼ੂਰ ਨੇ ਆਪਣੀ ਕਲਮ ਨਾਲ ਆਪ ਲਿਖਿਆ ਕਿ ਰਾਜਾ ਹਰੀ ਚੰਦ ਉਨ੍ਹਾਂ ਦੇ ਸਾਹਮਣੇ ਡਰ ਗਇਆ। ਉਹ ਪ੍ਰਸਿਧ ਤੀਰ ਅੰਦਾਜ਼ ਸੀ। ਉਸ ਨੇ ਤਿੰਨ ਤੀਰ ਚਲਾਏ। ਤੀਜਾ ਤੀਰ ਗੁਰੂ ਜੀ ਦੀ ਲਕ-ਬੱਧੀ ਪੇਟੀ ਨੂੰ ਚੀਰ ਧੁਨੀ ਤੇ ਜਾ ਵਜਾ।

ਜਬੈ ਬਾਨ ਲਾਗਯੋ । ਤਬੈ ਰੋਸ ਜਾਗਯੋ ।

ਫਿਰ ਮੈਂ ਕਮਾਨ ਸੰਭਾਲੀ ਤੇ ਹਰੀ ਚੰਦ ਦਾ ਨਿਸ਼ਾਨਾ ਬੰਨਿਆ, ਉਹ ਡਿਗਿਆ ਤੇ ਉਸ ਦੇ ਸਵਾਸ ਨਿਕਲ ਗਏ। ਉਸ ਦੇ ਸਾਰੇ ਸਾਥੀ ਭਜ ਗਏ ਤੇ ਅਕਾਲ ਪੁਰਖ ਦੀ ਕ੍ਰਿਪਾ ਨਾਲ ਮੈਦਾਨ ਮੇਰੇ ਹਥ ਆਇਆ।

ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ

ਗੁਰੂ ਜੀ ਨੇ ਆਪਣੀ ਆਤਮ-ਕਥਾ ਵਿਚ ਭੰਗਾਣੀ ਦੇ ਯੁਧ ਦਾ ਬੜਾ ਰੋਚਕ ਬਿਆਨ ਅੰਕਤ ਕੀਤਾ ਹੈ। ਉਹਨਾਂ ਨੇ ਸਪਸ਼ਟ ਲਿਖਿਆ ਕਿ ਇਸ ਜੰਗ ਲਈ ਮੈਨੂੰ ਮਜ਼ਬੂਰ ਕੀਤਾ ਗਿਆ।

ਇਸ ਜੰਗ ਵਿਚ ਆਪ ਦੇ ਭੂਆ ਦੇ ਪੁਤਰ ਜੀਤ ਮਲ, ਗੁਲਾਬ ਸੰਘਾਟੀਆ, ਲਾਲ ਚੰਦ ਆਪਣੇ ਭਰਾ ਸੰਘੋਸ਼ਾਹ ਦੀ ਜਥੇਦਾਰੀ ਹਨਾਂ ਬੜੀ ਬਹਾਦਰੀ ਨਾਲ ਲੜੇ। ਸ਼ਾਂਤਮਈ ਦੇ ਪੁਜਾਰੀ ਮਹੰਤ ਕ੍ਰਿਪਾਲ ਚੰਦ ਨੇ ਆਪਣੇ ਕੁਤਕੇ (ਡੰਡੇ) ਨਾਲ ਹਯਾਤ ਖਾਨ ਦੀ ਖਪਰੀ ਤੇ ਐਸੀ ਚੋਟ ਮਾਰੀ ਕਿ ਉਹਦੀ ਮਿਝ ਬਾਹਿਰ ਆ ਗਈ ਜਿਵੇਂ ਕ੍ਰਿਸ਼ਨ ਨੇ ਮਖਣ ਦੀ ਭਰੀ ਮਟਕੀ ਤੋੜੀ ਹੁੰਦੀ ਹੈ।

ਇਸੇ ਤਰ੍ਹਾਂ ਦੀਵਾਨ ਚੰਦ ਮਸੰਦ, ਮਾਮਾ ਕ੍ਰਿਪਾਲ ਚੰਦ, ਸਾਹਿਬ ਚੰਦ ਖਤਰੀ ਦੁਸ਼ਮਨਾਂ ਤੇ ਟੁਟ ਪਏ। ਸ਼ਹੀਦ ਹੁੰਦੇ ਹੁੰਦੇ ਸੰਘੋਸ਼ਾਹ ਦੇ ਇਕੋ ਵਾਰ ਨਾਲ ਨਜ਼ਾਬਤ ਖਾਨ ਦ ਪ੍ਰਾਣ ਪਿੱਖਰੂ ਹ ਗਏ ਪਰ ਸੰਘੋਸ਼ਾਹ ਵੀ ਉਸ ਦੇ ਵਾਰ ਨਾਲ ਸ਼ਹੀਦ ਹੋ ਗਏ। ਜੀਤ ਮਲ ਜੀ ਵੀ ਇਸੇ ਲੜਾਈ ਵਿਚ ਸ਼ਹੀਦ ਹੋਏ।

ਭੰਗਾਣੀ ਦੇ ਯੁਧ ਵਿਚ ਪੀਰ ਬੁਧੂ ਸ਼ਾਹ ਦੀਆਂ ਕੁਰ—ਬਾਨੀਆਂ ਸੁਣਕੇ ਸਢੌਰੇ ਦਾ ਹਾਕਮ ਉਸਮਾਨ ਖਾਨ ਕ੍ਰੋਧ ਵਿਚ ਆ ਗਿਆ ਉਸ ਨੇ ਪੀਰ ਜੀ ਦੀ ਹਵੇਲੀ ਨੂੰ ਸਾੜ ਕੇ ਸੁਆਹ ਕਰ ਦਿਤਾ ਤੇ ਪੀਰ ਬੁਧੂ ਸ਼ਾਹ ਦੇ ਸਰੀਰ ਦੇ ਟੁਕੜੇ ਟੁਕੜੇ ਕਰ ਦਿਤੇ।

## ਕਲਗੀਧਰ ਦੇ ਚਰਨਾਂ ਵਿਚ

ਭੋਗਾਣੀ ਵਿਖੇ ਪਹਾੜੀ ਰਾਜਿਆਂ ਨੂੰ ਭਾਰੀ ਹਾਰ ਹੋਈ। ਉਹ ਅੰਰੰਗਜ਼ੋਬ ਦੇ ਦਰਬਾਰ ਵਿਚ ਫਰਿਆਦੀ ਹੋਏ ਤੇ ਗੁਰੂ ਜੀ ਵਿਰੁਧ ਸਾਂਝੀ ਲੜਾਈ ਲੜਨ ਦੀ ਪਰੇਰਨਾ ਕੀਤੀ।

ਅੰਰੰਗਜ਼ੋਬ ਨੇ ਆਪਣੇ ਸ਼ਹਿਜ਼ਾਦੇ ਮੁਅੱਜ਼ਮ (ਬਹਾਦਰ ਸ਼ਾਹ) ਨੂੰ ਦਸਵੇਂ ਪਾਤਸ਼ਾਹ ਤੇ ਹਮਲਾ ਕਰਨ ਲਈ ਪੰਜਾਬ ਭੇਜਿਆ। ਸ਼ਹਿਜ਼ਾਦਾ ਫੌਜਾਂ ਸਮੇਤ ਪੰਜਾਬ ਵਿਚ ਦਾਖਲ ਹੋਇਆ ਤਾਂ ਭਾਈ ਨੰਦ ਲਾਲ ਜੀ ਨੇ ਉਸ ਨੂੰ ਸਮਝਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਪੁਰਸ਼ ਹਨ। ਉਹਨਾਂ ਦੀ ਦ੍ਰਿਸ਼ਟੀ ਵਿਚ ਮਾਨਵਤਾ ਦੀ ਭਲਿਆਈ ਹੈ ਤੇ ਉਹ ਕਿਸ ਨਾਲ ਵੈਰ ਵਿਰੋਧ ਦੀ ਭਾਵਨਾ ਨਹੀਂ ਰਖਦੇ। ਇਸ ਜੰਗ ਲਈ ਉਹਨਾਂ ਨੂੰ ਅਕਾਰਨ ਹੀ ਮਜਬੂਰ ਕੀਤਾ ਗਿਆ ਹੈ। ਉਹ ਤਾਂ ਅਸਲ ਵਿਚ ਸ਼ਾਂਤੀ ਤੇ ਅਮਨ ਦੇ ਅਵਤਾਰ ਹਨ ਪਰ ਜਦੋਂ ਬਿਨਾਂ ਕਿਸੇ ਕਾਰਨ ਕੋਈ ਕਿਸ ਤੇ ਆਪਣੇ ਤਾਂ ਤਲਵਾਰ ਪਕੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿੰਦਾ।

ਸ਼ਹਿਜ਼ਾਦਾ ਮੁਅੱਜ਼ਮ ਗੁਰੂ ਜੀ ਦੀ ਮਹਾਨ ਸ਼ਖਸੀਅਤ ਦਾ ਕਾਇਲ ਹੋ ਗਇਆ ਤੇ ਉਸ ਨੇ ਗੁਰੂ ਜੀ ਵਿਰੁਧ ਕਈ ਕਦਮ ਨਾ ਚੁਕਿਆ। ਅੰਰੰਗਜ਼ੋਬ ਨੇ ਫਿਰ ਮਿਰਜ਼ਾ ਬੇਗ ਨੂੰ ਅਨੰਦਪੁਰ ਭੇਜਿਆ ਪਰ ਉਸ ਤੇ ਵੀ ਬਾਦਸ਼ਾਹ ਦਰਵੇਸ਼ ਗੁਰੂ ਦਾ ਡੂੰਘਾ ਪ੍ਰਭਾਵ ਪਇਆ ਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਨੂੰ ਪ੍ਰਵਾਨ ਕੀਤਾ।

ਸ਼ਹਿਜ਼ਾਦਾ ਮੁਅਜ਼ਮ ਤੇ ਮਿਰਜ਼ਾ ਬੇਗ ਦੀ ਪਰੇਰਨਾ ਨਾਲ ਕੁਝ ਚਿਰ ਲਈ ਲੜਾਈਆਂ ਰੁਕ ਗਈਆਂ ਤੇ ਅਨੰਦਪੁਰ ਅਮਨ ਤ ਸ਼ਾਂਤੀ ਦਾ ਕੇਂਦਰ ਰਹਿਆ। ਇਸ ਦੌਰਾਨ ਸਾਰੇ ਪੰਜਾਬ ਤੋਂ ਸੰਗਤਾਂ ਗੁਰੂ ਦਰਬਾਰ ਆਉਂਦੀਆਂ ਰਹੀਆਂ।

ਹੁਣ ਸਿਖ ਸਸਤਰ-ਬਧ ਹੋ ਗਏ ਸਨ। ਭੰਗਾਣੀ ਦੀ ਸ਼ਾਨਦਾਰ ਜਿਤ ਨੇ ਉਹਨਾਂ ਦੇ ਮਨਾਂ ਵਿਚ ਸੈ-ਵਿਸ਼ਵਾਸ ਦਾ ਜਜ਼ਬਾ ਪੈਦਾ ਕਰ ਦਿਤਾ ਸੀ। ਹਜ਼ਾਰਾਂ ਸ਼ਰਧਾਲੂ ਗੁਰੂ ਜੀ ਦੇ ਚਰਨਾਂ ਵਿਚ ਆਉਂਦੇ ਤੇ ਆਪ ਦੀ ਪਵਿਤਰ ਸੇਵਾ ਵਿਚ ਸੁੰਦਰ ਘੜੇ ਤੇ ਸਸਤਰ ਭੇਟ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਦੇ।

ਇਸੇ ਸਮੇਂ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਭੰਬੌਰ ਵਿਖੇ ਗੁਰੂ ਜੀ ਨੇ 'ਹਮਰੀ ਕਰੋ ਹਾਥ ਦੇ ਰਛਾ' ਦੀ ਚੌਪਈ ਦਾ ਉਚਾਰਣ ਕੀਤਾ। ਅਜ ਵੀ ਜਦੋਂ ਸਿਖ ਅੰਮ੍ਰਿਤ ਛਕਦੇ ਹੋ ਤਾਂ ਉਸ ਨੂੰ ਚੌਪਈ ਸਵਾਰਦੀ, ਸਿੰਗਾਰਦੀ ਤੇ ਉਭਾਰਦੀ ਹੈ।

SIKHBOOKCLUB.COM

## ਨਦੌਣ ਦੀ ਜੰਗ

ਸ਼ਹਿਜ਼ਾਦਾ ਮੁਅਜ਼ਮ ਦੇ ਜਤਨਾਂ ਨਾਲ ਚਾਰ ਪੰਜ ਸਾਲ ਅਨੰਦਪੁਰ ਵਿਖੇ ਅਮਨ ਤੇ ਸ਼ਾਂਤੀ ਰਹੀ ਤੇ ਉਸਾਰੂ ਰੁਚੀਆਂ ਬਲਵਾਨ ਹੋਣ ਲਗੀਆਂ, ਸਾਹਿਤ ਰਚਨਾ ਤੇ ਸਸਤਰ-ਕਲਾ ਦੀ ਉੱਨਤੀ ਹੋਈ। ਸਿਖੀ ਸਿਧਾਂਤਾਂ ਦੀ ਵਿਆਖਿਆ ਨੇ ਜਨਤਾ ਦੇ ਮਨ ਵਿਚ ਦਸਮ ਪਾਤਸ਼ਾਹ ਲਈ ਅੰਤਾਂ ਦਾ ਪਿਆਰ ਜਗਾ ਦਿਤਾ।

ਉਸ ਸਮੇਂ ਔਰੰਗਜ਼ੇਬ ਦਖਣ ਦੇ ਮੁਆਮਲਿਆਂ ਵਿਚ ਰੁਝਿਆ ਹੋਇਆ ਸੀ। ਉਸ ਨੇ ਸ਼ਹਿਜ਼ਾਦਾ ਮੁਅਜ਼ਮ ਨੂੰ ਦਖਣ ਬੁਲਾ ਭੇਜਿਆ।

ਸ਼ਹਿਜ਼ਾਦਾ ਮੁਅਜ਼ਮ ਨੂੰ ਪੰਜਾਬ ਦਾ ਰਾਜ-ਪਾਲ ਬਣਾ ਦਿਤਾ। ਔਰੰਗਜ਼ੇਬ ਦੀ ਆਗਿਆ ਅਨੁਸਾਰ ਮੁਅਜ਼ਮ ਨੇ ਪਹਾੜੀ ਰਾਜਿਆਂ ਪਾਸੋਂ ਖਿਰਾਜ ਮੰਗਿਆ। ਪਹਾੜੀ ਰਾਜ ਘਬਰਾ ਗਏ ਤੇ ਉਹਨਾਂ ਨੇ ਕਲਗੀਧਰ ਦੀ ਸ਼ਰਨ ਲਈ।

ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਹਾਇਤਾ ਦਾ ਭਰੋਸਾ ਦਿਤਾ। ਨਦੌਣ ਦੇ ਸਥਾਨ ਤੇ ਕ੍ਰਿਪਾਲ ਚੰਦ ਕਟੌਚ, ਭੀਮ ਚੰਦ ਤੇ ਪਹਾੜੀ ਰਾਜਿਆਂ ਦੀ ਮੁਗ਼ਲ ਸੈਨਾਪਤੀ ਅਲਫ ਖਾਨ ਨਾਲ ਲੜਾਈ ਆਰੰਭ ਹੋ ਗਈ। ਉਸ ਸਮੇਂ ਗੁਰੂ ਜੀ ਦੀਆਂ ਫੌਜਾਂ ਨੇ ਦੁਸ਼ਮਨ ਦੇ ਪੈਰ ਉਖੇੜ ਦਿਤੇ ਤੇ ਰਾਤ ਦੇ ਹਨਰੇ ਵਿਚ ਜਰਨੈਲ ਦਿਲਾਵਰ ਖਾਨ ਤੇ ਅਲਫ ਖਾਨ ਸੈਦਾਨ ਛੱਡ ਕੇ ਭਜ ਗਏ।

ਕੁਝ ਚਿਰ ਅਨੰਦਪੁਰ ਸ਼ਾਂਤੀ ਰਹੀ। ਗੁਰੂ ਜੀ ਨੇ ਅਨੰਦਪੁਰ ਦੇ ਕਿਲ੍ਹਿਆਂ ਅਨੰਦਗੜ੍ਹ, ਨਿਰਮੋਹ ਗੜ੍ਹ, ਕੇਸ ਗੜ੍ਹ ਤੇ ਫਤਹ ਗੜ੍ਹ ਮਜ਼ਬੂਤ ਬਣਾ ਲਏ ਤੇ ਸਮੁੱਚੇ ਅਨੰਦਪੁਰ ਵਾਸੀਆਂ ਨੂੰ ਸ਼ਸਤਰਾਂ ਤੇ ਅਸ਼ਤਰਾਂ ਨਾਲ ਸਜਾ ਦਿਤਾ।

ਇਸ ਸਮੇਂ ਆਪ ਵੇਸਾਖੀ ਦੇ ਸਮੇਂ ਰਵਾਲਸਰ ਗਏ ਤੇ ਰਾਜਿਆਂ ਨੂੰ ਇਕੱਠੇ ਹੋ ਕੇ ਧਰਮ-ਜਥ ਲਈ ਪਰੇਰਿਆ ਤਾਂ ਜੋ ਮੁਗ਼ਲ-ਸਾਮਰਾਜ ਜਨਤਾ ਨੂੰ ਤੰਗ ਨਾ ਕਰ ਸਕੇ। ਪਰ ਪਹਾੜੀ ਰਾਜਿਆਂ ਤੋਂ ਇਹ ਆਸ ਨਹੀਂ ਸੀ ਹੋ ਸਕਦੀ ਕਿ ਉਹ ਸੁਤੰਤ੍ਰਤਾ ਲਈ ਜੰਗ ਕਰਦੇ। ਭੀਮ ਚੰਦ ਦੀ ਤਾਂ ਮਿਤੂ ਹੋ ਚੁਕੀ ਸੀ ਉਸ ਦੇ ਪੁਤਰ ਅਜਮੇਰ ਚੰਦ ਨੂੰ ਜਵਾਨੀ ਤੇ ਸਕਤੀ

ਅਭਿਮਾਨ ਸੀ। ਉਸ ਨੇ ਮੁਗਲ-ਫੌਜਾਂ ਨਾਲ ਰਲ ਕੇ ਅਨੰਦਪੁਰ ਤੇ ਹਮਲਾ ਕਰਨ ਦਾ ਮਨ ਬਣਾ ਲਿਆ। ਉਸ ਨੇ ਸਰਹੰਦ, ਕਾਂਗੜਾ ਲਾਹੌਰ ਤੇ ਜੰਮੂ ਦੇ ਫੌਜਦਾਰਾਂ ਨਾਲ ਰਲਕੇ ਔਰੰਗਜ਼ੇਬ ਨੂੰ ਦਖਣ ਵਿਚ ਪਤੌਰ ਲਿਖਿਆ। ਔਰੰਗਜ਼ੇਬ ਨੇ ਧਮਕੀ ਦਾ ਪਤੌਰ ਲਿਖਿਆ ਪਰ ਗੁਰੂ ਜੀ ਨੇ ਅਗੋਂ ਨਿਰਭੈਤਾ ਨਾਲ ਉਤਰ ਦਿਤਾ ਤੇ ਕਹਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਤਿਮਾਰਗ ਤੇ ਚਲ ਰਹੇ ਹਨ ਤੇ ਅਗੋਂ ਵੀ ਇਸ ਮਾਰਗ ਤੇ ਚਲਦੇ ਰਹਿਣਗੇ।

## ਪੰਥ ਦੀ ਸਾਜਨਾ

SIKHBOOKCLUB.COM

ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਸਰੂਪ ਨੂੰ ਅੰਤਮ ਰੂਪ ਦੇਣ ਦਾ ਫੈਸਲਾ ਕਰ ਲਿਆ। ਹੁਣ ਕੌਮੀ-ਜਾਗ੍ਰਤੀ ਪੈਦਾ ਹੋ ਚੁਕੀ ਸੀ। ਪਹਿਲੇ ਗੁਰੂ ਸਾਹਿਬਾਨ ਦੇ ਉਦਮ ਨਾਲ ਜਾਤ-ਪਾਤ ਦੇ ਬੇਧਨ ਟੁਟ ਚੁਕੇ ਸਨ। ਗੁਰੂ ਨਾਨਕ ਨਾਮ-ਲੇਵਾ ਕ੍ਰਾਂਤੀਕਾਰੀ ਭਾਵਨਾਵਾਂ ਵਾਲੇ ਸਿਧ ਹੋ ਚੁਕੇ ਸਨ।

ਗੁਰੂ ਜੀ ਦੀਆਂ ਰਚਨਾਵਾਂ ਅਕਾਲ-ਉਸਤੱਤ, ਗਿਆਨ-ਪ੍ਰਬੋਧ ਤੇ ਬਚਿਤ੍ਰ-ਨਾਟਕ ਵਿਚ ਨਵੀਨ ਦ੍ਰਿਸ਼ਟੀਕੋਣ ਪ੍ਰਗਟ ਹੁੰਦੇ ਸਨ।

ਪ੍ਰਾਚੀਨ ਕਥਾਵਾਂ ਨੂੰ ਸਰਕਾਰ ਨੇ ਐਸਾ ਰੰਗ ਦੇ ਦਿਤਾ ਸੀ ਕਿ ਜਿਸ ਦੇ ਅਧਿਐਨ ਨਾਲ ਮਨ ਤੇ ਸੁਤੇ ਸਿਧ ਬੀਰਤਾ ਦੇ ਭਾਵ

ਉਤਪਨ ਹੋ ਜਾਂਦੇ ਸਨ। ਸਿਖ ਪੰਥ ਦੀ ਉਤਪਤੀ, ਵਿਕਾਸ ਤੇ ਵਿਗਾਸ ਦਾ ਸਮਾਂ ਆ ਗਇਆ ਸੀ।

ਗੁਰੂ ਜੀ ਨੇ ਆਪਣੇ ਜੀਵਨ ਵਿਚ ਦਾਸ-ਭਾਵਨਾ, ਜਾਤ-ਪਾਤ, ਪਖੰਡ ਤੇ ਮੁਗਲ ਸਾਮਰਾਜ ਦੀ ਧਕੇਸ਼ਾਹੀ ਵਿਰੁਧ ਇਨ੍ਹੀ ਜ਼ੋਰਦਾਰ ਆਵਾਜ਼ ਉਠਾਈ ਜਿਸ ਨੂੰ ਹਜ਼ਾਰਾਂ ਨੇ ਪ੍ਰਵਾਨ ਕੀਤਾ ਤੇ ਸਮੁੱਚੀ ਸਿਖ ਸੰਗਤ ਇਕ ਮੁਕਤੀ ਫੌਜ ਦਾ ਰੂਪ ਧਾਰਨ ਕਰ ਗਈ। ਮਸੰਦਾਂ ਵਿਚ ਭਰਿਸ਼ਟਾਚਾਰ ਵੇਖ ਕੇ ਇਸ ਪ੍ਰਣਾਲੀ ਨੂੰ ਵੀ ਖਤਮ ਕਰ ਦਿਤਾ।

ਭਾਰਤੀ ਗੁਲਾਮੀ ਤਾਂ ਚੇਤਨ ਹੋ ਗਏ ਸਨ ਤੇ ਆਜ਼ ਦੀ ਲਈ ਜੂਝਣਾ ਇਕ ਖੇਡ ਸਮਝਣ ਲਗ ਪਏ ਸਨ। ਸ਼ਸਤਰ-ਮਾਲਾ ਗ੍ਰੰਥ ਨੇ ਸ਼ਸਤਰਾਂ ਦਾ ਗਿਆਨ ਦਿਤਾ ਤੇ ਅਕਾਲ-ਉਸਤਤ ਨੇ ਮੂਰਤੀ ਤੇ ਅਵਤਾਰ-ਪੂਜਾ ਤੋਂ ਹਟਾ ਕੇ ੧ੳ ਪੂਜਾ ਵਲ ਲਾ ਦਿਤਾ।

ਪ੍ਰਮਾਤਮਾ ਤੇ ਜਗਿਆਸੂ ਵਿਚਕਾਰ ਕੋਈ ਵਿਚੋਲਾ ਨਾ ਰਹਿਆ ਤੇ ਸ਼ਬਦ-ਗੁਰੂ ਦੀ ਮਹਤਾ ਪ੍ਰਗਟ ਹੋਣ ਲਗੀ।

ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਸੰਮਤ ੧੭੫੬ ਨੂੰ ਸਾਰੇ ਪੰਥ ਨੂੰ ਅਨੰਦਪੁਰ ਆਉਣ ਲਈ ਹੁਕਮਨਾਮੇ ਭੇਜੇ।

੩੦ ਮਾਰਚ ੧੬੯੯ ਈ: ਨੂੰ ਕੇਸ ਗੜ੍ਹ ਵਿਖੇ ਭਾਰੀ ਇਕੱਠ ਹੋਇਆ। ਗੁਰੂ ਜੀ ਨੇ ਮਿਆਨ ਵਿਚੋਂ ਸ੍ਰੀ ਸਾਹਿਬ ਕਵ ਕੇ ਲਲਕਾਰਿਆ ਕਿ ਕੋਈ ਸਿਖੀ ਆਸ਼ਿਆ ਤੇ ਸਿਧਾਂਤਾਂ ਲਈ ਜਿੰਦ ਵਾਰਨ ਨੂੰ ਤਿਆਰ ਹੈ? ਇਸ ਗਰਜ ਨੂੰ ਸੁਣਦਿਆਂ ਲਾਹੌਰ ਤੋਂ ਦਇਆ, ਦਿਲੀ ਤੋਂ ਧਰਮ, ਜਗਨ ਨਾਥ ਤੋਂ ਹਿੰਮਤ, ਦਵਾਰਕਾ ਤੋਂ ਮੁਹਕਮ ਤੇ ਬਿਦਰ ਤੋਂ ਸਾਹਿਬ ਵਾਰੀ ਵਾਰੀ ਸਿਰ ਤਲੀ ਤੇ ਰਖਕੇ ਨਿਤਰੇ। ਤਲਵਾਰ ਦੀ ਧਾਰ ਨੂੰ ਚੁੰਮਿਆ

ਤੇ ਪੰਜ ਪਿਆਰੇ ਪ੍ਰਵਾਨ ਹੋਏ। ਪੰਜ ਪਿਆਰਿਆਂ ਦੀ ਸਰੋਸ਼ਟਤਾ ਤੇ ਕੁਰਬਾਨੀ ਸਦਾ ਪੰਥ ਦੀ ਅਗਵਾਈ ਕਰਦੀ ਰਹੇਗੀ।

ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਪੰਜਾਂ ਪਿਆਰਿਆਂ ਨੂੰ ਛਕਾ ਕੇ 'ਸਿੰਘ' ਦਾ ਉਪਨਾਮ ਬਖਸ਼ਿਆ ਫਿਰ ਆਪ ਉਹਨਾਂ ਪਾਸੋਂ ਅੰਮ੍ਰਿਤ ਛਕਿਆ। ਭਾਈ ਗੁਰਦਾਸ (ਦੂਜੇ) ਦੇ ਸ਼ਬਦਾਂ ਵਿਚ "ਵਾਹੁ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ" ਦੀ ਵਿਆਖਿਆ ਕੀਤੀ।

"ਖੰਡੇ ਦੀ ਪਾਹੁਲ ਤਿਆਰ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਗਾਗਰ ਵਿਚ ਜਲ ਮੰਗਵਾਇਆ। ਇਸ ਜਲ ਵਿਚ ਆਖਰੀ ਵਾਰ ਚਰਨ-ਪਾਹੁਲ ਦੀ ਰਸਮ ਕਰਕੇ ਉਤੋਂ ਬੰਦ ਕਰਕੇ ਇਸ ਰਸਮ ਨੂੰ ਸਿਖ ਧਰਮ ਵਿਚੋਂ ਸਦਾ ਲਈ ਖਤਮ ਕਰਨ ਦੀ ਮੁਹਰ ਛਾਪ ਲਾ ਦਿਤੀ ਤੇ ਇਸ ਗਾਗਰ ਨੂੰ ਸੁਤਲਜ ਵਿਚ ਪ੍ਰਵੇਸ਼ ਕਰ ਦਿਤਾ—

SIKHBOOKCLUB (ਸੇਵਾ ਸਿੰਘ—ਸ਼ਹੀਦ ਬਿਲਾਸ)

ਗੁਰੂ ਜੀ ਨੇ ਹੁਣ ਚਰਨਾਮ੍ਰਿਤ ਦੀ ਥਾਂ ਖੰਡੇ ਦਾ ਅੰਮ੍ਰਿਤ ਤੇ ਵਾਹਿਗੁਰੂ ਜੀ ਦੀ ਫਤਹ ਦਾ ਵਿਸ਼ਵਾਸ ਦਿਤਾ। ਜਾਤੀ ਤੇ ਵਰਨ-ਭੇਦ ਦੂਰ ਕਰ ਕੇ ਇਕ ਨਵਾਂ ਪੰਥ ਉਲੀਕਿਆ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੱਲੀ ਤੇ ਸੀਸ ਟਿਕਾ ਕੇ ਗੁਰੂ ਦੇ ਸਿਧਾਂਤਾਂ ਨੂੰ ਸੀਸ ਨਿਵਾਇਆ ਉਹ ਪੰਜ ਪਿਆਰੇ ਅਖਵਾਏ। ਵੈਸਾਖੀ ਵਾਲੇ ਦਿਨ ਖਾਲਸੇ ਦੇ ਰੂਪ ਨੂੰ ਸੰਪੂਰਨ ਕੀਤਾ ਗਿਆ। ਤੇ 'ਕੜਾ ਪੰਜਵਾਂ ਕਕਾਰ ਪ੍ਰਦਾਨ ਕੀਤਾ। ਕੇਸ਼, ਕੰਘਾ, ਕ੍ਰਿਪਾਨ, ਤੇ ਕਛਹਿਰੇ ਦਾ ਧਾਰਨੀ ਤਾਂ ਸਿਖ ਪਹਿਲਾਂ ਹੀ ਹੋ ਗਿਆ ਸੀ।

ਖੰਡੇ ਦਾ ਅੰਮ੍ਰਿਤ ਛੱਕ ਕੇ ਸਿਖਾਂ ਨੇ ਸਤਿ ਦੇ ਮਾਰਗ ਤੇ ਚਲਣ ਦੀ ਭੀਸ਼ਮ-ਪ੍ਰਤੀਗਿਆ ਕੀਤੀ। ਜਪੁਜੀ, ਜਾਪ, ਸਵੱਯੇ

ਚੌਪਈ ਤੇ ਅਨੰਦ ਦੇ ਆਧਾਰ ਤੇ ਨਵੇਂ ਜੀਵਨ ਨੇ ਮਾਨਵ—  
 ਸੇਵਾ ਤੇ ਨਿੱਜੀ-ਸੰਜਮ ਦਾ ਪ੍ਰਣ ਲਿਆ। ਅੰਮ੍ਰਿਤ-ਪਵਿਤਰ  
 ਨਰੋਏ ਤੇ ਸਿਦਕੀ ਜੀਵਨ ਦਾ ਤਕੜਾ ਚਿੰਨ੍ਹ ਹੋ ਨਿਬੜਿਆ।  
 ਅੰਮ੍ਰਿਤ ਛਕਾਣ ਸਮੇਂ ਗੁਰੂ ਜੀ ਨੇ ਨੀਲਾ ਬਾਣਾ ਧਾਰਨ ਕੀਤਾ।  
 ਨੀਲਾ ਰੰਗ ਨਿਰਮਲਤਾ, ਸੀਤਲਤਾ, ਗੰਭੀਰਤਾ ਤੇ ਨਿਮ੍ਰਤਾ ਦਾ  
 ਪ੍ਰਤੀਕ ਹੈ। ਇਹੋ ਜਿਹੇ ਚਰਿਤਰ ਦੀ ਗੁਰੂ ਜੀ ਨੇ ਅੰਮ੍ਰਿਤ ਧਾਰੀ  
 ਸਿੰਘ ਤੋਂ ਆਸ ਕੀਤੀ। ਕ੍ਰਿਪਾਨ ਬੀਰਤਾ ਦਾ ਚਿੰਨ੍ਹ ਹੈ। ਅੰਮ੍ਰਿਤ  
 ਦੇ ਨਿਰਮਲ ਜੱਲ ਵਿਚ ਘੁਲੇ ਪਤਾਸਿਆਂ ਨੇ ਮਿਠੇ ਅੰਮ੍ਰਿਤ  
 ਮਈ ਜੀਵਨ ਨੂੰ ਨਵਾਂ ਹੁਲਾਰਾ ਦਿਤਾ। ਸਰਬ-ਲੋਹ ਦਾ ਬਾਟਾ  
 ਦ੍ਰਿੜਤਾ ਤੇ ਸਾਂਝੀਵਾਲਤਾ ਦਾ ਚਿੰਨ੍ਹ ਬਣਿਆ ਇਸ ਤਰ੍ਹਾਂ ਹਰ  
 ਸਿਖ ਨੂੰ ਗੁਰੂ ਨੇ ਸਰਦਾਰੀ ਬਖਸ਼ੀ। ਭਾਈ ਦਿਆ ਸਿੰਘ, ਧਰਮ  
 ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਪੰਜਾ  
 ਪਿਆਰਿਆਂ ਨੇ ਇਸ ਪੰਥ ਦੀ ਪਹਿਲਾਂ ਅਗਵਾਈ ਕੀਤੀ।

ਕੇਸਾਂ ਦੀ ਬੇਅਦਬੀ, ਕੁਠਾ ਖਾਣਾ, ਪਰਾਈ ਇਸਤ੍ਰੀ ਦਾ ਸੰਗ  
 ਤੇ ਤਮਾਕੂ ਪੀਣਾ ਕੁਰਹਿਤ ਹੋਇਆ। ਇਸ ਨਾਲ ਜੀਵਨ  
 ਮਰਯਾਦਾ ਭੰਗ ਹੁੰਦੀ ਹੈ। ਭਾਵਾਤਮਕ ਏਕਤਾ ਲਿਆਉਣ  
 ਲਈ ਮਰਦ ਅਗੇ “ਸਿੰਘ” ਤੇ ਇਸਤਰੀ ਦੇ ਨਾਂ ਅਗੇ “ਕੌਰ”  
 ਸ਼ਬਦ ਜੋੜਿਆ। ਪੰਥ ਦੀ ਸਾਜਨਾ ਇਕ ਮਹਾਨ ਇਨਕਲਾਬੀ  
 ਲਹਿਰ ਦਾ ਮੁਢ ਸੀ। ਇਸ ਵਿਚ ਨਸਲ ਕਰ ਕੇ ਬੀਰਤਾ ਨਹੀਂ  
 ਸਗੋਂ ਖਾਲਸਾ ਜਥੇਬੰਦੀ ਵਿਚ ਸ਼ਾਮਲ ਹੋਣ ਨਾਲ ‘ਬੀਰਤਾ’ ਤੇ  
 ‘ਏਕਤਾ’ ਦੇ ਭਾਵ ਉਤਪਨ ਹੁੰਦੇ ਸਨ।

## ਯੁੱਧ ਤੇ ਸ਼ਹੀਦੀਆਂ

ਗੁਰੂ ਜੀ ਨੇ ਪੰਜ ਸਿੱਖਾਂ ਨੂੰ ਵਿਦਿਆ ਨਿਪੁੰਨ ਬਣਾਨ ਲਈ ਕਾਂਸ਼ੀ ਭੇਜਿਆ। ਇਨ੍ਹਾਂ ਨੇ ਸਫੈਦ ਬਸਤਰ ਧਾਰਨ ਕਰ ਕੇ ਸੰਸਕ੍ਰਿਤ ਪੜ੍ਹੀ, ਇਹ ਨਿਰਮਲ ਅਖਵਾਏ।

ਪਹਾੜੀ ਰਾਜਿਆਂ ਦੀ ਈਰਖਾ ਤੇ ਮੁਗਲਾਂ ਦੇ 'ਤਅੱਸਬ' ਨੇ ਰਲ ਕੇ ਅਨੰਦਪੁਰ ਦੇ ਦੁਆਲੇ ਘੇਰਾ ਪਾ ਲਿਆ। 'ਅਨੰਦ ਪੁਰ' ਵਿਚ ਚਾਰ ਲੜਾਈਆਂ ਹੋਈਆਂ। ਚੌਥੀ ਲੜਾਈ ਵਿਚ ਜਰਨੈਲ ਸੈਦ ਖਾਨ ਤੇ ਉਸ ਦੇ ਹੋਰ ਕਈ ਸਾਥੀ ਗੁਰੂ ਜੀ ਦੇ ਮੁਰੀਦ ਬਣ ਗਏ। ੨੦ ਦਸੰਬਰ ੧੭੦੪ ਨੂੰ ਗੁਰੂ ਜੀ ਨੇ ਅਨੰਦ ਪੁਰ ਛੱਡ ਦਿਤਾ।

## ਚਮਕੌਰ ਦੀ ਜੰਗ

ਰਾਹ ਵਿਚ ਸਰਸਾ ਨਦੀ ਦੇ ਕੰਢੇ ਘਮਸਾਨ ਦਾ ਜੰਗ ਹੋਇਆ। ਗੁਰੂ ਜੀ ਦਾ ਸਾਰਾ ਪ੍ਰੀਵਾਰ ਖਿੰਡ ਗਿਆ। ਭਾਈ ਮਨੀ ਸਿੰਘ ਤੇ ਸਾਹਿਜ ਦਵਾਂ ਦਿੱਲੀ ਵੱਲ ਚਲੇ ਗਏ। ਮਾਤਾ ਗੁਜਰੀ ਜੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਸਮੇਤ ਗੰਗੂ ਨੌਕਰ ਨਾਲ ਖੇੜੀ ਤਰ ਪਏ। ੨੨ ਦਸੰਬਰ ੧੭੦੪ ਨੂੰ ਚਮਕੌਰ ਦਾ ਯੁੱਧ ਸ਼ੁਰੂ ਹੋਇਆ। ਇਸ ਜੰਗ ਵਿਚ ਬਾ: ਅਜੀਤ ਸਿੰਘ ਤੇ ਬਾ: ਜੁਝਾਰ ਸਿੰਘ ਜੀ ਸ਼ਹੀਦ ਹੋ ਗਏ। ਇਨ੍ਹਾਂ ਦੀਆਂ ਲੜਾਈਆਂ ਨੂੰ ਗੁਰੂ ਜੀ ਨੇ ਆਪਣੇ ਅਖੀਂ ਵੇਖਿਆ।

ਇਧਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਮਾਤਾ ਗੁਜਰੀ ਸਮੇਤ ਗੰਗੂ ਨੇ ਰੁਪਏ ਦੇ ਲਾਲਚ ਕਰ ਕੇ ਮੁਰਿੰਡੇ ਦ ਹਾਕਮਾਂ ਦ ਹਵਾਲੇ ਕਰ ਦਿਤਾ ਤੇ ਇਸ ਤਰ੍ਹਾਂ ਨਵਾਬ

ਦੇ ਹੁਕਮ ਨਾਲ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ ਵਿਚ ਚਿਣਾਂ ਦਿਤਾ ਗਿਆ । ਮਾਤਾ ਗੁਜਰੀ ਜੀ ਨੇ ਸਵ-ਇਛਾ ਨਾਲ ਆਪਣੇ ਪ੍ਰਾਣ ਤਿਆਗ ਦਿਤੇ ।

ਚਮਕੌਰ ਦੀ ਜੰਗ ਵਿਚ ਸਿੰਘਾਂ ਦੀਆਂ ਤਲਵਾਰਾਂ ਨੇ ਉਹ ਚਮਤਕਾਰ ਦਸਿਆ ਕਿ ਦੁਸ਼ਮਨ ਤ੍ਰਾਸ ਤ੍ਰਾਸ ਕਰਨ ਲਗਾ । ਇਸ ਅਵਸਥਾ ਵਿਚ ਸਿੰਘਾਂ ਨੇ ਮੱਤਾ ਪਕਾਇਆ ਕਿ ਗੁਰੂ ਜੀ ਹਵੇਲੀ ਛੱਡ ਦੇਣ ਤਾਂ ਹੀ ਚੰਗਾ ਹੈ ਕਿਉਂ ਕਿ ਅਜੇ ਉਨ੍ਹਾਂ ਨੇ ਪੰਥ ਨੂੰ ਅਖੀਰੀ ਮੰਜ਼ਲ ਦੀ ਸੇਧ ਦੇਣੀ ਹੈ । ਗੜ੍ਹੀ ਵਿਚ ਰਹਿੰਦੇ ਬਾਕੀ ਦਸ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਭਾਈ ਦਿਆ ਸਿੰਘ ਜੀ ਦੀ ਜਥੇਦਾਰੀ ਹੇਠਾਂ ਪਿਆਰਿਆਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਹੁਕਮ ਕੀਤਾ । ਗੁਰੂ ਜੀ ਨੇ ਆਗਿਆ ਦਾ ਪਾਲਨ ਕਰਦਿਆਂ ਗੜ੍ਹੀ ਛੱਡ ਦਿਤੀ ਤੇ ਆਪਣੇ ਨਾਲ ਤਿੰਨ ਸਿੰਘ ਭਾਈ ਦਾਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਲੈ ਲਏ ਤੇ ਅਗਾਹ ਨੂੰ ਤੁਰ ਪਏ ।

ਮਾਛੀਵਾੜੇ ਦੇ ਜੰਗਲਾਂ ਵਿਚੋਂ ਦੀ ਲੰਘਦਿਆਂ ਆਪ ਦੇ ਪਾਵਨ ਚਰਨਾਂ ਵਿਚ ਛਾਲੇ ਪੈ ਗਏ ਪਰ ਆਪ ਚੜ੍ਹਦੀ ਕਲਾ ਵਿਚ ਰਹੇ ਤੇ ਮਗਨਤਾ ਵਿਚ 'ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਸ਼ਬਦ ਉਚਾਰਿਆ ।

ਤਾਰਿਆਂ ਦੀ ਸੇਧ ਲੈ ਕੇ ਭਾਈ ਦਾਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਵੀ ਆਪ ਨੂੰ ਮਿਲੇ । ਹਜ਼ੂਰ ਨੂੰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਆਪ ਨੇ ਕਾਹੀ ਦ ਬੂਟੇ ਨੂੰ ਤੀਰ ਦੀ ਨੌਕ ਨਾਲ ਉਖੇੜਦਿਆਂ ਕਹਿਆ ਕਿ "ਮੁਗਲ ਰਾਜ ਜੜ੍ਹਾ ਤੋਂ ਪੁਟਿਆ ਗਿਆ ।" ਕਲਗੀਧਰ ਦਾ ਸੰਖਿਪਤ ਜੀਵਨ ਤੇ ਪ੍ਰਸਿਧ ਘਟਨਾਵਾਂ ਦੇਣ ਤੋਂ ਭਾਵ ਇਹ

ਹੈ ਕਿ ਪਾਠਕ 'ਦਖਣ ਯਾਤਰਾ' ਦੇ ਪਹਿਲੇ ਸਮੇਂ ਤੋਂ ਜਾਣੂ ਹੋ ਸਕਣ ਕਿ ਦਸਮੇਸ਼ ਜੀ ਨੇ ੪੨ ਵਰ੍ਹੇ ਵਿਚ ਕਿਤਨੇ ਮਹਾਨ ਕਾਰਜ ਕੀਤੇ। ਇਤਨੀ ਥੋੜੀ ਉਮਰ ਵਿਚ ਇਤਨੇ ਵਡੇ ਕਾਰਜ ਕਰਨੇ ਕਿਸੇ ਕਰਾਮਾਤ ਤਾਂ ਘਟ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਨੂੰ ਯੁਗ-ਪੁਰਸ਼ ਆਖਣਾ ਉਹਨਾਂ ਦੀ ਲਾਸ਼ਾਨੀ ਮਹਾਨਤਾ ਦਾ ਇਕਬਾਲ ਕਰਨਾ ਹੈ। ਦੂਜੇ ਭਾਗ ਵਿਚ ਦੱਖਣ ਦਾ ਅੰਤਲਾ ਸਫਰ ਤੇ ਬੁਰਾਹਨਪੁਰ ਦਾ ਸਰਬ-ਪਖੀ ਇਤਿਹਾਸ ਭੇਟਾ ਕੀਤਾ ਜਾ ਰਿਹਾ ਹੈ।

## ਅਨੰਦ ਪੁਰ ਦਾ ਵਿਧਾਨ

ਸਰਬਤ ਸੰਗਤ ਕਾ ਬਲ ਗੁਰੂ ਰਖੇਗਾ,  
 ਤੁਸਾਂ ਉਤੇ ਅਸਾਡੀ ਬਹੁਤ ਖੁਸ਼ੀ ਹੈ।  
 ਤੁਸਾਂ ਖੰਡੇ ਦਾ ਅਮ੍ਰਿਤ ਪੰਜਾਂ ਤੋਂ ਲੈਣਾ,  
 ਕੇਸ ਰਖਣੇ ਇਹ ਅਸਾਡੀ ਮਹਰ ਹੈ।  
 ਕਛ ਕ੍ਰਿਪਾਨ ਦਾ ਵਿਸਾਹ ਨਹੀਂ ਕਰਨਾ  
 ਸਰਬ ਲੋਹ ਦਾ ਕੜਾ ਹੱਥ ਰਖਣਾ।  
 ਦੋਨੋਂ ਵਕਤ ਕੇਸਾਂ ਦੀ ਪਾਲਣਾ ਕਰਨੀ  
 ਸਰਬੱਤ ਸੰਗਤ ਅਭਾਖਿਆ ਦਾ ਕੁੱਠਾ ਖਾਵੇ ਨਾਹੀਂ,  
 ਤਮਾਕੂ ਨਾ ਵਰਤਨਾ

ਮੀਣੇ, ਮਸੰਦੀਏ, ਰਾਮ ਰਾਈਏ ਕੀ ਸੰਗਤ ਨ ਬੈਸੇ  
ਗੁਰਬਾਣੀ ਪੜ੍ਹਨੀ, ਵਾਹਿਗੁਰੂ ਜਪਨਾ  
ਗੁਰੂ ਕੀ ਰਹਿਤ ਰਖਣੀ  
ਸਰਬਤ ਸੰਗਤ ਉਪਰ ਮੇਰੀ ਖੁਸ਼ੀ ਹੈ ।

ਪਾਤਸ਼ਾਹੀ ੧੦

ਜੇਠ ੨੬ ਸੰਮਤ ੧੭੫੬

## ੧ ਕੇਸ ਅਸਾਡੀ ਮੋਹਰ ਹੈ

ਵਾਹਿਗੁਰੂ ਨੇ ਆਪਣੀ ਅਲੌਕਿਕ ਸਿਰਜਨਾ ਵਿਚ ਮਨੁਖ ਨੂੰ  
'ਕੇਸ' ਆਪਣੀ ਵਡਮੁਲੀ ਦਾਤ ਬਖਸ਼ੀ ਹੈ । ਸਨਾਤਨ ਗ੍ਰੰਥਾਂ ਵਿਚ  
'ਕੇਸਾਂ' ਦੀ ਮਹੱਤਤਾ ਤੇ ਅਦਬ ਪ੍ਰਗਟ ਕੀਤਾ ਗਿਆ ਹੈ ।

'ਸ਼ਿਵਜੀ' ਤੇ 'ਵਿਸ਼ਨੂੰ' ਨੂੰ ਘਣੇ ਚਮਕਦਾਰ ਤੇ ਸੁੰਦਰ ਕੇਸਾਂ  
ਵਾਲਾ ਆਖ ਕੇ ਨਮਸਕਾਰ ਕੀਤਾ ਜਾਂਦਾ ਹੈ ।

ਭਾਰਤ ਦੇ ਪੁਰਾਤਨ ਅਧਿਆਤਮਕ ਗਰੰਥ ਵੇਦ ਹਨ । ਰਿਗ  
ਵੇਦ ਸਭ ਤੋਂ ਪੁਰਾਣਾ ਹੈ ਇਨ੍ਹਾਂ 'ਵੇਦਾਂ' ਵਿਚ ਕੇਸਾਂ ਪ੍ਰਤੀ ਡੂੰਘੀ  
ਸ਼ਰਧਾ ਪ੍ਰਗਟ ਕੀਤੀ ਗਈ ਹੈ ।

ਰਿਸ਼ੀ 'ਕੁਤਸ਼' ਜੀ ਯੁਜਰ ਵੇਦ ਵਿਚ ਇਕ ਮੰਤਰ ਰਾਹੀਂ

ਆਖਦੇ ਹਨ। ਮੈਂ ਕੇਸਾਂ ਵਾਲੇ ਸ੍ਰੀ ਵਿਸ਼ਨੂੰ ਭਗਵਾਨ ਨੂੰ ਪਰਨਾਮ ਕਰਦਾ ਹਾਂ।

ਸਾਰੇ ਰਿਸ਼ੀ ਤੇ ਮੁਨੀ ਕੇਸਾਂ ਦਾੜੀਆਂ ਨਾਲ ਸਜੋਭਤ ਸਨ ਕੇਵਲ ਰਿਸ਼ੀ ਹੀ ਨਹੀਂ ਰਾਜੇ 'ਜਨਕ' ਤੇ 'ਦਸਰਥ' ਵਰਗੇ ਨਿਆਂਕਾਰੀ ਚਕਰਵਰਤੀ ਵੀ ਕੇਸਾਂ ਦਾ ਸਤਿਕਾਰ ਕਰਦੇ ਸਨ।

ਰਿਸ਼ੀ ਮੁਨੀ ਤੇ ਰਾਜਿਆਂ ਤੋਂ ਬਿਨਾਂ ਜਨ ਸਾਧਾਰਨ ਵੀ ਸਾਬਤ ਸੂਰਤ ਤੇ ਦਸਤਾਰਾਂ ਸਜਾਉਂਦੇ ਸਨ।

'ਅਜੋਤਾ' ਦੇ ਚਿਤਰਾਂ ਵਿਚ ਵੀ ਇਹਨਾਂ ਨੂੰ ਵੇਖਿਆ ਜਾਂਦਾ ਹੈ। ਭਾਰਤੀ ਇਸਤਰੀਆਂ ਦੀ ਸੁੰਦਰਤਾ ਵੀ ਲੰਮੇ ਤੇ ਘਣੇ ਕੇਸ ਹੀ ਸਨ।

'ਸ਼ਿਵਜੀ' ਨੂੰ ਪੁਰਾਣਾਂ ਵਿਚ ਭੋਲਾ ਨਾਥ ਆਖਿਆ ਜਾਂਦਾ ਹੈ। 'ਭੋਲਾ' ਤੋਂ ਭਾਵ ਚਤੁਰਾਈ ਤੋਂ ਬਿਨਾਂ ਨਿਰਮਲ-ਹਿਰਦੇ ਵਾਲੀ ਸੁੰਦਰ-ਸੁਖਸੀਮਤ ਸਰਧਾਵਾਨ ਨੂੰ ਭੋਲਾ ਹੀ ਚੰਗਾ ਲਗਦਾ ਹੈ।

ਆਖਦੇ ਹਨ ਇਕ ਵੇਰ ਗੰਗਾ ਦੀ ਧਾਰਾ ਦਾ ਵਹਿਣ ਬਹੁਤ ਤਜ਼ ਹੋ ਗਿਆ ਤਾਂ 'ਸ਼ਿਵ ਜੀ' ਦੇ ਘਣੇ ਜੂੜ ਨੇ ਇਸ 'ਤੇਜ਼-ਵਹਿਣ' ਨੂੰ 'ਸਹਿਜ' ਦਾ ਰੂਪ ਦੇ ਦਿਤਾ। ਅਸਲ ਵਿਚ ਇਹ ਕਲਾਤਮਕ ਦਾਰਸ਼ਨਿਕ-ਚਿਤਰ 'ਸਹਿਜ-ਅਵਸਥਾ' ਨੂੰ ਪ੍ਰਗਟ ਕਰਦਾ ਹੈ।

ਤਈਤਿਥੋ ਉਪਨਿਸ਼ਦ ਵਿਚ ਇਕ ਸਲੋਕ ਰਾਹੀਂ 'ਰਿਸ਼ੀ' ਜੀ ਨੇ ਅਨੁਭਵ ਕਰਾਇਆ ਹੈ ਕਿ ਸਿਰ ਦੇ ਤਾਲੂ ਭਾਵ 'ਵਿਚਕਾਰ ਹੀ ਜੂੜਾ ਸੋਭਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਅਸਥਾਨ ਹੀ ਈਸ਼ਵਰ ਦਾ ਨਿਵਾਸ ਅਸਥਾਨ ਭਾਵ ਘਰ ਹੁੰਦਾ ਹੈ।

ਇਹ ਗੰਭੀਰ ਇਸ਼ਾਰਾ ਹੈ ਕਿ 'ਦਿਮਾਗ' ਹੀ ਸਾਰੇ ਅੰਗਾਂ ਦਾ ਸਰਦਾਰ ਹੁੰਦਾ ਹੈ ਜਿਸ ਨੂੰ 'ਜੂੜਾ ਸੁਰਖਿਅਤ ਕਰਦਾ ਹੈ।

ਪਰਾਚੀਨ ਭਾਰਤ ਕੇਸਾਂ ਦੀ ਸੁੰਦਰਤਾ ਲਈ ਸੁਗੰਧੀਆਂ ਲਾਉਂਦੇ ਤੇ ਸੰਘਣੇ ਕੇਸਾਂ ਤੇ ਮਾਣ ਕਰਦੇ ਸਨ।

ਜੂੜਿਆਂ ਦੁਆਲੇ ਫੁਲਾਂ ਦਾ ਸ਼ਿੰਗਾਰ ਕੀਤਾ ਜਾਂਦਾ ਸੀ। ਸਾਡੇ ਪ੍ਰਾਚੀਨ ਸਿਖ ਦਸਤਾਰ ਵਿਚ ਫੁਲ ਰਖ ਲੈਂਦੇ ਸਨ। ਇਸ ਦਾ ਭਾਵ ਵੀ ਕੇਸਾਂ ਦਾ ਅਦਬ ਕਰਨਾ ਹੀ ਹੈ।

ਕੇਸ ਕਿਸੇ ਮਨੁੱਖ ਦੀ ਨਹੀਂ ਸਗੋਂ 'ਪ੍ਰਮਾਤਮਾ' ਦੀ ਦਾਤ ਹੈ। ਸਭ ਤੋਂ ਪਹਿਲੇ ਮਨੁੱਖ 'ਬਾਬਾ ਆਦਮ' ਦੇ ਵੀ ਤਾਂ ਲੰਮੇ ਕੇਸ ਸਨ ਤੇ 'ਬਾਨਾ' ਉਸ ਦੀ ਬਜ਼ੁਰਗੀ ਨੂੰ ਪ੍ਰਗਟ ਕਰਦਾ ਹੈ।

ਅਜ ਦੇ ਸਮੇਂ ਧਾਰਮਿਕ-ਵਿਅਕਤੀਆਂ ਨੂੰ ਕੇਸਾਂ ਦਾੜੀਆਂ ਵਾਲਾ ਹੋਣਾ ਜ਼ਰੂਰੀ ਹੈ। ਮੰਦਰਾਂ ਦੇ ਪੁਜਾਰੀ, ਸੱਯਦ, ਹਾਜੀ ਤੇ ਪਾਂਦਰੀਆਂ ਦੇ ਕੇਸਾਂ ਦਾੜੀਆਂ ਤੋਂ ਪਰਗਟ ਹੁੰਦਾ ਹੈ ਕਿ ਇਹ 'ਪਵਿਤਰਤਾ' ਦੇ ਚਿੰਨ੍ਹ ਹਨ।

ਸਾਡੇ ਦੇਸ਼ ਵਿਚ ਹੀ ਨਹੀਂ ਸਗੋਂ ਯੂਨਾਨ ਵਿਚ ਵੀ ਜਿਸ ਦੀ ਸਭਿਅਤਾ ਕਦੀ ਸਿਖਰ ਤੇ ਸੀ, ਉਸ ਦੇਸ਼ ਦੇ ਵੀ ਚਿੰਤਕ (ਫਲਾਸਫਰ) ਲੁਕਮਾਨ, ਸੁਕਰਾਤ ਕੇਸ ਤੇ ਦਾੜੀ ਰਖਦੇ ਸਨ। ਪਰਾਚੀਨ ਹਕੀਮਾਂ ਦੇ ਚੰਗੇ ਹੋਣ ਦੀ ਇਹ ਪਰਤੱਖ ਨਿਸ਼ਾਨੀ ਸੀ।

ਇਸਲਾਮ ਵਿਚ 'ਉਚ ਦੇ ਪੀਰਾਂ' ਦੀ ਕੇਸ ਤੇ ਪਗੜੀ ਆਤਮਕ ਉਤਮਤਾ ਦੀ ਨਿਸ਼ਾਨੀ ਹੈ।

ਮੁਹੰਮਦ ਸਾਹਿਬ ਬਾਰੇ ਮਸ਼ਹੂਰ ਹੈ ਕਿ ਹਜ਼ਰਤ ਲੰਮੀਆਂ ਜੁਲਫਾਂ (ਕੇਸ) ਵਾਲੇ ਸਨ ਤੇ ਪਗੜੀ ਬੰਨ੍ਹਦੇ ਸਨ।

'ਈਸਾ' ਦੀ ਤਸਵੀਰ ਵਿਚ ਉਹਨਾਂ ਦੀ ਸੁੰਦਰਤਾ ਚਿਤਰੀ

ਗਈ ਸੰਘਣੇ ਵਾਲਾਂ ਦੇ ਗੁਛੇ ਜੋ ਮੱਢਿਆਂ ਤੇ ਪਲਮਦੇ ਹਨ ਘਣੀ ਦਾੜੀ ਜੋ ਵਿਚਕਾਰੋਂ ਵੰਡੀ ਹੋਈ ਹੈ।

'ਰੱਬ ਦੇ ਪੁਤਰ' ਦੇ ਕੇਸ ਤੇ ਦਾੜੀ ਹਨ ਇਸ ਲਈ ਰੱਬ ਦੇ ਰੂਪ ਦਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ।

ਮਹਾਤਮਾ ਬੁਧ ਦਾ ਜੂੜੇ ਵਾਲਾ ਚਿੱਤਰ ਪਰਾਚੀਨ ਚਿੱਤਰ ਹੈ। ਇਸ ਦਾ ਭਾਵ ਇਹ ਹੋਇਆ ਕਿ ਸਭ ਪਵਿਤਰ ਤੇ ਨਿਰਮਲ ਵਿਅਕਤੀਆਂ ਕੇਸ ਰਖਦੀਆਂ ਹਨ।

ਸਾਇੰਸ ਦੇ ਦਿਸ਼ਟੀਕੋਨ ਤੋਂ ਸਾਬਤ ਹੁੰਦਾ ਹੈ ਕਿ ਕੇਸ ਬਹੁਤ ਸ਼ਕਤੀ ਰਖਦੇ ਹਨ। ਕੇਸਾਂ ਦੀ ਬਣਤਰ ਵਿਚ ੨੮ ਹਿਸੇ ਆਕਸੀਜਨ ੬ ਹਿਸੇ ਹਾਈਡਰੋਜਨ ੫੦ ਹਿਸੇ ਕਾਰਬਨ, ੧੭ ਹਿਸੇ ਨਾਈਟਰੋਜਨ, ੫ ਹਿਸੇ ਸਲਫਰ, ਕੈਲਸ਼ੀਅਮ ਤੇ ਅਗਨੀ ਸਮਿਲਤ ਹੈ।

ਜਿਉਂ ਜਿਉਂ ਮਨੁੱਖ ਕਮਜ਼ੋਰ ਹੁੰਦਾ ਹੈ ਇਹ ਸ਼ਕਤੀ ਵੀ ਘਟਦੀ ਜਾਂਦੀ ਹੈ ਤੇ ਜਦੋਂ ਮਨੁੱਖ ਜਵਾਨੀ ਵਿਚ ਕੇਸ ਦਾੜੀ ਕਟਦਾ ਹੈ ਤਾਂ ਉਸ ਦਾ ਬਲ ਵੀ ਘਟਦਾ ਜਾਂਦਾ ਹੈ।

ਯੂਨਾਨ ਦੀ ਸਭਿਅਤਾ ਦੇ ਪ੍ਰਭਾਵ ਥਲੇ ਭਾਰਤ ਵਿਚ ਹੁਣ ਮਹਾਂ ਪੁਰਸ਼ਾਂ ਦੇ ਚਿੱਤਰਾਂ ਵਿਚ ਕੇਸ ਤੇ ਜੂੜੇ ਵਿਖਾਏ ਜਾਂਦੇ ਹਨ; ਪਰ ਦਾੜੀ ਨਹੀਂ ਹੁੰਦੀ।

ਭਾਰਤ ਦੀ ਫਿਲਾਸਫੀ ਵਿਚ ਮਹਾਨ ਆਤਮਾ ਨਾਮ, ਚੰਗੇ ਰੂਪ ਤੋਂ ਉਪਰ ਹੋ ਜਾਂਦੀ ਹੈ ਤੇ ਉਸ ਨੂੰ ਪਦਾਰਥਕ ਖਿਚ ਨਾਲੋਂ ਆਤਮਕ ਸੁੰਦਰਤਾ ਵਧੇਰੇ ਬਲਵਾਨ ਨਜ਼ਰ ਆਉਂਦੀ ਹੈ। 'ਯੂਨਾਨ' ਵਿਚ ਪਹਿਲਾਂ ਤਾਂ ਕੇਸ-ਦਾੜੀ ਦਾ ਮਨੁੱਖੀ ਰੂਪ ਸੀ। ਹੌਲੇ ਹੌਲੇ ਇਹ ਖਿਆਲ ਹੋ ਗਿਆ ਕਿ ਰਿਸ਼ੀ ਮੁਨੀ ਦੇਵਤੇ ਸਦਾ

ਭਰ-ਜਵਾਨ ਰਹਿੰਦੇ ਹਨ। ਇਸ ਲਈ ਜਵਾਨੀ ਦਾ ਫਲਸਫਾ ਲੈ ਕੇ ਮਨੁੱਖ ਨੇ ਵਡਿਆਂ ਦੀਆਂ ਤਸਵੀਰਾਂ ਬਿਨਾਂ 'ਦਾੜ੍ਹੀ' ਚਿੱਤਰੀਆਂ ਹਨ।

ਬਾਦਸ਼ਾਹ 'ਸਕੰਦਰ' ਨੇ ਪਹਿਲਾਂ ਇਹ ਫੇਸ਼ਨ ਰਖਿਆ ਜੋ 'ਯੂਨਾਨ' ਵਿਚ ਵਧਦਾ ਗਿਆ ਤੇ ਭਾਰਤ ਵਲ ਵੀ ਪਸਰਦਾ ਗਿਆ।

ਦਸਵੇਂ ਪਾਤਸ਼ਾਹ ਨੇ ਆਦਿ-ਰੂਪ ਨੂੰ ਪਰਵਾਨ ਕਰਦਿਆਂ ਇਸ ਦੀ ਵਲਿਖਣਤਾ ਨੂੰ ਕਾਇਮ ਰਖਿਆ, ਕੇਸ ਤੇ ਦਾੜ੍ਹੀ ਸਿਖ-ਰੂਪ ਦੀ ਵਲਿਖਣਤਾ, ਸਰੇਸ਼ਟਤਾ ਤੇ ਵਖਰੇਪਨ ਨੂੰ ਪ੍ਰਗਟ ਕਰਦੀ ਹੈ ਜਿਸ ਵਿਚ ਯੁਗਾਂ ਯੁਗਾਂ ਦੇ ਪਵਿਤਰ ਸਭਿਆਚਾਰ ਦੀ ਸਾਂਝ ਹੈ।

## 2. ਕੰਘਾ

ਕੇਸਾਂ ਨੂੰ ਨਿਰਮਲ ਤੇ ਸੁੰਦਰ ਰਖਣ ਲਈ 'ਰਹਿਤਨਾਮੇ' ਵਿਚ ਦੋਵੇਂ ਸਮੇਂ ਕੰਘਾ ਕਰਨ ਦੀ ਸਿਖਿਆ ਦਿਤੀ ਗਈ ਹੈ। ਮਨੁੱਖ ਦੀ ਦਿਲਕਸ਼ੀ ਸੁੰਦਰ ਤੇ ਚਮਕਦਾਰ ਕੇਸਾਂ ਤੋਂ ਪ੍ਰਗਟ ਹੁੰਦੀ ਹੈ। 'ਅਥਰਵਣ ਵੇਦ ਵਿਚ ਵੀਤ ਹਵੱਯ ਰਿਸ਼ੀ ਨੇ ਰਿਸ਼ੀਆਂ ਨੂੰ ਕਿਹਾ ਕਿ ਆਪਣੇ ਕੇਸਾਂ ਵਿਚ ਸੌ ਦੰਦਿਆਂ ਵਾਲਾ ਕੰਘਾ ਰਖਣ ਤੇ ਦੋਵੇਂ ਸਮੇਂ ਕੇਸ ਨਿਰਮਲ ਕਰਨ। ਕਿਉਂਕਿ ਰਿਸ਼ੀਆਂ ਦੀ ਉਮਰ ਤੇ ਬਲ ਵਧੇਰੇ ਹੁੰਦਾ ਸੀ ਤੇ ਉਹਨਾਂ ਦੇ ਵਾਲ ਸੰਘਣੇ ਹੁੰਦੇ

ਸਨ ਇਸ ਲਈ ਉਹਨਾਂ ਲਈ ਬਹੁਤ ਦੰਦਿਆਂ ਦੇ ਕੰਘਿਆਂ ਦੀ ਲੋੜ ਸੀ।

ਮੁਸਲਮਾਨ ਹਾਜੀ ਵੀ ਕੰਘਾ ਰਖਦੇ ਸਨ ਉਹਨਾਂ ਦੇ ਕੰਘੇ ਚਦਰਮਾ ਦੀ ਸ਼ਕਲ ਦੇ ਹੁੰਦੇ ਸਨ। ਪਰਾਚੀਨ ਬੌਧੀ ਧਰਮ ਅਸਥਾਨਾਂ ਕੰਘਾਂ ਤੇ ਜੂੜਿਆਂ ਦੁਆਲੇ ਗੁੱਲ ਕੰਘੇ ਦੇ ਚਿੱਤਰ ਪ੍ਰਗਟ ਕਰਦੇ ਹਨ ਕਿ ਕੰਘਾ ਮੁਨੁਖ ਦੀ ਆਦਿ ਤੋਂ ਹੀ ਰਹਿਤ ਰਹੀ ਹੈ।

ਲੇਖਕ ਨੇ 'ਬਰਮਾ' ਤੇ 'ਸਿਆਮ' ਦੇ ਮੰਦਰਾਂ ਦੀਆਂ ਕੰਘਾਂ ਤੇ ਵੰਨ ਸੁਵੰਨੇ ਕੰਘਿਆਂ ਦੀਆਂ ਤਸਵੀਰਾਂ ਵੇਖੀਆਂ ਹਨ। ਇਹ ਕੰਘੇ ਕੇਸ ਦੀ ਸੰਭਾਲ ਤੇ ਸਫ਼ਾਈ ਲਈ ਜ਼ਰੂਰੀ ਹਨ।

ਦਖਣੀ ਮੰਦਰਾਂ ਦੀਆਂ 'ਦੇਵਦਾਸੀਆਂ' ਤੇ ਪੁਜਾਰਨਾਂ ਦੇ ਕੰਘੇ 'ਸੂਰਜ' ਦੀ ਸ਼ਕਲ ਦੇ ਹਨ। ਹਿੰਦੂ ਧਰਮ ਦੀ ਉਪਾਸ਼ਨਾ ਕਰਦਾ ਹੈ। ਇਸ ਲਈ ਉਹਨਾਂ ਦੇ ਕੰਘਿਆਂ ਤੇ 'ਸੂਰਜ' ਦਾ ਚਿੰਨ੍ਹ ਹੈ।

ਅਜ ਵੀ ਅਜੰਤਾ ਦੇ ਚਿਤਰਾਂ ਵਿਚ ਸੁੰਦਰੀਆਂ ਦੀ ਕੰਡ ਤੇ ਪੁਲਮਦੇ ਖੁਲ੍ਹੇ ਵਾਲਾਂ ਦੇ ਲੱਛੇ ਤੇ ਸੀਸ ਵਿਚਕਾਰ ਫੁੱਲ ਗੁੰਦੇ, ਸੰਘਣੇ ਢਿਲਕਦੇ ਜੂੜਿਆਂ ਵਿਚ 'ਕੰਘੇ' ਵੇਖੇ ਜਾ ਸਕਦੇ ਹਨ।

ਆਂਧਰਾ ਪਰਦੇਸ਼ ਵਿਚ ਵਿਸ਼ੇਸ਼ 'ਅਸਰਾਵਤੀ' ਦੀਆਂ ਬੌਧੀ ਗੁਫ਼ਾਵਾਂ ਦੇ ਘੜੇ ਹੋਏ ਬੁੱਤਾਂ ਵਿਚ 'ਕੇਸ' ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।

'ਪੁਸ਼ਪ ਗਿਰੀ' ਵਿਖੇ ਚੇਨਾ ਕੇਸਵਾ ਮੰਦਰ ਦੀਆਂ ਕੰਘਾਂ ਤੇ ਮਹਾਂਭਾਰਤ ਤੇ ਰਾਮਾਇਣ ਦੀਆਂ ਝਾਕੀਆਂ ਚਿਤਰੀਆਂ ਹਨ ਜਿੰਨ੍ਹਾਂ ਵਿਚ ਲੰਮੇ ਕੇਸ, ਸੀਸ ਵਿਚਕਾਰ ਜੂੜੇ ਤੇ ਪਗੜੀਆਂ ਪਰਤੱਖ ਹਨ।

ਪੂਰਬੀ ਅਫਰੀਕਾ ਵਿਚ ਅਫਰੀਕੀ ਲੋਹੇ ਦਾ ਕੰਘਾ ਰੱਖਦੇ ਹਨ ਕਿਉਂਕਿ ਉਹਨਾਂ ਦੇ ਕੋਸ਼ ਛੋਟੇ ਤੇ ਕੰਡਲਦਾਰ ਹੁੰਦੇ ਹਨ ।

ਗੁਰੂ ਜੀ ਨੇ 'ਕੰਘਾ' ਰਹਿਤ ਵਿਚ ਸਮਿਲਤ ਕਰ ਦਿਤਾ ਤਾਂ ਜੋ ਇਹ ਹਰ ਸਮੇਂ ਕੋਸ਼ਾਂ ਵਿਚ ਰਹੇ ।

ਕੋਸ਼ਾਂ ਦਾ ਅਦਬ-ਸਤਿਕਾਰ, ਸੰਭਾਲ ਤੇ ਸਫ਼ਾਈ ਲਈ ਕੰਘਾ 'ਰਹਿਤ' ਵਿਚ ਅਤਿ-ਜ਼ਰੂਰੀ ਹੈ । ਇਸ ਨੂੰ ਕੋਸ਼ਾਂ ਤੋਂ ਨਹੀਂ ਨਿਖੇੜਨਾ ਚਾਹੀਦਾ । ਸਿਖ ਮਰਦ ਤੇ ਇਸਤਰੀ ਲਈ ਕੰਘਾ ਹੀ ਰਹਿਤ-ਪਰਵਾਨ ਹੈ । ਇਕੋ ਜਿਹੇ ਸ਼ਕਲ ਦੇ ਕੰਘਿਆਂ ਵਿਚ ਭਾਵਾਤਮਕ ਏਕਤਾ ਪਰਗਟ ਹੈ ।

### ੩. ਕਿਰਪਾਨ

ਕਿਰਪਾਨ ਪਰਾਚੀਨ ਸ਼ਸਤਰ ਹੈ । ਗੁਰੂ ਜੀ ਨੇ ਸਿਖ ਨੂੰ ਸੁਤੰਤਰ ਜੀਵਨ ਦਾ ਅਧਿਕਾਰ ਦਿਤਾ । ਇਹ ਜਮਾਂਦਰ ਹੀ ਆਜ਼ਾਦੀ ਪਸੰਦ ਹੈ । ਇਹ ਕਿਸੇ ਦਾ ਗੁਲਾਮ ਨਹੀਂ ਰਹਿ ਸਕਦਾ ਕਿਰਪਾਨ ਅੰਗ-ਸੰਗ, ਸਵੈ-ਰਖਿਆ ਲਈ ਹੈ । ਨੇਜਾ, ਖੰਜਰ, ਭਾਲਾ ਮਾਰੂ ਸ਼ਸਤਰ ਹਨ ਪਰ 'ਕਿਰਪਾਨ' ਸਵੈ-ਮਾਨ ਦਾ ਚਿੰਨ੍ਹ ਹੈ ।

'ਖਾਲਸਾ' ਦਾ ਅਰਥ ਸ਼ਾਹੀ ਤੇ ਨਿਡਰ ਲੋਕ ਹਨ ਇਹਨਾਂ ਦਾ ਸ਼ਸਤਰ ਸਜਾਣਾ ਇਨ੍ਹਾਂ ਦੇ ਹੱਕ ਨੂੰ ਪਰਵਾਨ ਕਰਨਾ ਹੈ ।

## “ਖਾਲਸਾ ਸੋ ਜੋ ਕਰੇ ਨਿਤ ਜੰਗ”

ਖਾਲਸਾ ਨਿਤ ਜੰਗ ਕਰਦਾ ਹੈ। ਇਹ ਜੰਗ ਤੋਂ ਭਾਵੇਂ ਇਹ ਨਹੀਂ ਕਿ ਲੜਾਈ ਉਸਦਾ ਮੂਲ ਕਰਮ ਹੈ। ਇਸਦਾ ਅਰਥ ਵਿਸ਼ਾਲ ਹੈ। ‘ਖਾਲਸਾ’ ਸਦਾ ਮਨ ਦੀਆਂ ਕਾਮਨਾਵਾਂ ਨਾਲ ਜੰਗ ਕਰਦਾ ਹੈ ਤੇ ਮਤ ਨੂੰ ਸੰਭਾਲਦਾ ਹੈ।

ਇਹ ਕਿਸੇ ਨਾਲ ਬੇ-ਇਨਸਾਫੀ ਹੁੰਦੀ ਨਹੀਂ ਵੇਖ ਸਕਦਾ। ਸਿਖ ਧਰਮ ਵਿਸ਼ਵ ਧਰਮ ਹੈ। ਜਾਬਰ ਨੂੰ ਸੋਧਣ ਲਈ ਹਰ ਸਮੇਂ ਤਤਪਰ ਰਹਿੰਦਾ ਹੈ ਇਹ ਕਿਸੇ ਦੀ ਗੁਲਾਮੀ ਪਰਵਾਨ ਨਹੀਂ ਕਰਦਾ ਇਸ ਲਈ ਬਾਦਸ਼ਾਹਾਂ ਵਾਂਗ ਕਿਰਪਾਨ ਇਸਦੇ ਅੰਗ ਸੰਗ ਰਹਿੰਦੀ ਹੈ।

‘ਕਿਰਪਾਨ’ ਗਿਆਨ ਦਾ ਚਿੰਨ੍ਹ ਹੈ ਜੋ ‘ਅਵਿਦਿਆ’ ਦੇ ਹਨੇਰੇ ਨੂੰ ਦੂਰ ਕਰਦੀ ਹੈ।

ਖਾਲਸਾ ਪੰਥ ਦਾ ਹਰ ਮੈਂਬਰ ‘ਕਿਰਪਾਨ’ ਧਾਰਨੀ ਹੈ। ਅਜ ਐਟਮ-ਜੁਗ ਵਿਚ ਵੀ ਇਸ ‘ਸ਼ਕਤੀ’ ਤੋਂ ਬਿਨਾਂ ਧਰਮ ਤੇ ਦੇਸ਼ ਦੀ ਰਾਖੀ ਨਹੀਂ ਕੀਤੀ ਜਾ ਸਕਦੀ।

## ੪. ਕੜਾ

ਬਾਜ਼ਾਂ ਵਾਲੇ ਨੇ 'ਕੜਾ' ਸ਼ਰਧਾ ਦਾ ਚਿੰਨ੍ਹ ਬਖਸ਼ਿਆ। 'ਕੜਾ' ਗੁਰੂ ਦੇ ਸਿਖ ਦੀ ਨਿਸ਼ਾਨੀ ਹੈ। ਇਸ ਨੂੰ ਵੇਖਦਿਆਂ ਹੀ ਕੁਲਗੀਧਰ ਯਾਦ ਆਉਂਦਾ ਹੈ ਤੇ ਉਸ ਦੀ ਯਾਦ ਨਾਲ ਉਸ ਦੇ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਤਕੜੀ ਪੇਰਰਨਾ ਮਿਲਦੀ ਹੈ, 'ਕੜਾ' ਸੱਜੇ ਹੱਥ ਦੇ ਗੁਟ ਤੇ ਹੋਣਾ ਚਾਹੀਦਾ ਹੈ।

ਸਨਾਤਨ-ਧਰਮ ਵਿਚ 'ਅਨੰਤ' ਪਾਂਦੇ ਹਨ। ਬੌਧੀ 'ਧਰਮ—ਚਕ੍ਰ' ਆਖਦੇ ਹਨ। ਪਰਾਚੀਨ ਚਕਰਵਰਤੀ ਮਹਾਰਾਜਿਆਂ ਦਾ ਇਹ ਵਿਸ਼ੇਸ਼ ਚਿੰਨ੍ਹ ਸੀ। ਜਿਸ ਦਾ ਭਾਵ-ਅਰਥ ਆਤਮਾ ਦੀ ਉੱਤਮਤਾ ਨਾਲ ਸੰਸਾਰ ਵਿਚ ਰਾਜ ਕਰਨਾ ਹੁੰਦਾ ਹੈ।

ਚੰਨ, ਤਾਰੇ, ਧਰਤੀ ਸਭ ਇਕ ਚੱਕਰ ਵਿਚ ਘੁੰਮ ਰਹੇ ਹਨ। ਚੱਕਰ ਆਪ ਵਿਚ ਸੰਪੂਰਨ ਰੂਪ ਹੈ। ਇਸ ਦਾ ਕੋਈ ਆਦਿ ਤੇ ਅੰਤ ਨਹੀਂ।

ਇਸੇ ਤਰ੍ਹਾਂ ਸਿੱਖ ਦਾ ਜੀਵਨ ਉਸ ਵਾਹਿਗੁਰੂ ਦੇ ਆਸਰੇ ਤੁਰਨਾ ਚਾਹੀਦਾ ਹੈ ਜੋ ਸੰਸਾਰ-ਚੱਕਰ ਦਾ ਕੇਂਦਰ ਹੈ। ਜਿਵੇਂ ਪਰਕਾਰ ਗੋਲ ਦਾਇਰਾ ਤਾਂ ਹੀ ਉਲੀਕ ਸਕਦੀ ਹੈ ਜੇ ਉਸ ਦੀ ਇਕ ਨੱਕ ਸੈਂਟਰ ਵਿਚ ਰਖੀ ਜਾਵੇ। ਕੇਂਦਰ ਤੋਂ ਬਿਨਾਂ ਗੋਲ ਚੱਕਰ ਨਹੀਂ ਉਲੀਕਿਆ ਜਾ ਸਕਦਾ। ਇਸੇ ਤਰ੍ਹਾਂ 'ਪ੍ਰਮਾਤਮਾ' ਦੇ ਵਿਸ਼ਵਾਸ ਤੋਂ ਬਿਨਾਂ ਮਨੁੱਖ ਆਪਣੇ ਆਪ ਦਾ ਅਨੁਭਵ ਨਹੀਂ ਕਰ ਸਕਦਾ।

'ਸਰਬ-ਲੋਹ' ਦਾ ਕੜਾ ਪਾਣ ਵਾਲੇ ਨੂੰ ਭੈੜੀਆਂ ਰੂਹਾਂ ਨਹੀਂ ਛੂਹ ਸਕਦੀਆਂ। ਹਰ ਦੇਸ਼ ਤੇ ਧਰਮ ਵਿਚ ਵਿਸ਼ਵਾਸ ਹੈ ਕਿ ਕਈ ਭੂਤ-ਪਰੇਤ ਸਟੀਲ ਦੇ ਨੇੜੇ ਨਹੀਂ ਆ ਸਕਦਾ।

ਸਿਖ ਵਾਹਿਗੁਰੂ ਤੇ ਧਰਮ ਵਿਚ ਵਿਸ਼ਵਾਸ ਰਖਦਾ ਹੈ ਇਸ ਲਈ ਇਹ ਵਹਿਮਾਂ, ਭਰਮਾਂ ਤੇ ਸੰਕਿਆਂ ਤੋਂ ਉਚੇਰਾ ਨਿਡਰਤਾ ਨਾਲ ਜੀਵਨ ਬਿਤਾਂਦਾ ਹੈ ।

## ੫. ਕਛਹਿਰਾ

ਕਛਹਿਰਾ ਆਚਰਨ ਦਾ ਚਿੰਨ੍ਹ ਹੈ । ਜਦੋਂ ਅਜੇ 'ਆਦਮ' ਤੇ 'ਹਵਾ' ਨੂੰ ਚੇਤਨਾ ਨਹੀਂ ਸੀ ਆਈ ਉਹ ਨੰਗੇ ਜੰਗਲਾਂ ਵਿਚ ਘੁੰਮਦੇ ਸਨ ਪਰ ਜਦੋਂ ਉਹਨਾਂ ਨੂੰ ਮਨੁੱਖ ਹੋਣ ਦਾ ਅਨੁਭਵ ਹੋਇਆ ਤਾਂ ਉਨ੍ਹਾਂ ਨੇ ਕਪੜੇ ਪਾ ਲਏ, ਤਨ ਨੂੰ ਢਕਣਾ ਸਭਿਅਤਾ ਦੀ ਨੀਂਹ ਕਿਹਾ ਜਾ ਸਕਦਾ ਹੈ ।

ਪਰਾਚੀਨ ਸਮਿਆਂ ਵਿਚ ਕਈ 'ਸਾਧੂ' ਜੰਗਲਾਂ ਵਿਚ ਨੰਗੇ ਘੁੰਮਦੇ ਸਨ । ਇਸ ਤਰ੍ਹਾਂ 'ਨਾਂਗੇ' ਰਹਿਣਾ ਸਿਖੀ ਜੀਵਨ ਵਿਚ ਪਰਵਾਨ ਨਹੀਂ ਕੀਤਾ ਗਿਆ ।

ਮਹਾਂ-ਯਗਾਂ ਵਿਚ ਬ੍ਰਹਮਣ 'ਧੋਤੀ' ਬੰਨ੍ਹ ਕੇ ਪੂਜਾ ਕਰਦੇ ਰਹੇ ਹਨ । ਗੁਰੂ ਜੀ ਨੇ ਹੁਕਮ ਦਿਤਾ ਕਿ ਸਿੱਖ 'ਕਛਹਿਰਾ' ਪਾਏ ਇਹ ਵਧੇਰੇ ਅਨਕੂਲ ਤੇ ਦੁਕਵਾਂ ਹੈ ।

ਸਿੰਘ ਜਦੋਂ ਜੰਗਲਾਂ ਵਿਚ ਘੁੰਮਦੇ ਸਨ ਤਾਂ ਉਹਨਾਂ ਦੇ ਤੇੜ ਕਛਹਿਰਾ, ਮੋਢਿਆਂ ਤੇ ਕੰਬਲ ਤੇ ਛੋਟੀ ਦਸਤਾਰ ਹੁੰਦੀ ਸੀ, ਉਹ ਇਸ ਪਹਿਰਾਵੇ ਵਿਚ ਵਧੇਰੇ 'ਤਿਆਰ ਬਰ ਤਿਆਰ' 'ਸੰਤ-ਸਿਖਾਹੀ' ਨਜ਼ਰ ਆਉਂਦੇ ਸਨ ।

ਅਜ ਦੇ ਉੱਨਤ ਸਮੇਂ ਵਿਚ ਵੀ ਸਾਰੀ ਦੁਨੀਆਂ ਨੂੰ 'ਕਛਹਿਰਾ

ਵਧੇਰੇ 'ਲਾਭਵੰਦਾ' ਅਨੁਭਵ ਹੁੰਦਾ ਹੈ। ਖੇਡਾਂ ਤੇ ਲੜਾਈ ਦੇ ਮੈਦਾਨ ਵਿਚ ਤਾਂ ਇਹ ਬਹੁਤ ਲਾਭਕਾਰੀ ਹੈ।

ਇਸ ਲਈ ਗੁਰੂ ਜੀ ਨੇ ੩੦੦ ਵਰ੍ਹੇ ਪਹਿਲਾਂ ਹੀ ਇਸ ਲੋੜ ਨੂੰ ਅਨੁਭਵ ਕਰਦਿਆਂ ਸਿੱਖ ਦੀ ਰਹਿਤ ਬਣਾ ਦਿਤਾ ਜੋ ਅਜ ਸਾਰੇ ਸੰਸਾਰ ਦੀ ਰਹਿਤ ਬਣ ਰਿਹਾ ਹੈ। ਇਸ ਲਈ 'ਪੰਜ-ਕਕਾਰ' ਕਿਸੇ ਖਾਸ ਸਮੇਂ ਦੀ ਲੋੜ ਨਹੀਂ ਸਗੋਂ ਹਰ ਸਮੇਂ ਦੀ ਮੰਗ ਹੈ।

SIKHBOOKCLUB.COM

ਦੂਜਾ ਭਾਗ

ਬੁਰਹਾਨਪੁਰ ਦਾ ਇਤਿਹਾਸ

SIKHBOOKCLUB.COM

SIKHBOOKCLUB.COM

## ਗੁਰੂ ਜੀ ਦੱਖਣ ਨੂੰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਦੀਨੇ' ਤੋਂ ਔਰੰਗਜ਼ੇਬ ਵੱਲ (ਵਿਜੈ-ਪਤਰ) (ਜ਼ਫਰਨਾਮਾ) ਲਿਖਿਆ। ਭਾਈ ਦਿਆ ਸਿੰਘ ਜੀ ਨੇ ਇਹ ਪੱਤਰ ਔਰੰਗਜ਼ੇਬ ਨੂੰ ਦੱਖਣ ਵਿਚ ਜਾ ਕੇ ਦਿਤਾ। ਇਸ ਪੱਤਰ ਵਿਚ ਚੜ੍ਹਦੀ ਕਲਾ ਦੀ ਭਾਵਨਾ ਪ੍ਰਤੱਖ ਹੈ। ਆਪ ਨੇ ਲਿਖਿਆ ਕਿ ਸੰਗਰਾਮ ਯੁਗ ਦੀ ਮਜ਼ਬੂਰੀ ਸੀ। ਕਿਉਂ ਕਿ ਜਦੋਂ ਸਾਰੇ ਹੀਲੇ ਅਸਫਲ ਰਹਿਣ ਤਾਂ ਤਲਵਾਰ ਉਠਾਣਾ ਹੀ ਧਰਮ ਹੈ।

ਚੂ ਕਾਰ ਅਜ ਹਮਾਂ ਹੀਲਤੇ ਦਰ ਗੁਜ਼ਸਤ

ਹਲਾਲ ਅਸਤ ਬੁਰਦਨ ਬ-ਸਮਸ਼ੇਰ ਦਸਤ

ਆਪ ਨੇ ਬਾਦਸ਼ਾਹ ਨੂੰ ਲਿਖਿਆ ਕਿ ਚਾਰ ਬਚੇ ਸ਼ਹੀਦ ਕਰਕੇ ਤੂੰ ਸਮਝਦਾ ਏਂ ਕਿ ਅੱਗ ਬੁਝ ਗਈ ਹੈ। ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜੇ (ਪੇਚੀਦਾ-ਮਾਰ) ਖਾਲਸਾ ਜੀਉਂਦਾ ਹੈ। ਦਸ਼ਮੇਸ਼ ਜੀ ਦਾ ਇਹ ਪੱਤਰ ਪੜ੍ਹ ਕੇ ਔਰੰਗਜ਼ੇਬ ਤੇ ਡੁੰਘਾ ਪ੍ਰਭਾਵ ਪਿਆ ਤੇ ਉਸ ਨੇ ਗੁਰੂ ਜੀ ਨੂੰ ਦੱਖਣ ਵਿਚ ਮੁਲਾਕਾਤ ਲਈ ਬੁਲਾਇਆ। ਕਿਉਂ ਜੋ ਉਹ ਹੁਣ ਬਹੁਤ ਬਿਰਧ ਹੋ ਚੁਕਾ ਸੀ, ਤੇ ਨਾਲੇ ਉਸ ਨੂੰ ਦਿਨ ਦਿਨ ਆਪਣੇ ਗੁਨਾਹਾਂ ਦਾ ਅਹਿਸਾਸ ਹੋ ਰਿਹਾ ਸੀ। ਉਸ ਨੇ ਇਕ ਪੱਤਰ ਵਿਚ ਆਪਣੇ ਪਾਪਾਂ ਭਰ ਜੀਵਨ ਦਾ ਇਕਬਾਲ ਵੀ ਕੀਤਾ ਹੈ। ਇਹ ਪੱਤਰ ਉਸ ਨੇ ਆਪਣੇ ਪੁੱਤਰ ਨੂੰ ਲਿਖਿਆ ਸੀ। ਆਪਣੇ ਪਿਤਾ ਦੇ ਜੀਉਂਦੇ ਉਹ ਬੁਰਾਹਨਪੁਰ ਦਾ ਰਾਜਪਾਲ ਵੀ ਰਿਹਾ ਸੀ ਤੇ ਰਾਜ ਗਦੀ ਤੇ ਬੈਠਣ ਉਪ੍ਰੰਤ ਉਸ ਨੇ ਅੰਤਲਾ ਸਮਾਂ ਦੱਖਣ ਵਿਚ ਹੀ ਗੁਜ਼ਾਰਿਆ।

ਬੀਜਾਪੁਰ-ਗੋਲਕੋਂਡਾ ਤੇ ਹੋਰ ਵਿਦਰੋਹ ਨੇ ਉਸ ਨੂੰ ਰਾਜਨੀਤਕ ਤੌਰ ਤੇ ਬਹੁਤ ਨਿਰਬਲ ਕਰ ਦਿਤਾ ਸੀ।

ਸਰੀਰਕ ਨਿਰਬਲਤਾ ਦੇ ਨਾਲ ਨਾਲ ਉਸ ਦੀ ਆਤਮਿਕ ਸਤਾ ਵੀ ਜਾਂਦੀ ਰਹੀ। ਜਦੋਂ ਉਸ ਨੂੰ ਕਲਗੀਵਾਲ ਦੇ ਜਲਾਲੀ ਰੂਪਾਂ ਤੇ ਧਰਮ ਨੀਤੀ ਦਾ ਡੂੰਘਾ ਅਨੁਭਵ ਹੋਇਆ ਤਾਂ ਉਸ ਨੇ ਸ਼ਾਹਜ਼ਾਦਾ ਮੁਅਜ਼ਮ ਨੂੰ ਗੁਰੂ ਜੀ ਨਾਲ ਸਮਝੌਤੇ ਦੀ ਗਲ ਬਾਤ ਕਰਨ ਲਈ ਭੇਜਿਆ। ਸ੍ਰੀ ਹਜ਼ੂਰ ਜੀ ਨੂੰ ਬਾਦਸ਼ਾਹ ਵਲੋਂ ਸ੍ਰੀ ਦਮਦਮਾ ਸਾਹਿਬ ਇਕ ਹਰ ਬੇਨਤੀ ਪੱਤਰ ਪੁਜਾ। ਉਸ ਪੱਤਰ ਵਿਚ ਅੰਰੰਗਜ਼ੇਬ ਨੇ ਆਪਣੀਆਂ ਭੁਲਾਂ ਮੰਨੀਆਂ ਤੇ ਪਛਤਾਵੇ ਦੇ ਭਾਵ ਪ੍ਰਗਟ ਕੀਤੇ। ਇਸ ਤੋਂ ਪਤਾ ਲਗਦਾ ਹੈ ਕਿ ਅੰਰੰਗਜ਼ੇਬ 'ਅੰਤਲੇ' ਸਮੇਂ ਆਪਣੀਆਂ ਗਲਤੀਆਂ ਤੇ ਪਾਪਾਂ ਤੋਂ ਚਤਨ ਹੋ ਗਿਆ ਸੀ। ਉਸ ਸਮੇਂ ਉਸ ਦੀ ਉਮਰ ੯੦ ਸਾਲਾਂ ਦੀ ਸੀ। ਹੁਣ ਬਾਦਸ਼ਾਹ ਨਾਲ ਗਲ ਬਾਤ ਕਰਨ ਲਈ ਗੁਰੂ ਜੀ ਦਖਣ ਵੱਲ ਤੁਰ ਪਏ। ਗੁਰੂ ਜੀ ਰਾਜਪੂਤਾਨੇ ਵਿਚੋਂ ਲਘ ਰਹ ਸਨ ਕਿ ਆਪ ਨੂੰ ਬਘੋਰ ਵਿਖੇ ਅੰਰੰਗਜ਼ੇਬ ਦੇ ਮਰਨ ਦੀ ਖਬਰ ਮਿਲ ਗਈ।

ਅੰਰੰਗਜ਼ੇਬ ਦੀ ਅਹਿਮਦ ਨਗਰ ਵਿਖੇ ੨੪ ਫਰਵਰੀ ੧੭੦੭ ਨੂੰ ਮ੍ਰਿਤੂ ਹੋਈ। ਉਸ ਦੀ ਲਾਸ਼ ਨੂੰ ਕੁਝ ਚਿਰ ਅੰਰੰਗਾਬਾਦ ਰਖਿਆ ਗਿਆ ਤੇ ਫਿਰ ਦੌਲਤਾਬਾਦ ਵਿਖੇ ਦਫਨਾਇਆ ਗਿਆ।

ਉਸ ਦੀ ਵਸੀਅਤ ਅਨੁਸਾਰ ਉਸ ਦੀ ਕਬਰ ਮਿਟੀ ਦੀ ਬਣਾਈ ਗਈ। ਅੰਰੰਗਜ਼ੇਬ ਦੀ ਮੌਤ ਸੁਣਿਦਿਆਂ ਹੀ ਗੁਰੂ ਜੀ ਦਿਲੀ ਪਰਤ ਆਏ। ਅੰਰੰਗਜ਼ੇਬ ਦੀ ਮੌਤ ਉਪਰੰਤ ਉਸ ਦੇ ਪੁਤਰਾਂ ਵਿਚ ਭਾਰੀ ਲੜਾਈ ਹੋਈ। ਅੰਤ ਵਿਚ ਉਸ ਦੇ ਸਪੁਤਰ

ਬਹਾਦਰਸ਼ਾਹ ਦੀ ਜਿਤ ਹੋਈ ਤੇ ਉਹ (ਭਾਰਤ ਦਾ ਸਮਰਾਟ) ਬਣ ਗਿਆ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਗਰਾ ਵਿਖੇ ਉਸ ਨਾਲ ਮੁਲਾਕਾਤ ਕੀਤੀ । ਧਰਮ, ਰਾਜਨੀਤੀ ਤੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਗੰਭੀਰ ਗਲ ਬਾਤ ਹੋਈ । ਇਸ ਗਲ ਬਾਤ ਵਿਚ ਸਰਹੰਦ ਦੇ ਨਵਾਬ ਨੂੰ ਸਜ਼ਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਸੀ, ਜਿਸ ਨੇ ਔਰੰਗਜ਼ੇਬ ਨੂੰ ਗੁਮਰਾਹ ਕਰ ਕੇ ਗੁਰੂ ਜੀ ਨਾਲ ਕਈ ਲੜਾਈਆਂ ਲੜੀਆਂ ਸਨ । ਇਤਿਹਾਸ ਦਸਦਾ ਹੈ ਕਿ ਆਗਰਾ ਦੇ ਅਸਥਾਨ ਤੇ ਬਹਾਦਰਸ਼ਾਹ ਨੇ ਦੋ ਅਗਸਤ ੧੭੦੮ ਨੂੰ ਗੁਰੂ ਜੀ ਦੀ ਸੇਵਾ ਵਿਚ ਖਿਲਅਤ ਭੇਟਾ ਕੀਤੀ । ਗੁਰੂ ਜੀ ਨੇ ਇਹ ਖਿਲਅਤ (ਸਿਰੋਪਾਉ) ਬੜੀ ਬੇਪ੍ਰਵਾਹੀ ਨਾਲ ਇਕ ਸੇਵਕ ਨੂੰ ਦੇ ਦਿਤਾ ਤੇ ਉਹ ਆਪ ਜੀ ਦੇ ਨਿਵਾਸ ਸਥਾਨ ਤੇ ਲੈ ਗਿਆ । ਆਪ ਨੇ ਇਹ ਖਿਲਅਤ ਨਹੀਂ ਪਾਈ ਤੇ ਨਾ ਹੀ ਇਸ ਨੂੰ ਕੋਈ ਮਹਾਨਤਾ ਦਿਤੀ ।

ਜਿਨ੍ਹਾਂ ਨੂੰ ਪ੍ਰਭੂ ਪਿਆਰੇ ਨਾਲ ਅੰਤਾਂ ਦਾ ਪਿਆਰ ਹੈ ਉਹ ਬਾਦਸ਼ਾਹ ਦੀਆਂ ਪਸ਼ ਕੀਤੀਆਂ ਖਿਲਅਤਾਂ ਪਹਿਨਣਾ ਗੁਲਾਮੀ ਨੂੰ ਪ੍ਰਵਾਨ ਕਰਨਾ ਸਮਝਦੇ ਹਨ । ਭਾਈ ਨੰਦ ਲਾਲ ਜੀ ਦੀ ਇਕ ਗਜ਼ਲ ਅਨੁਸਾਰ (ਹੇ ਪ੍ਰਭੂ) ਦਰਵਾਜ਼ ਤੋਰੇ ਦੇ ਮੰਗਤੇ, ਲੜ ਨਾ ਰਖਦੇ ਕਾਹੀ ਦੀ, ਨਾ ਉਹ ਤਖਤ ਜੜਾਉ ਚਾਹੁੰਦੇ ਨਾ ਚੁਹ ਖਿਲਅਤ ਸ਼ਾਹੀ ਦੀ ।

ਦੱਖਣ ਵਿਚ ਔਰੰਗਜ਼ੇਬ ਦਾ ਪੁਤਰ ਕਾਮ ਬਖਸ਼ ਸਿੰਘਾਸਨ ਤੇ ਬੈਠ ਗਿਆ ਸੀ ਜਿਸ ਨੂੰ ਹਟਾਉਣ ਲਈ ਬਹਾਦਰਸ਼ਾਹ ਦੱਖਣ ਵਲ ਤੁਰ ਪਿਆ । ਇਸ ਸਫ਼ਰ ਵਿਚ ਗੁਰੂ ਜੀ ਬੁਰਾਹਨਪੁਰ ਤਕ ਬਾਦਸ਼ਾਹ ਨਾਲ ਹੀ ਰਹੇ । ਗੁਰੂ ਜੀ ਨੇ ਇਸ ਅਸਥਾਨ ਤੇ ੬ ਮਹੀਨੇ ਤੇ ਕੁਝ ਦਿਨ ਟਿਕਾਣਾ ਕੀਤਾ । ਇਸ ਸਬੰਧੀ

ਵਿਚਾਰਵਾਨਾਂ ਦਾ ਵਿਚਾਰ ਹੈ ਕਿ ਬੁਰਾਹਨਪੁਰ ਵਿਖੇ ਗੁਰੂ ਜੀ ਨੇ  
 ਬਹਾਦਰਸ਼ਾਹ ਨਾਲ ਧਰਮ ਤੇ ਰਾਜਨੀਤੀ ਬਾਰੇ ਗੰਭੀਰ ਵਿਚਾਰਾਂ  
 ਕੀਤੀਆਂ। ਜਦੋਂ ਬਹਾਦਰਸ਼ਾਹ ਨੇ ਮਰਹਟਿਆਂ ਨੂੰ ਦਬਾਉਣ  
 ਦੀ ਨੀਤੀ ਦਾ ਵਰਣਨ ਕੀਤਾ ਤਾਂ ਗੁਰੂ ਜੀ ਨੇ ਇਸ  
 ਦਾ ਵਿਰੋਧ ਕੀਤਾ ਤੇ ਆਪਣੇ ਆਪ ਨੂੰ ਬਾਦਸ਼ਾਹ ਤੋਂ ਵੱਖ  
 ਕਰ ਲਿਆ। ਤੇ ਬਹਾਦਰਸ਼ਾਹ ਨਾਗਪੁਰ ਵਲ ਚਲਾ ਗਿਆ।  
 ਇਸ ਸਬੰਧੀ ਹੋਰ ਖੋਜ ਦੀ ਵੀ ਲੋੜ ਹੈ। ਇਤਿਹਾਸ ਵਿਚ ਇਹ  
 ਦਸਿਆ ਗਿਆ ਕਿ ਬੁਰਾਹਨਪੁਰ ਆਉਣ ਤੋਂ ਪਹਿਲਾਂ ਆਪ  
 ਰਾਹ ਵਿਚ ਆਗਰੇ ਤੋਂ ਚਲ ਕੇ ਜੈਪੁਰ, ਜਧ ਪੁਰ, ਚੜੜ ਤੇ  
 ਮਧ ਪ੍ਰਦੇਸ਼ ਦੀ ਪ੍ਰਾਚੀਨ ਨਗਰੀ 'ਉਜੈਨ' ਵੀ ਗਏ। ਉਜੈਨ  
 ਵਿਖੇ ਕਈ ਸਮਰਾਟ ਬਿਕਰਮਾਜੀਤ ਨੇ ਰਾਜ ਕੀਤਾ ਸੀ। ਜਿਸ  
 ਦੇ ਰਾਜ ਵਿਚ ਕਲਾ-ਕੌਸਲ ਨੇ ਬਹੁਤ ਉੱਨਤੀ ਕੀਤੀ ਸੀ।  
 ਉਜੈਨ ਦੁਆਲੇ ਬਹੁਤ ਘਣੇ ਜੰਗਲ ਸਨ। ਬਹਾਦਰਸ਼ਾਹ ਨੂੰ  
 ਸ਼ਿਕਾਰ ਦਾ ਬਹੁਤ ਸ਼ੌਕ ਸੀ। ਇਕ ਦਿਨ ਗੁਰੂ ਜੀ ਨੇ ਬਾਦਸ਼ਾਹ  
 ਨੂੰ ਕਿਹਾ ਕਿ ਸ਼ੇਰ ਦੇ ਸ਼ਿਕਾਰ ਕਰਨ ਲਈ ਮਚ ਨ ਬਨਾਉਣ  
 ਦੀ ਕੋਈ ਲੋੜ ਨਹੀਂ। ਸ਼ੇਰ ਦਾ ਤਾਂ ਆਮੋਂ ਸਾਹਮਣੇ ਤਲਵਾਰ  
 ਨਾਲ ਸ਼ਿਕਾਰ ਕਰਨਾ ਹੀ ਸੂਰਮਤਾਈ ਹੈ। ਇਤਿਹਾਸ ਵਿਚ  
 ਲਿਖਿਆ ਹੈ ਕਿ ਉਜੈਨ ਦੇ ਜੰਗਲ ਵਿਚ ਇਕ ਸ਼ੇਰ ਤੇ ਸ਼ੇਰਨੀ  
 ਰਹਿੰਦੇ ਸਨ। ਬਹਾਦਰਸ਼ਾਹ ਤੇ ਗੁਰੂ ਜੀ ਆਪਣੇ ਕੁਝ ਸਿੱਖਾਂ  
 ਸਮੇਤ ਸ਼ੇਰ ਤੇ ਸ਼ੇਰਨੀ ਦੇ ਸ਼ਿਕਾਰ ਨੂੰ ਚਲੇ। ਗੁਰੂਦੇਵ ਨੇ ਆਪਣੇ  
 ਇਕ ਬਲੀ ਸਿੱਖ ਨੂੰ ਇਸ਼ਾਰਾ ਕੀਤਾ ਕਿ ਉਹ ਸ਼ੇਰ ਨਾਲ ਯੁਧ  
 ਕਰੇ। ਰੋਸ਼ਨ ਸਿੰਘ ਨੇ ਤਲਵਾਰ ਨਾਲ ਸ਼ੇਰ ਨੂੰ ਵੰਗਾਰਿਆ।  
 ਸ਼ੇਰ ਨੇ ਕਰੋਧ ਵਿਚ ਸਿੰਘ ਤੇ ਪਹਿਲਾ ਵਾਰ ਕੀਤਾ। ਅਗੋਂ  
 ਰੋਸ਼ਨ ਸਿੰਘ ਨੇ ਬੜੀ ਫੁਰਤੀ ਨਾਲ ਉਸ ਵਾਰ ਨੂੰ ਢਾਲ ਤੇ

ਗਿਆ ਤੇ ਅੱਪ ਗੋਡਿਆਂ ਭਾਰ ਹੋ ਕੇ ਸ਼ੇਰ ਦੀ ਛਾਤੀ ਵਿਚ  
 ਕ੍ਰਪਾਨ ਖੋਭ ਦਿਤੀ ਤੇ ਉਸ ਨੂੰ ਚਿਤ ਕਰ ਦਿਤਾ। ਹੁਣ ਦੂਸਰਾ  
 ਸਿੰਘ ਭਾਈ ਨਾਹਰ ਸਿੰਘ ਭੂਰਾ ਤੇ ਖੰਡਾ ਲੈ ਕੇ ਮੈਦਾਨ ਵਿਚ  
 ਆਇਆ। ਖੰਡਾ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਸੂਰਬੀਰ  
 ਸਿੰਘ ਨੇ ਸ਼ੇਰਨੀ ਨੂੰ ਭੂਰੇ ਵਿਚ ਲਪੇਟ ਲਿਆ ਤੇ ਉਸ ਨੂੰ  
 ਧਰੀਕਦਾ ਗੁਰੂ ਜੀ ਦੇ ਚਰਨਾਂ ਵਿਚ ਸੁਟ ਦਿਤਾ। ਇਹ ਨਿਰਾਲਾ  
 ਕੰਤਕ ਵੇਖ ਕੇ ਬਹਾਦਰਸ਼ਾਹ ਹੈਰਾਨ ਹੋ ਗਿਆ ਤੇ ਉਸ ਨੂੰ ਪਤਾ  
 ਲਗ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਕਿਤਨੇ  
 ਬਲੀ ਤੇ ਸੂਰਮੇ ਹਨ ਜਿਵੇਂ ਪਹਿਲਾਂ ਅੰਕਤ ਕੀਤਾ ਹੈ ਕਿ ਉਜੈਨ  
 ਤੋਂ ਬਹਾਦਰਸ਼ਾਹ ਦਾ ਡੇਰਾ ਬੁਰਹਾਨਪੁਰ ਪੁਜਾ। ਕੁਝ ਦਿਨ  
 ਸ਼ਿਕਾਰ ਖਡਦੇ ਰਹੇ। ਬਹਾਦਰਸ਼ਾਹ ਨਾਗਪੁਰ ਵੱਲ ਲੰਘ ਗਿਆ  
 ਤੇ ਗੁਰੂ ਜੀ ਨੇ ਬੁਰਹਾਨਪੁਰ ਵਿਖੇ ਹੀ ਡੇਰਾ ਲਾ ਲਿਆ। ਇਸ  
 ਤੋਂ ਪਹਿਲਾਂ ਬੁਰਹਾਨਪੁਰ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ  
 ਨਿਵਾਜਿਆ ਸੀ। ਤਾਪਤੀ ਨਦੀ ਦੇ ਕੰਢੇ ਰਾਜ-ਘਾਟ ਤੇ ਉਨ੍ਹਾਂ  
 ਦਾ ਸਥਾਨ ਹੈ। ਬੁਰਹਾਨਪੁਰ ਸ਼ਤਾਂ ਤੇ ਫਕੀਰਾਂ ਦੀ ਨਗਰੀ ਹੈ,  
 ਤੇ ਇਸ ਦਾ ਅਜੋਕਾ ਨਾਮ ਵੀ ਇਕ ਪ੍ਰਸਿਧ ਫਕੀਰ ਬੁਰਹਾਨ ਦੇ  
 ਨਾਮ ਤੇ ਰਖਿਆ ਗਿਆ ਸੀ।

ਇਤਿਹਾਸ ਦੇ ਪੰਨਿਆਂ ਦੇ ਡੂੰਘੇ ਅਧਿਐਨ ਕਰਨ ਤੋਂ  
 ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਫਾਰੂਕੀ ਵੰਸ਼ ਦੇ  
 ਬਾਦਸ਼ਾਹ ਸਮੇਂ ਇਥੇ ਆਏ ਮਾਲੂਮ ਹੁੰਦੇ ਹਨ।

## ਬੁਰਹਾਨਪੁਰ ਦੇ ਇਤਿਹਾਸ ਤੇ ਇਕ ਦ੍ਰਿਸ਼ਟੀ

ਪ੍ਰਾਚੀਨ ਗ੍ਰੰਥਾਂ ਤੇ ਜੈਨ ਸਾਹਿਤ ਵਿਚ ਇਸ ਨਗਰੀ ਦਾ ਨਾਮ ਬੁਰਹਾਨਪੁਰ ਲਿਖਿਆ ਗਿਆ ਹੈ। ਜਨ ਸੂਤਰਾਂ ਅਨੁਸਾਰ ਪ੍ਰਾਚੀਨ ਸਮੇਂ ਵਿਚ ਇਹ ਜੈਨ ਨਗਰੀ ਸੀ। ਇਸ ਨਗਰੀ ਵਿਚ ੧੮ ਜੈਨ ਮੰਦਰ ਸਨ। ਜਿਨ੍ਹਾਂ ਵਿਚ ਕਾਠ ਕ੍ਰਿਤ ਕਲਾ ਉਤਮ ਭਾਂਤ ਦੀ ਸੀ। ਵਰਤਮਾਨ ਸਵੇਤਾਂਬਰ ਮੰਦਰ ਵਿਚ ਪੁਰਾਣੀਆਂ ਮੂਰਤੀਆਂ ਤੇ ਕਾਠ-ਕਲਾ ਦੇ ਨਮੂਨੇ ਸਦੀਆਂ ਦੀ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਹਨ। ਬੁਰਹਾਨਪੁਰ ਵਿਖੇ ਦਿਗੰਬਰ ਮੰਦਰ ਦੀਆਂ ਮੂਰਤੀਆਂ ਦੀ ਰੂਪ ਰੇਖਾ ਬਾਹਰਵੀਂ ਸਦੀ ਦੀਆਂ ਮੂਰਤੀਆਂ ਨਾਲ ਮਿਲਦੀ ਹੈ ਇਸ ਤੋਂ ਪਤਾ ਲਗਦਾ ਹੈ ਕਿ ਬਾਰਾਂ ਸੌ ਵਰ੍ਹੇ ਪਹਿਲਾਂ ਇਸ ਨਗਰ ਵਿਚ ਜੈਨ ਮੱਤ ਦਾ ਡੂੰਘਾ ਪ੍ਰਭਾਵ ਸੀ।

SIKHBOOKCLUB.COM

## ਫਾਰੂਕੀ ਬਾਦਸ਼ਾਹ

ਪ੍ਰਾਚੀਨ ਫਾਰਸੀ ਪੁਸਤਕਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਚੌਧਵੀਂ ਸਦੀ ਵਿਚ ਇਹ ਨਗਰੀ ਫਾਰੂਕੀ ਬਾਦਸ਼ਾਹਾਂ ਦੀ ਰਾਜਧਾਨੀ ਸੀ ਇਥੇ ਫਾਰੂਕੀਆਂ ਨੇ ੨੦੦ ਸਾਲ ਰਾਜ ਕੀਤਾ।

ਬੁਰਹਾਨ ਦੇ ਫਾਰੂਕੀ ਬਾਦਸ਼ਾਹ ਮੁਸਲਮਾਨਾਂ ਦੇ ਦੂਸਰੇ ਖਲੀਫਾ ਹਜ਼ਰਤ ਉਮਰ ਦੇ ਵਰੋਸਾਏ ਦਸੇ ਜਾਂਦੇ ਹਨ। ਹਜ਼ਰਤ

ਜੀ ਨੇ ਫਾਰੂਕ ਦੀ ਉਪਾਧੀ ਉਨ੍ਹਾਂ ਨੂੰ ਬਖਸ਼ੀ ਸੀ। ਇਤਿਹਾਸ ਇਉਂ ਹੈ ਕਿ ਫਾਰੂਕੀ ਵੰਸ਼ ਦਾ ਇਕ ਵਿਅਕਤੀ ਖਵਾਜਾ ਮੁਹੰਮਦ ਸੁਲਤਾਨ, ਮੁਹੰਮਦ ਤੁਗਲਕ ਦੇ ਦਰਬਾਰ ਵਿਚ ਇਕ ਵਿਸ਼ੇਸ਼ ਆਹੁਦੇ ਤੇ ਸੀ। ਜਦੋਂ ਦਖਣੀ ਭਾਰਤ ਵਿਚ ਬਹਮਨੀ ਰਾਜ ਹੋਇਆ ਜਿਨ੍ਹਾਂ ਦੀ ਰਾਜਧਾਨੀ ਬਿਦਰ ਸੀ ਜਿਸ ਦੇ ਪਾਸ ਗੁਰਦੁਆਰਾ ਨਾਨਕ ਝੀਰਾ ਸਥਿਤ ਹੈ। ਬਾਹਮਨੀ ਸਮਰਾਟ ਨੇ ਮੁਹੰਮਦ ਸੁਲਤਾਨ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਕੁਝ ਚਿਰ ਉਹ ਦੌਲਤਾਬਾਦ ਰਿਹਾ। ਦੌਲਤਾ-ਬਾਦ ਵਿਖੇ ਇਕ ਦਰਵੇਸ਼ ਸੰਤ ਜੈਨਾਉਦੀਨ ਰਹਿੰਦੇ ਸਨ। ਉਨ੍ਹਾਂ ਦੀ ਇਸ ਤੇ ਵਿਸ਼ੇਸ਼ ਕ੍ਰਿਪਾ ਹੋਈ। ਫਰਿਸ਼ਤਾ (ਪ੍ਰਸਿਧ ਇਤਿਹਾਸਕਾਰ) ਦੀ ਲਿਖਤ ਅਨੁਸਾਰ ਮਲਿਕ ਨਾਸੀਰ ਤ ਕਿਲਾ ਅਸੀਰਗੜ੍ਹ ਦੀ ਫਤਹਿ ਉਪਰਤ ਆਪਣੇ ਪੀਰ ਜੈਨਉਦੀਨ ਦੇ ਨਾਂ ਤੇ ਜਨਾਬਾਦ ਵਸਾਇਆ।

ਬੁਰਹਾਨਪੁਰ ਤੋਂ ਸ੍ਰੀ ਕਲਗੀਧਰ ਪਾਤਸ਼ਾਹ ਜੈਨਾਬਾਦ ਵੀ ਗਏ। ਜੈਨ ਬਾਦ ਵਿਖੇ ਇਕ ਥੜਾ ਉਨ੍ਹਾਂ ਦੀ ਯਾਦਗਾਰ ਹੈ। ਇਥੇ ਗੁਰਦਵਾਰਾ ਸਾਹਿਬ ਦੀ ਉਮਾਰੀ ਦੀ ਲੋੜ ਹੈ।

੧੪੦੬ ਈ: ਵਿਚ ਰਾਜਾ ਮਲਕ ਦੇ ਦੇਹਾਂਤ ਉਪਰੰਤ ਉਹਨਾਂ ਦਾ ਵੱਡਾ ਸਪੁਤਰ ਨਸੀਰ ਖਾਨ ਦੇਸ਼ ਦਾ ਪ੍ਰਥਮ ਬਾਦਸ਼ਾਹ ਬਣਿਆ ਤੇ ਉਸ ਨੇ ਹਜ਼ਰਤ ਬੁਰਹਾਨ-ਉਦੀਨ ਦੇ ਨਾਂ ਤੇ ਬੁਰਹਾਨ ਪੁਰ ਵਸਾਇਆ। ਇਹ ਨਗਰ ੧੪੦੬ ਵਿਚ ਇਸ ਨਾ ਨਾਲ ਪ੍ਰਸਿਧ ਹੋਇਆ। ਨਸੀਰ ਖਾਨ ਨੇ ਇਥੇ ੨੨ ਵਰ੍ਹੇ ਰਾਜ ਕੀਤਾ।

ਆਦਲ ਖਾਨ ਦੂਜੇ ਨੇ ੧੪੯੮ ਤੋਂ ੧੫੨੦ ਈ: ਤਕ ਰਾਜ ਕੀਤਾ ਇਸ ਦੇ ਸਮੇਂ ਗੁਰੂ ਨਾਨਕ ਦੇਵ ਜੀ ਬੁਰਹਾਨ ਪੁਰ ਆਏ ਪ੍ਰਤੀਤ ਹੁੰਦੇ ਹਨ। ਬਹਾਦਰਸ਼ਾਹ ਫਾਰੂਕੀ ਵੰਸ਼ ਦਾ

ਆਖਰੀ ਬਾਦਸ਼ਾਹ ਸੀ। ਅਕਬਰ ਨੇ ੧੬੦੧ ਨੂੰ ਅਸੀਰ ਗੜ੍ਹ ਦੇ ਕਿਲ੍ਹੇ ਨੂੰ ਫਤਹਿ ਕੀਤਾ ਅਤੇ ਅਤਮ ਫਾਰੂਕੀ ਬਾਦਸ਼ਾਹ ਨੂੰ ਲਾਹੌਰ ਭਜ ਦਿਤਾ ਜਿਥੇ ਉਸ ਦੀ ਮ੍ਰਿਤੂ ਹੋ ਗਈ।

ਅਸੀਰ ਗੜ੍ਹ ਦੇ ਕਿਲ੍ਹੇ ਦੀ ਉਸਾਰੀ ਬਾਰੇ ਅਨੇਕ ਰਾਵਾਂ ਹਨ। ਪਰ ਇਸ ਵਿਚ ਸਾਰੇ ਇਤਿਹਾਸਕਾਰਾਂ ਦੀ ਸੰਮਤੀ ਹੈ ਕਿ ਇਸ ਕਿਲ੍ਹੇ ਦੇ ਫਤਹਿ ਕਰਨ ਨਾਲ ਦਖਣ ਦਾ ਦਰਵਾਜ਼ਾ ਖੁਲ ਜਾਂਦਾ ਸੀ, ਤੇ ਜਿਹੜਾ ਇਸ ਨੂੰ ਫਤਹਿ ਕਰ ਲੈਂਦਾ ਸੀ ਉਸ ਨੂੰ ਸਾਰੇ ਖਾਨ ਦੇਸ਼ ਤੇ ਅਧਿਕਾਰ ਪ੍ਰਾਪਤ ਹੋ ਜਾਂਦਾ ਸੀ। ਇਹ ਬੁਰਹਾਨ ਪੁਰ ਤੋਂ ਲਗ ਭਗ ੧੪ ਮੀਲ ਦੀ ਦੂਰੀ ਤੇ ਹੈ। ਅਕਬਰ ਨੇ ਪਹਿਲਾ ਫਾਰੂਕੀ ਸ਼ਾਸਕਾਂ ਦਾ ਇਸ ਤੇ ਕਬਜ਼ਾ ਸੀ। ਅਕਬਰ ਨੇ ਬੜੀ ਚਤੁਰਾਈ ਨਾਲ ਕਿਲ੍ਹਾ ਫਤਹਿ ਕੀਤਾ, ਤੇ ਫਾਰੂਕੀ ਬਾਦਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ। ਗਵਾਲੀਅਰ ਕਿਸੇ ਵੇਲੇ ਸ਼ਾਹੀ ਕੈਦੀਆਂ ਲਈ ਹੀ ਰਾਖਵਾਂ ਸੀ। ਇਸ ਤਰ੍ਹਾਂ ਮੁਗਲ ਰਾਜ ਸਥਾਪਤ ਹੋ ਗਿਆ। ਅਕਬਰ ਦੇ ਆਪਣੇ ਪੁੱਤਰ ਦਾਨਿਆਲ ਨੂੰ ਬੁਰਹਾਨਪੁਰ ਦਾ ਸੂਬੇਦਾਰ ਬਣਾਇਆ। ਸ਼ਾਹਜਹਾਨ ਵੀ ਕੁਝ ਚਿਰ ਇਥੇ ਰਿਹਾ। ਇਸ ਦੇ ਪਹਿਲੇ ਨਾਂ ਤੇ ਖੁਰਮ-ਪੁਰਾ ਹੁਣ ਵੀ ਮੌਜੂਦ ਹੈ।

ਬਿਦਰ ਦਾ ਪਹਿਲਾ ਬਾਦਸ਼ਾਹ ਕਾਸਿਮ ਬਰੀਦ ਸੀ। ਇਹ ਪਹਿਲਾਂ ਮੁਹੰਮਦ ਸ਼ਾਹ ਫਾਰੂਕੀ ਦਾ ਗੁਲਾਮ ਸੀ। ਭਾਰਤ ਦੇ ਇਤਿਹਾਸ ਵਿਚ ਬੁਰਹਾਨਪੁਰ ਦੀ ਵਿਸ਼ੇਸ਼ ਮਹਾਨਤਾ ਹੈ।

ਬੁਰਹਾਨਪੁਰ ਦੀ ਇਕ ਘਟਨਾ ਦਾ ਵਰਣਨ ਕੀਤਾ ਜਾਂਦਾ ਹੈ। ੧੬੩੬ ਵਿਚ ਦਖਣੀ ਭਾਰਤ ਵਿਚ ਖਾਨ ਜਹਾਂ ਲਈ ਨੇ ਵਿਦਰੋਹ ਦਾ ਝੰਡਾ ਉਠਾਇਆ।

ਸ਼ਾਹਜਹਾਨ ਬੁਰਹਾਨਪੁਰ ਆਇਆ ਉਸਦੀ ਬੇਗਮ ਮੁਮਤਾਜ਼

ਨਾਲ ਸੀ। ਬੁਧਵਾਰ ਦੀ ਰਾਤ ਨੂੰ ਮੁਮਤਾਜ਼ ਨੇ ਇਕ ਕੰਨਿਆ ਨੂੰ ਜਨਮ ਦਿਤਾ ਪਰ ਜਲਦੀ ਹੀ ਉਸ ਦੀ ਮ੍ਰਿਤੂ ਹੋ ਗਈ ਤੇ ਨਾਲ ਹੀ ਉਸ ਦੀ ਸੁੰਦਰ-ਮਾਂ ਦਾ ਵੀ ਦਿਹਾਂਤ ਹੋ ਗਿਆ। ਮੁਮਤਾਜ਼ ਬੇਗ਼ਮ ਨੂੰ 'ਆਹੁਖਾਨਾ ਬਾਗ਼' ਵਿਚ ਦਫ਼ਨਾਇਆ ਗਿਆ ਤੇ ਛੇ ਮਹੀਨੇ ਉਪਰੰਤ ਉਸ ਦੀ ਦੋਹ ਨੂੰ ਕਬਰ ਵਿਚੋਂ ਕੱਢਕੇ ਆਗਰਾਂ ਲਿਜਾਇਆ ਗਿਆ, ਤੇ ਉਸਨੂੰ ਮੁੜ ਤਾਜ ਮਹੱਲ ਵਿਖੇ ਦਫ਼ਨਾਇਆ ਗਿਆ ਪਰ ਅੰਤਮ ਸਾਹ ਉਸ ਨੇ ਬੁਰਹਾਨਪੁਰ ਹੀ ਲਿਆ।

ਦਸਮ ਪਾਦਸ਼ਾਹ ਦੇ ਇਥੇ ਨਿਵਾਸ ਤੋਂ ਪਹਿਲਾਂ ਦੇ ਇਤਿਹਾਸ ਦੀ ਸੰਖਿਪਤ ਰੂਪ ਰੇਖਾ ਨੂੰ ਬਿਆਨ ਕਰਨ ਦਾ ਭਾਵ ਇਹ ਹੈ ਕਿ ਪਾਠਕ ਇਸ ਸ਼ਹਿਰ ਦੀ ਮਹਾਨਤਾ ਤੋਂ ਜਾਣੂ ਹੋ ਸਕਣ।

SIKHBOOKCLUB.COM

## ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੁਰਹਾਨਪੁਰ ਯਾਤਰਾ

ਫਾਰੂਕੀ ਬਾਦਸ਼ਾਹਾਂ ਦੀ ਲੜੀ ਵਿਚ ਏਨਾ-ਆਦਲਸ਼ਾਹ ਦੇ ਧਰਮ ਗੁਰੂ ਹਜ਼ਰਤ ਸ਼ਾਹ ਭਿਕਾਰੀ ਉਰਫ਼ ਹਜ਼ਰਤ ਨਿਜ਼ਾਮ-ਉਦੀਨ ਸਨ। ਇਹ ਬਾਬਾ ਫਰੀਦ ਸ਼ਕਰ ਗੰਜ ਦੇ ਨਗਰ ਪਾਕਪਟਨ (ਪੰਜਾਬ) ਤੋਂ ਆਏ। ਲੇਖਕ ਨੇ ਇਕ ਪੁਰਾਣੀ ਪੁਸਤਕ "ਤਾਰੀਖ਼ ਬੁਰਹਾਨਪੁਰ" ਵਿਚ ਹਜ਼ਰਤ ਨਿਜ਼ਾਮਉਦੀਨ ਦਾ ਜੀਵਨ ਵੇਖਿਆ। ਇਸ ਦੀ ਫਾਰਸੀ ਲਿਖਤ ਵਿਚ

ਲਿਖਿਆ ਸੀ ਕਿ ਇਹ ਫਕੀਰ ਸ਼ੇਖ ਫਰੀਦ ਗੰਜ ਸ਼ਕਰ ਦੀ ਵੰਸ਼ ਵਿਚੋਂ ਸਨ ।

ਇਹ ਪਹੁੰਚੇ ਹੋਏ ਫਕੀਰ ਸਨ । ਉਤਾਵਲੀ ਨਦੀ ਦੇ ਕੰਢੇ ਇਕ ਉਚੀ ਟੁਕੜੀ ਤੇ ਇਨ੍ਹਾਂ ਦਾ ਮਕਬਰਾ ਹੈ । ਉਨ੍ਹਾਂ ਦੇ ਉਰਸ ਤੇ ਬੁਰਹਾਨ ਪੁਰ ਦੇ ਹਜ਼ਾਰਾਂ ਮੁਸਲਮਾਨ ਮਕਬਰੇ ਦੇ ਹੇਠਾਂ ਨਿਮਾਜ਼ ਪੜ੍ਹਦੇ ਹਨ । ਗੁਰੂ ਨਾਨਕ ਦੇਵ ਜੀ ਜਦੋਂ ਪਾਕਪਟਨ ਗਏ ਸਨ ਤਾਂ ਉਹ ਬਾਬਾ ਫਰੀਦ ਦੇ ਅਸਥਾਨ ਤੇ ਵੀ ਗਏ ਸਨ ਤੇ ਗਿਆਰਵੇਂ ਪੀਰ ਸ਼ਪ-ਬਹਮ ਨੂੰ ਮਿਲੇ ਸਨ । ਇਸ ਮਕਬਰੇ ਦੇ ਮੁਜਾਵਰ ਦਾ ਬਿਆਨ ਹੈ ਕਿ ਬਾਬਾ ਨਾਨਕ ਜਦੋਂ ਬੁਰਹਾਨਪੁਰ ਆਏ ਤਾਂ ਉਸ ਸਮੇਂ ਉਨ੍ਹਾਂ ਨੇ ਇਥੇ ਵੀ ਫਕੀਰਾਂ ਨਾਲ ਚਰਚਾ ਕੀਤੀ ।

SIKHBOOKCLUB.COM

## ਗੁਰਦਵਾਰਾ ਬੜੀ ਸੰਗਤ

### ਦਸਮ ਪਾਦਸ਼ਾਹ ਬੁਰਹਾਨ ਪੁਰ ਵਿਚ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖਤ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੁਰਹਾਨਪੁਰ ਆਏ । ਆਪ ਨੇ ਲਿਖਿਆ ਹੈ ਕਿ ਤਾਪਤੀ ਨਦੀ ਦੇ ਕੰਢ ਯੋਗੀ ਜੀਵਨ ਦਾਸ ਨੇ ਡੇਰਾ ਕੀਤਾ । ਉਸ ਨੇ ਪਹਿਲਾਂ ਆਸਾਮ ਵਿਖੇ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਵੀ ਦਰਸ਼ਨ ਕੀਤੇ ਸਨ । ੮੦ ਵਰਿਹਾਂ ਦੀ ਉਮਰ ਵਿਚ ਉਹ ਦਸਮ ਪਾਦਸ਼ਾਹ ਦੇ ਦਰਸ਼ਨਾਂ ਨੂੰ ਉਡੀਕਦਾ

ਰਹਿਆ। ਉਸਨੂੰ ਵਿਸ਼ਵਾਸ ਸੀ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਖਣ ਯਾਤਰਾ ਸਮੇਂ ਬੁਰਹਾਨਪੁਰ ਵੀ ਜ਼ਰੂਰ ਦਰਸ਼ਨ ਦੇਣਗੇ। ਜਦ ਦਸਮ ਪਾਦਸ਼ਾਹ ਬੁਰਹਾਨਪੁਰ ਪੁਜੇ ਤਾਂ ਯੋਗੀ ਰਾਜ ਨੂੰ ਆਪ ਦੇ ਆਉਣ ਦਾ ਖਬਰ ਮਿਲੀ। ਯੋਗੀ ਰਾਜ ਗੁਰੂ ਜੀ ਦੇ ਦਰਸ਼ਨਾਂ ਲਈ ਆਪ ਦੇ ਡੇਰੇ ਤੇ ਪੁਜਾ। ਉਸ ਸਮੇਂ ਦਸਮ ਪਾਦਸ਼ਾਹ ਦੀਵਾਨ ਵਿਚ ਸਸ਼ੋਭਤ ਸਨ। ਯੋਗੀ ਜੀਵਨ ਦਾਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ੪੦ ਵਰ੍ਹੇ ਦਰਸ਼ਨਾਂ ਦੀ ਸਿਕ ਰਹੀ ਤੇ ਉਸ ਸੁਲਖੱਣੀ ਘੜੀ ਦਰਸ਼ਨ ਕਰਕੇ ਨਿਹਾਲ ਹੋਇਆ। ਯੋਗੀ ਜੀਵਨ ਨੇ ਇਸ ਤੋਂ ਪਹਿਲਾਂ ਬ੍ਰਹਮਪੁਤਰ (ਆਸਾਮ) ਨਦੀ ਦੇ ਕੰਢ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਰੱਜ ਕੇ ਦਰਸ਼ਨ ਕੀਤੇ ਸਨ ਅਤੇ ਅੱਜ ਇਸ ਬਿਰਧ ਅਵਸਥਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਉਸ ਦਾ ਲੂੰ ਲੂੰ ਖਿੜ ਗਿਆ।

ਦਸਮ ਪਾਦਸ਼ਾਹ ਨੇ ਯੋਗੀ ਜੀ ਨੂੰ ਕਿਹਾ ਕਿ ਉਹ ਕੋਈ ਪਿਤਾ ਜੀ ਦੀ ਕਥਾ ਸੁਣਾਵੇ। ਇਹ ਸੁਣ ਕੇ ਯੋਗੀ ਦੇ ਨੇਣਾਂ ਵਿਚ ਚਮਕ ਆ ਗਈ ਤੇ ਉਸ ਨੇ ਕਿਹਾ "ਸਚੇ ਪਾਦਸ਼ਾਹ ਜੀਓ ਮੈਂ ਘਰ ਤਿਆਗ ਸਾਧੂ ਬਣ ਗਿਆ ਪਰ ਸ਼ਾਂਤੀ ਪ੍ਰਾਪਤ ਨਾ ਹੋਈ, ਢਾਕਾ ਵਿਖੇ ਭਾਗਾਂ ਨਾਲ ਨੌਵੇਂ ਪਾਦਸ਼ਾਹ ਜੀ ਦੇ ਭਗਤ ਪੁਜਾਰੀ ਬਲਾਕੀ ਨਾਲ ਮੇਲ ਹੋਇਆ ਤਾਂ ਜੀਵਨ ਦਾ ਤੱਤ ਜਾਣਿਆ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਦੀ ਤਾਘ ਲਗੀ ਰਹੀ। ਢਾਕੇ ਤੋਂ ਜਦੋਂ ਪੂਬੜੀ ਪੁਜਾ ਤਾਂ ਪਾਤਸ਼ਾਹ ਜੀ ਦੇ ਇਲਾਹੀ ਦਰਸ਼ਨ ਹੋਏ। ਦਰਸ਼ਨ ਕਰਦਿਆਂ ਹੀ ਮਨ ਸ਼ਾਂਤ ਹੋ ਗਿਆ।

ਜਿਨ੍ਹਾਂ ਚਿਰ ਹਜ਼ੂਰ ਆਸਾਮ ਰਹੇ ਮੈਂ ਸਤਿਗੁਰਾਂ ਦੇ ਨਾਲ ਹੀ ਰਿਹਾ। ਵਿਦਾ ਹੋਣ ਵੇਲੇ ਆਪ ਨੇ ਦਖਣ ਵਿਚ ਰਹਿਣ ਦਾ

ਹੁਕਮ ਕੀਤਾ। ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦਿਆਂ ਦੱਖਣ ਵਿਚ ਆ ਗਿਆ। ਬੁਰਹਾਨ ਪੁਰ ਵਿਖੇ ਇਕ ਸੁੰਦਰ ਅਸਥਾਨ ਵੇਖ ਕੇ ਨਦੀ ਦੇ ਕੰਢੇ ਇਕਾਂਤ ਡੇਰਾ ਲਾ ਲਿਆ ਇਸ ਉਡੀਕ ਵਿਚ ਰਿਹਾ ਕਿ ਅੰਤਲੇ ਸਮੇਂ ਕਦੀ ਤੇਗ਼ ਧਾਰੀ ਗੁਰੂ ਦੇ ਦਰਸ਼ਨ ਹੋ ਜਾਣ ਤਾਂ ਸ਼ਾਂਤੀ ਨਾਲ ਇਸ ਜੀਵਨ ਤੋਂ ਮੁਕਤ ਹੋ ਸਕਾਂ। ਅੱਜ ਮੇਰੇ ਧੰਨ ਭਾਗ ਕਿ ਆਪ ਜੀ ਦੇ ਦਰਸ਼ਨ ਹੋ ਗਏ। ਇਨ੍ਹਾਂ ਆਖ ਕੇ ਯੋਗੀ ਨੇ ਗੁਰੂ ਜੀ ਦੇ ਪ੍ਰਵਾਨ ਚਰਨਾਂ ਤੇ ਮੁੜ ਮਸਤਕ ਰਖ ਦਿਤਾ ਤੇ ਹੱਥ ਜੋੜ ਕੇ ਗੁਰੂ ਜੀ ਨੂੰ ਆਪਣੀ ਕੁਟੀਆ ਵਿਚ ਦਰਸ਼ਨ ਦੇਣ ਦੀ ਬੇਨਤੀ ਕੀਤੀ। ਆਪ ਨੇ ਆਪਣੇ ਸ਼ਰਧਾਲੂ ਦੀ ਬੇਨਤੀ ਪ੍ਰਵਾਨ ਕਰਦਿਆਂ ਦੂਜੇ ਦਿਨ ਉਸ ਦੀ ਕੁਟੀਆ ਵਿਚ ਉਸ ਨੂੰ ਦਰਸ਼ਨ ਦਿਤੇ। ਭਾਈ ਵੀਰ ਸਿੰਘ ਜੀ ਦੀ ਲਿਖਤ ਅਨੁਸਾਰ ਸਤਿਗੁਰੂ ਜੀ ਸਮੇਂ ਸਿਰ ਖਾਲਸਾ ਸਮੇਤ ਆ ਗਏ ਤੇ ਸ਼ਹਿਰ ਦੇ ਬਾਹਰ ਸਿਖ ਸੰਗਤਾਂ ਸਾਰੇ ਆ ਜੁੜੇ ਤੇ ਭਾਰੀ ਭੀੜ ਹੋ ਗਈ ਸਭ ਦੀਆਂ ਪੰਗਤਾਂ ਲਗ ਗਈਆਂ।

ਵਿਚਾਲੇ ਸਤਿਗੁਰੂ ਜੀ ਨੂੰ ਚੰਦਨ ਦੀ ਚੌਕੀ ਤੇ ਬਿਠਾ ਕੇ ਯੋਗੀ ਨੇ ਪੂਜਨ ਤੇ ਆਰਤੀ ਕੀਤੀ।

## ਭਾਈ ਜੈਤਾ ਰਾਮ

ਬੁਰਹਾਨ ਪੁਰ ਵਿਖੇ ਹੀ ਦਾਦੂ ਦੁਆਰੇ ਦੇ ਮਹੰਤ ਜੈਤਾ ਰਾਮ ਨੇ ਦਸਮ ਪਿਤਾ ਦੇ ਦਰਸ਼ਨ ਕੀਤੇ। ਮਹੰਤ ਜੀ ਨੇ ਏਕਾਂਤ ਵਿਚ ਗੁਰੂ ਜੀ ਤੋਂ ਪੁਛ ਕੀਤੀ ਮਹਾਰਾਜ ਆਪ ਦਸਵੇਂ ਗੁਰੂ ਨਾਨਕ ਰੂਪ ਹੋ ਪਰ ਆਪ ਦਾ ਰਾਜਸੀ ਕਰਮ ਸਮਝ ਨਹੀਂ

ਆਇਆ। ਕਲਗੀ ਵਾਲੇ ਨੇ ਮੁਸਕਰਾਂਦਿਆਂ ਕਿਹਾ ਦਾਦੂ ਜੀ  
 “ਹਮ ਇਹ ਕਾਰ ਜਗਤ ਮੇ ਆਏ, ਧਰਮ ਹੇਤ ਗੁਰਦੇਵ ਪਠਾਏ”  
 “ਧਰਮ ਗੁਰੂ ਨਾਨਕ ਦੀ ਗਦੀ ਹੈ ; ਅਸਾਂ ਨੇ ਇਕ ਭੁਲ ਦੂਰ  
 ਕੀਤੀ ਹੈ ਕਿ ਧਰਮ ਕੇਵਲ ਤਿਆਗੀਆਂ ਬਨਬਾਸੀਆਂ ਦਾ  
 ਨਹੀਂ। ਧਰਮ ਸਭ ਲਈ ਹੈ। ਰਾਜ ਵਿਚ ਵੀ ਧਰਮ ਨਿਭ  
 ਸਕਦਾ ਹੈ। ਸਿਪਾਹੀ ਸ਼ਸਤ੍ਰ ਲਾਏ ਰਣ ਵਿਚ ਜੂਝਦਾ ਵੀ  
 ਧਰਮੀ ਹੋ ਸਕਦਾ ਹੈ। ਖਾਲਸੇ ਦਾ ਤੇਜ ਧਰਮ ਦੀ ਨੀਂਹ ਕਰ  
 ਕੇ ਹੈ।’

ਸਾਧੂ ਜੈਤਾ ਰਾਮ ਦੀ ਸ਼ੰਕਾ ਨਿਵਰਤ ਹੋ ਗਈ ਤੇ ਉਹ  
 ਚਰਨਾਂ ਤੇ ਢਹਿ ਪਿਆ। ਇਕ ਰਵਾਇਤ ਅਨੁਸਾਰ ਗੁਰੂ ਜੀ  
 ਛੇ ਮਹੀਨੇ ਤੇ ਕਝ ਦਿਨ ਬੁਰਹਾਨਪੁਰ ਹੀ ਰਹੇ ਤੇ ਹਜ਼ਾਰਾਂ  
 ਸ਼ਰਧਾਲੂ ਆਪ ਦੇ ਚਰਨ ਪਰਸਦੇ ਰਹੇ।

ਉਸ ਸਮੇਂ ਸ਼ਹਿਰ ਦੇ ਬਾਹਰ ਇਕਾਂਤ ਅਸਥਾਨ ਤੇ ਜਿਥੇ  
 ਹਜ਼ੂਰ ਜੀ ਨੇ ਨਿਵਾਸ ਕੀਤਾ ਉਥੇ ਹੀ ਅੱਜ ਗੁਰਦਵਾਰਾ ਬੜੀ  
 ਸੰਗਤ ਸਥਿਤ ਹੈ। ਇਸ ਅਸਥਾਨ ਤੇ ਹੀ ਸ਼ਰਧਾਲੂ ਹਿੰਦੂ-ਸਿਖ  
 ਤੇ ਮੁਸਲਮਾਨ, ਸੂਫੀ ਫਕੀਰ ਤੇ ਆਲਿਮ ਦਰਸ਼ਨਾਂ ਹਿਤ ਆਉਂਦੇ  
 ਰਹੇ ਤੇ ਆਪ ਜੀ ਨਾਲ ਭਗਤੀ ਤੇ ਸ਼ਕਤੀ ਬਾਰੇ ਵਿਚਾਰ  
 ਵਟਾਂਦਰਾ ਕਰਦੇ ਰਹੇ। ਧਰਮ ਹੀ ਜੀਵਨ ਦਾ ਧੁਰਾ ਹੈ, ਧਰਮ  
 ਹੀ ਟੇਕ ਹੈ, ਪਰ ਜਦੋਂ ਕੋਈ ਕਿਸ ਧਰਮ ਤੇ ਹਮਲਾ ਕਰੇ ਤਾਂ ਸਿਖ  
 ਸਤ-ਸਿਪਾਹੀ ਦੇ ਰੂਪ ਵਿਚ ਧਰਮ ਦੀ ਰਖਿਆ ਕਰੇ।

ਸ਼ਾਸਤਰ ਦੀ ਰਖਿਆ ਸ਼ਾਸਤਰ ਤੋਂ ਬਿਨਾ ਨਹੀਂ ਹੋ  
 ਸਕਦੀ, ਇਸ ਸੁਭ ਕਰਮ ਲਈ ਹੀ ਆਪ ਨੇ ਖਾਲਸੇ ਦੀ ਸਾਜਨਾ  
 ਕੀਤੀ ਹੈ।

ਖਾਲਸਾ ਦੇਗ ਤੇ ਤੇਗ ਦਾ ਸੁਮੇਲ ਕਰੇ ਤੇ ਸਤਿ ਦੀ ਜਿਤ

ਵਿਚ ਸਦਾ ਵਿਸ਼ਵਾਸ ਰਖੋ । ਇਹੋ ਹੀ ਸਿਖ ਦਾ ਧਰਮ ਹੈ ।  
 ਖਾਲਸਾ ਪੂਰਨ ਸੰਤ, ਨਾਮ ਦਾ ਰਸੀਆ, ਬਾਣੀ ਦਾ ਪ੍ਰੇਮੀ ਤੇ  
 ਤੇਗ ਧਾਰੀ ਮਨੁਖ ਹੀ ਸੋਭਦਾ ਹੈ ।”

ਗੁਰੂ ਦੇਵ ਜੀ ਦਾ ਇਹ ਵਿਚਾਰ ਸੁਣ ਕੇ ਭਾਈ ਜੈਤਾ  
 ਰਾਮ ਦੀ ਸ਼ੰਕਾ ਦੂਰ ਹੋ ਗਈ ਤੇ ਉਹ ਗੁਰੂ ਜੀ ਦੇ ਚਰਨੀਂ ਢਰਿ  
 ਪਿਆ । ਇਸ ਤਰ੍ਹਾਂ ਬੁਰਹਾਨਪੁਰ ਵਿਖੇ ਕੀਰਤਨ ਤੇ ਕਥਾ ਦਾ  
 ਪ੍ਰਵਾਹ ਜਾਰੀ ਰਿਹਾ । ਭਾਈ ਵੀਰ ਸਿੰਘ ਦੀ ਲਿਖਤ ਅਨੁਸਾਰ  
 ਬੁਰਹਾਨਪੁਰ ਤੋਂ ਚਲ ਕੇ ਆਪ ਗੁਦਾਵਰੀ ਦੇ ਕੰਢੇ ਆਏ । ਰਸਤੇ  
 ਵਿਚ ਅਨੇਕਾਂ ਕੌਤਕ ਵਰਤੇ ਆਖਰ ਆਪ ਨਾਦੇੜ ਪੁਜੇ ।

ਪ੍ਰੋ: ਸਹਿਬ ਸਿੰਘ ਦੀ ਲਿਖਤ ਅਨੁਸਾਰ ਕਲਗੀਧਰ-ਪਿਤਾ  
 ਬਾਦਸ਼ਾਹ ਦੇ ਨਾਲ ੧੭ ਮਈ ਸੰਨ ੧੭੦੮ ਨੂੰ ਨਰਬਦਾ ਦਰਿਆ  
 ਤੋਂ ਪਾਰ ਲਘੇ । ਆਪ ਲਿਖਦੇ ਹਨ ਕਿ ਸਤਿਗੁਰੂ ਜੀ ਆਪਣਾ  
 ਡੇਰਾ ਬਾਦਸ਼ਾਹ ਦੇ ਕੈਂਪ ਤੋਂ ਸਦਾ ਵਖਰਾ ਰਖਦੇ ਰਹੇ । ਆਪ  
 ਨਰਬਦਾ ਤੋਂ ਅਗਾਂਹ ਤਾਪਤੀ ਪਾਰ ਕਰਕੇ ਮਈ ਵਿਚ ਹਜ਼ੂਰ  
 ਬੁਰਹਾਨਪੁਰ ਪੁਜੇ । ਇਥੇ ਸੰਗਤਾਂ ਦੇ ਪ੍ਰੇਮ ਨੇ ਆਪ ਨੂੰ ਕੁਝ ਚਿਰ  
 ਅਟਕਾ ਲਾਇਆ । ਆਪ ਨੇ ਜਿਸ ਜਗ੍ਹਾ ਕੈਂਪ ਲਾਇਆ ਉਹ  
 ਵਰਤਮਾਨ ਅਸਥਾਨ ਹੈ ਜਿਥੇ ਗੁਰਦੁਆਰਾ ਬੜੀ ਸੰਗਤ ਸਥਿਤ  
 ਹੈ । 'ਬੁਰਹਾਨਪੁਰ' ਤੋਂ ਗੁਰੂ ਜੀ ਅਮਰਾਉਤੀ ਤੇ ਫਿਰ ਨਗਰ  
 ਹਿਰੌਲੀ ਪਹੁੰਚੇ ।

ਪ੍ਰੋ: ਹਰਬੰਸ ਸਿੰਘ ਤੇ ਪ੍ਰੋ: ਕਰਤਾਰ ਸਿੰਘ ਜੀ ਦੀ ਖੋਜ  
 ਅਨੁਸਾਰ ਗੁਰੂ ਜੀ ਰਸਤੇ ਵਿਚ ਕਈ ਵੇਰ ਸਾਹੀ-ਡੇਰੇ ਤੋਂ ਵਖ ਹੋ  
 ਕੇ ਨੇੜੇ ਦੇ ਨਗਰਾਂ ਵਿਚ ਚਲੇ ਜਾਂਦੇ ਸਨ । ਕਈ ਵੇਰ ਗੁਰੂ  
 ਸਾਹਿਬ ਸਾਹੀ ਕਾਫਲੇ ਤੋਂ ਅੱਡ ਹੋ ਕੇ ਨਾਲ ਲਗਦੇ ਇਲਾ—  
 ਕਿਆਂ ਵਿਚ ਧਰਮ ਪ੍ਰਚਾਰ ਕਰਨ ਲਈ ਰੁਕ ਜਾਂਦੇ ਸਨ ।

ਇਹਨਾਂ ਵਿਦਵਾਨਾਂ ਦੇ ਖੋਜ ਪਤਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਈ ਵਿਚ ਬੁਰਹਾਨਪੁਰ ਵਿਖੇ ਚਰਨ ਪਾਏ । ਲੋਕਾਂ ਦੇ ਦਿਲਾਂ ਵਿਚ ਆਪ ਲਈ ਡੂੰਘੀ ਸ਼ਰਧਾ ਸਤਿਕਾਰ ਸੀ । ਇਸ ਥਾਂ ਤੇ ਗੁਰੂ ਜੀ ਕੁਝ ਸਮਾਂ ਜ਼ਰੂਰ ਠਹਿਰੇ ਤੇ ਲੋਕਾਂ ਨੂੰ ਅਸ਼ੀਰਵਾਦ ਦੇਂਦੇ ਰਹੇ । ਪ੍ਰੋ: ਸਾਹਿਬ ਜੀ 'ਹਠੀ ਸਿੰਘ ਦੀ ਸਮਾਧ ਵਾਲੀ ਥਾਂ' ਦਾ ਹੀ ਵਰਨਣ ਕਰਦੇ ਹਨ । ਮਾਲੂਮ ਹੁੰਦਾ ਹੈ ਕਿ ਬਾਦਸ਼ਾਹ ਕਿਲੇ ਦੇ ਅੰਦਰ ਵਾਰ ਰਹਿਆ ਤੇ ਗੁਰੂ ਜੀ ਨੇ ਕਿਲੇ ਦੇ ਬਾਹਿਰ ਆਪਣਾ ਵਖਰਾ ਕੈਂਪ ਲਾਇਆ । ਗੁਰੂ ਜੀ ਦੇ ਕੈਂਪ ਤੇ ਖਾਲਸਈ-ਨਿਸ਼ਾਨ ਸਾਹਿਬ ਝੁਲਦਾ ਸੀ ਇਸ ਕਰਕੇ ਆਤਮ-ਰਸੀਆਂ ਨੂੰ ਇਸ ਪਾਸੇ ਵਧਰੇ ਖਿਚ ਸੀ । ਗੁਰੂ ਜੀ ਆਮ ਕਰਕੇ ਪ੍ਰਾਕ੍ਰਿਤਕ—ਸੁੰਦਰਤਾ ਵਿਚ ਹੀ ਨਿਵਾਸ ਰਖਦੇ ਸਨ । ਪੁਰਾਣੀ ਰਵਾਇਤਾਂ ਤੋਂ ਪਤਾ ਲਗਦਾ ਹੈ ਕਿ ਦਸਮ—ਪਾਤਸ਼ਾਹ ਕੇਵਲ ਧਾਰਮਕ ਉਪਦੇਸ਼ ਹੀ ਨਹੀਂ ਸਨ ਦੇਂਦੇ, ਸਗੋਂ ਨਾਲ ਨਾਲ ਦਲੇਰੀ ਤੇ ਨਿਰਭੈਤਾ ਦੀ ਵੀ ਸਿਖਿਆ ਦੇਂਦੇ ਸਨ ।

ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ :

“ਬਹਾਦਰਸ਼ਾਹ ਦਾ ਦਖਣ ਜਾਣਾ ਸੁਣ ਕੇ ਗੁਰੂ ਜੀ ਨੇ ਵੀ ਦਖਣ ਵਲ ਕੂਚ ਕੀਤਾ । ਗਲਬਾਤ ਅਜੇ ਨਿਰਣੇਜਨਕ ਢੰਗ ਨਾਲ ਨਹੀਂ ਸੀ ਹੋਈ । ਇਲੀਅਟ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਖਣ ਵਲ ਨਿਰੋਲ ਘੁੰਮਣ ਲਈ ਹੀ ਆਏ ਸਨ । ਉਹ ਦੁਨੀਆਂ ਨੂੰ ਆਪਣੇ ਸੁਭਾ ਅਨੁਸਾਰ ਧਾਰਮਕ ਸਿਖਿਆ ਵੀ ਦੇਂਦੇ ਜਾਂਦੇ ਸਨ ।

ਤਾਰੀਖ ਬਹਾਦਰਸ਼ਾਹ ਵਿਚ ਸਪਸ਼ਟ ਲਿਖਿਆ ਮਿਲਦਾ ਹੈ ਕਿ ਜਿਸ ਵੇਲੇ ਸ਼ਾਹੀ ਫੌਜ ਦਖਣ ਵਿਚ ਬੁਰਹਾਨਪੁਰ ਵਲ ਨੂੰ

ਕੂਚ ਕਰ ਰਹੀ ਸੀ (ਗੁਰੂ) ਨਾਨਕ ਦੇ ਪੋਤਰਿਆਂ (ਗਦੀ ਨਸੀਨਾਂ) ਵਿਚੋਂ ਗੁਰੂ ਗੋਬਿੰਦ (ਸਿੰਘ) ਇਹਨਾਂ ਇਲਾਕਿਆਂ ਵਿਚ ਸਫ਼ਰ ਕਰਨ ਲਈ ਆਏ ਹੋਏ ਸਨ, ਅਤੇ ਬਾਦਸ਼ਾਹੀ ਕੈਂਪ ਦੇ ਨਾਲ ਨਾਲ ਜਾ ਰਹੇ ਸਨ । ਇਹ ਨਿਤਾਪ੍ਰਤੀ ਸੰਸਾਰੀ ਲੋਕਾਂ ਧਾਰਮਕ ਹਠੀਆਂ ਅਤੇ ਹੋਰ ਹਰ ਪ੍ਰਕਾਰ ਦੇ ਲੋਕਾਂ ਦੇ ਇਕਠਾਂ ਵਿਚ ਵਿਖਿਆਨ ਕਰਿਆ ਕਰਦੇ ਸਨ । ਨਾਲ ਹੀ ਜਦ ਇਕ ਸਿਖ ਨੇ ਭਠ ਪਈ ਦਖਣ ਦੀ ਗਲ ਆਖੀ ਸੀ ਤਾਂ ਗੁਰੂ ਜੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਾ ਆਖੋ । ਦਖਣ ਵੀ ਮੈਨੂੰ ਪਿਆਰਾ ਹੈ ਅਤੇ ਉਥੇ ਕਈ ਬੜੇ ਜ਼ਰੂਰੀ ਕੰਮ ਹੋਣੇ ਹਨ । ਦਖਣ ਵਿਚ ਵੀ ਗਲਬਾਤ ਸਿਰੇ ਚੜ੍ਹੀ ਅਤੇ ਗੁਰੂ ਜੀ ਨੇ ਨਾਦੇੜ ਜਾਣ ਦਾ ਪ੍ਰੋਗਰਾਮ ਬਣਾਇਆ ।

## ਬੰਦਾ ਮਿਲਾਪ

ਦਖਣੀ ਹਿੰਦ ਦੀ ਨਦੀ ਗੋਦਾਵਰੀ ਆਪਣੀ ਪਵਿਤਰਤਾ ਕਰ ਕੇ ਬਹੁਤ ਪ੍ਰਸਿਧ ਹੈ । ਇਸ ਦੇ ਕੰਢੇ ਨਾਦੇੜ ਵਿਖੇ ਇਕ ਬੈਰਾਗੀ ਸਾਧੂ ਦਾ ਆਸ਼ਰਮ ਸੀ ।

ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀ ਲਿਖਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਬੁਰਹਾਨਪੁਰ ਵਿਖੇ ਬੰਦਾ ਸਿੰਘ ਬਾਰੇ ਬਹੁਤ ਕੁਝ ਸੁਣ ਚੁਕੇ ਸਨ । ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਪ ਆਪਣਾ ਵਿਸੇਸ਼ ਮਨ ਬਣਾ ਕੇ ਨਾਦੇੜ ਵਲ ਤੁਰੇ ਸਨ ।

ਬੰਦਾ ਸਿੰਘ ਦਾ ਪਹਿਲਾ ਨਾਮ ਮਾਧੋ ਦਾਸ ਸੀ । ਉਹ

ਵੱਸ਼ਨਵ ਤੇ ਤਾਂਕ੍ਰਿਕ ਮਤ ਦਾ ਸਾਧੂ ਸੀ । ਪਾਤਸ਼ਾਹ ਜੀਓ ਉਸ ਦੇ ਡੇਰੇ ਤੇ ੩ ਸਤੰਬਰ ੧੭੦੮ ਨੂੰ ਪੁਜੇ । ਹਜ਼ੂਰ ਉਸ ਦੇ ਪਲੰਘ ਤੇ ਬੈਠ ਗਏ । ਉਸ ਨੇ ਰਿਧੀਆਂ-ਸਿਧੀਆਂ ਦੁਆਰਾ ਗੁਰੂ ਜੀ ਦਾ ਅਪਮਾਨ ਕਰਨ ਦਾ ਯਤਨ ਕੀਤਾ ਪਰ ਅਸਫਲ ਰਿਹਾ ।

ਗੁਰੂ ਨੇ ਉਸ ਨੂੰ ਕਿਹਾ ਇਹ ਸਭ ਨਾਟਕ-ਚੇਟਕ ਛੱਡ ਕੇ ਉਸ ਨੂੰ ਬੰਦਿਆਂ ਵਾਲੇ ਕੰਮ ਕਰਨੇ ਚਾਹੀਦੇ ਹਨ ।

ਉਸ ਨੂੰ ਸਿੰਘ ਸਜਾ ਕੇ ਪੰਜਾਬ ਤੋਰਿਆ । ਬਖਸ਼ਿਸ਼ ਵਜੋਂ ਪੰਜ ਤੀਰ ਦਿਤੇ । ਹੁਣ ਬੰਦਾ ਸਿੰਘ ਨੇ ਆਪਣੇ ਗੁਰੂ ਨਾਲ ਇਕ-ਰਾਰ ਕੀਤਾ ਕਿ ਉਹ ਮੁਗਲ ਰਾਜ ਦੀ ਜੜ੍ਹ ਨੂੰ ਉਖੜ ਕੇ ਹੀ ਸਾਹ ਲਵੇਗਾ । ਆਪ ਨੇ ਜਲਦੀ ਹੀ ਮਾਤਾ ਸਾਹਿਬ ਦੇਵਾਂ ਨੂੰ ਵੀ ਦਿਲੀ ਭੇਜ ਦਿਤਾ । ਇਹ ਗਲ ਚੇਤੇ ਰਖਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਨੂੰ ਆਪਣਾ ਜਾਨਸੀਨ ਨਹੀਂ ਬਲਕਿ ਖਾਲਸਾ ਫੌਜ ਦਾ ਸੈਨਾਪਤੀ ਬਣਾ ਕੇ ਭੇਜਿਆ ਸੀ ਤੇ ਬਾਬਾ ਬੰਦਾ ਵੀ ਅੰਤਲੇ ਸਾਹਾਂ ਤਕ ਗੁਰੂ ਜੀ ਦਾ ਅਨਿਠ ਸਿਖ ਹੋ ਕੇ ਰਿਹਾ ਤੇ ਸਿਖੀ ਸਿਦਕ ਨਿਭਾਉਂਦਾ ਸ਼ਹੀਦ ਹੋ ਗਿਆ । ਗੁਰੂ ਜੀ ਨੇ ਉਸ ਨੂੰ ਪੰਜ ਤੀਰ, ਨਗਾਰਾ ਤ ਨਿਸ਼ਾਨ ਸਾਹਿਬ ਬਖਸ਼ਿਆ । ਜੰਗਾਂ ਵਿਚ ਇਹ ਤੀਰ ਚਲਦੇ ਰਹੇ, ਨਗਾਰਾ ਵਜਦਾ ਰਿਹਾ ਤੇ ਖਾਲਸਈ ਪਰਚਮ ਝੂਲਦਾ ਰਿਹਾ ।

ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਰਣ ਸਿੰਘ ਤੇ ਭਾਈ ਦਿਆ ਸਿੰਘ ਪੰਜ ਪਿਆਰੇ ਨਾਲ ਭੇਜੇ । ਪੰਜ ਪਿਆਰੇ ਉਸ ਦੀ ਧਾਰਮਕ ਅਗਵਾਈ ਲਈ ਸਨ ਤਾਂ ਜੋ ਬੰਦਾ ਰਣ-ਖੇਤ ਵਿਚ ਧਰਮ ਤਾਂ ਰੱਸ਼ਨੀ ਪ੍ਰਾਪਤ ਹੋ ਸਕੇ ।

## ਜੋਤੀ ਜੋਤ ਸਮਾਵਣਾ

ਸਰਹੰਦ ਦੇ ਨਵਾਬ ਵਜ਼ੀਰ ਖਾਂ ਨੂੰ ਖਬਰਾਂ ਪੁਜਦੀਆਂ ਰਹੀਆਂ ਕਿ ਬਾਦਸ਼ਾਹ ਬਹਾਦਰਸ਼ਾਹ ਗੁਰੂ ਜੀ ਦੇ ਪ੍ਰਭਾਵ ਹੇਠ ਆ ਰਿਹਾ ਹੈ ਤੇ ਕਿਤੇ ਇਹ ਨਾ ਹੋਵੇ ਕਿ ਉਸ ਦੇ ਅਤਿਆਚਾਰਾਂ ਕਰਕੇ ਉਸ ਨੂੰ ਭਾਰੀ ਸਜ਼ਾ ਮਿਲੇ। ਇਸ ਸਜ਼ਾ ਤੋਂ ਡਰਦਿਆਂ ਉਹ ਗੁਰੂ ਜੀ ਨੂੰ ਆਪਣੇ ਰਾਹ ਵਿਚ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਿਹਾ। ਜਦੋਂ ਸਮਰਾਟ ਬਹਾਦਰਸ਼ਾਹ ਨੇ ਆਗਰਾ ਵਿਖੇ ਗੁਰੂ ਜੀ ਦੀ ਸੇਵਾ ਵਿਚ ਖਿਲਾਅਤ ਭੇਟ ਕੀਤੀ ਤਾਂ ਵਜ਼ੀਰ ਖਾਂ ਬਹੁਤ ਹੀ ਡਰ ਗਿਆ। ਉਸ ਨੂੰ ਬਹਾਦਰਸ਼ਾਹ ਵਲੋਂ ਇਹ ਹੁਕਮ ਵੀ ਮਿਲ ਗਿਆ ਸੀ ਕਿ ਉਹ ਸਰਹੰਦ ਦੇ ਖਜ਼ਾਨੇ 'ਚੋਂ ਤਿੰਨ ਸੌ ਰੁਪਏ ਰੋਜ਼ ਗੁਰੂ ਜੀ ਨੂੰ ਭੇਜੇ। ਵਜ਼ੀਰ ਖਾਨ ਨੇ ਦੋ ਪਠਾਣ ਜਮਸ਼ੈਦ ਖਾਂ ਤੇ ਗੁਲ ਖਾ ਨੂੰ ਭੇਜਿਆ। ਦਿਲੀ ਵਿਖੇ ਉਹਨਾਂ ਨੂੰ ਪਤਾ ਲਗਾ ਕਿ ਦਸਮ ਪਿਤਾ ਦਖਣ ਵਲ ਜਾ ਰਹੇ ਹਨ।

ਉਹ ਦੋਵੇਂ ਨਾਦੇੜ ਪੁਜੇ। ਇਤਿਹਾਸ ਦਸਦਾ ਹੈ ਕਿ ਜਦੋਂ ਇਕ ਸ਼ਾਮ ਨੂੰ ਗੁਰੂ ਜੀ ਅਜੇ ਬਿਰਾਜੇ ਹੀ ਸਨ ਕਿ ਜਮਸ਼ੈਦ ਖਾਂ ਨੇ ਪੇਟ ਵਿਚ ਸਖਤ ਵਾਰ ਕਰ ਦਿਤਾ। ਉਸ ਨੇ ਦੂਜਾ ਵਾਰ ਕਰਨ ਲਈ ਜਦੋਂ ਹਥ ਚੁਕਿਆ ਤਾਂ ਸਤਿਗੁਰਾਂ ਨੇ ਇਕੋ ਵਾਰ ਨਾਲ ਹੀ ਉਸ ਨੂੰ ਖਤਮ ਕਰ ਦਿਤਾ।

ਗੁਲ ਖਾਨ ਇਹ ਵੇਖ ਕੇ ਭਜਣ ਲਗਾ ਤਾਂ ਸਿੰਘਾਂ ਨੇ ਉਸਨੂੰ ਪਕੜ ਲਿਆ ਤ ਸਾਰਾ ਭੇਦ ਖੁਲ ਗਿਆ। ਇਹ ਘਟਨਾ ੧੪ ਸਤੰਬਰ ੧੭੦੮ ਦੀ ਹੈ। ਅਹਿਮਦ ਸ਼ਾਹ ਬਟਾਲਵੀ ਨੇ ਲਿਖਿਆ ਹੈ ਕਿ ਕਟਾਰ ਨਾਲ ਦਿਲ, ਜਿਗਰ ਤੇ ਅੰਤੜੀਆਂ ਤਕ ਚੀਰੇ ਗਏ ਸਨ।

“ਅੰਮ੍ਰਿਤ ਗੁਟਕਾ” ਵਿਚ ਵੀ ਇਸ ਭਾਵ ਦਾ ਹੀ ਸਵਿਸਥਾਰ ਬ੍ਰਿਤਾਂਤ ਹੈ।

੬ ਅਕਤੂਬਰ ੧੭੦੮ ਨੂੰ ਇਕ ਭਾਰੀ ਕਮਾਨ ਤੇ ਚਿਲਾ ਚੜਾਉਣ ਨਾਲ ਸੀਤੇ ਫਟਾਂ ਦੇ ਤੌਰੇ ਉਖੜ ਗਏ। ਅੰਤ ਸਮਾਂ ਜਾਣ ਕੇ ਗੁਰੂ ਜੀ ਨੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਕਰ ਦਿਤਾ।

ਭਾਈ ਨੰਦ ਲਾਲ ਜੀ ਦੇ ਰਹਤਿਨਾਮੇ ਵਿਚ ਗੁਰੂ ਰੂਪ ਦਾ ਇਸ ਤਰ੍ਹਾਂ ਵਰਨਣ ਕੀਤਾ ਗਿਆ ਹੈ।

ਗੁਰੂ ਜੀ ਦਾ ਪਹਿਲਾ ਰੂਪ ਅੰਤਰਯਾਮੀ ਦਾ ਹੈ ਜੋ ਹਰ ਥਾਂ ਵਿਆਪਕ ਹੈ। ਦੂਜਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੀਜਾ ਰੂਪ ਖਾਲਸਾ ਹੈ।

ਅਕਤੂਬਰ ੬-੭ ਦੀ ਅਧੀ ਰਾਤ ਤੋਂ ਕੁਝ ਸਮੇਂ ਉਪਰੰਤ ਸਰਬਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਹਜ਼ੂਰ ਜੋਤੀ ਜੋਤ ਸਮ ਗਏ।

ਸ੍ਰੀ ਹਜ਼ੂਰ ਸਾਹਿਬ ਦਸਮ ਪਿਤਾ ਦਾ ਅੰਤਮ ਅਸਥਾਨ ਹੈ। ਤੇ ਹਜ਼ੂਰ ਸਾਹਿਬ ਦੀ ਯਾਤਰਾ ਸਿਖ ਦਾ ਪਰਮ ਧਰਮ ਹੈ। ਹਜ਼ੂਰ ਸਾਹਿਬ ਦੇ ਰਾਹ ਵਿਚ ਬੁਰਹਾਨਪੁਰ ਆਉਂਦਾ ਹੈ ਜਿਥੇ ਹਜ਼ਾਰਾਂ ਪ੍ਰਾਣੀਆਂ ਨੂੰ ਸਤਿਗੁਰਾਂ ਨੇ ਨਾਮ ਦਾਨ ਬਖਸ਼ਿਆ। ਇਸ ਪਵਿਤਰ ਅਸਥਾਨ ਗੁਰਦਵਾਰਾ ਬੜੀ ਸੰਗਤ ਬੁਰਹਾਨਪੁਰ ਦੇ ਦਰਸ਼ਨ ਕਰਨ ਨਾਲ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ।

## ਗੁਰਦਵਾਰਾ ਬੜੀ ਸੰਗਤ ਦਾ ਪ੍ਰਬੰਧ

ਗੁਰਦਵਾਰਾ ਬੜੀ ਸੰਗਤ ਬੁਰਹਾਨਪੁਰ ਦਾ ਅੱਜ ਪ੍ਰਬੰਧ ਪੰਥ ਹਥਾਂ ਵਿਚ ਹੈ ਤੇ ਇਸ 'ਗੁਰਦਵਾਰਾ ਬੜੀ ਸੰਗਤ' ਦੇ ਪ੍ਰਧਾਨ ਪਥ ਦੇ ਨਿਰਮਾਣ ਸੰਵਕ ਸ: ਅਮਰੀਕ ਸਿਘ ਜੀ ਥਾਪੇ ਗਏ ਹਨ।

ਆਪ ਦੀ ਸੁਘੜ ਤੇ ਸਿਆਣੀ ਧਰਮ-ਨੀਤੀ ਕਰ ਕੇ ਅਜ ਇਹ ਇਤਿਹਾਸਕ ਗੁਰਦਵਾਰਾ ਸੰਗਤਾਂ ਦੀ ਅਪਾਰ ਸ਼ਰਧਾ ਦਾ ਕੇਂਦਰ ਬਣ ਗਿਆ ਹੈ। ਇਹ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਸਰਹਦ ਤੇ ਹੈ। ਇਹ ਬਿਉਪਾਰ ਦਾ ਹੀ ਕੇਂਦਰ ਨਹੀਂ ਬਲਕਿ ਪੀਰਾਂ ਫਕੀਰਾਂ ਦੀਆਂ ਬਹੁਤ ਸਾਰੀਆਂ ਯਾਦਗਾਰਾਂ ਹੋਣ ਕਰ ਕੇ ਇਥੇ ਕਈ ਉਰਸ ਤੇ ਮੇਲੇ ਲਗਦੇ ਹਨ। ਹਰ ਵੇਲੇ ਟਰੱਕਾਂ ਦੀ ਆਵਾਜਾਈ ਲਗੀ ਰਹਿੰਦੀ ਹੈ। ਗੁਰਦਵਾਰਾ ਸਾਹਿਬ ਵਲੋਂ ਯਾਤਰੂਆਂ ਲਈ ਕਲਗੀਧਰ ਨਿਵਾਸ ਤੋਂ ਗੁਰੂ ਕਾ ਲੰਗਰ ੨੪ ਘੰਟੇ ਖੁਲਾ ਰਹਿੰਦਾ ਹੈ। ਟਰੱਕਾਂ ਦੇ ਠਹਿਰਣ ਲਈ ਵੀ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਗੁਰਦਵਾਰਾ ਸਾਹਿਬ ਦੀ ਕਮੇਟੀ ਆਪਣੀ ਪੰਜ ਸਾਲਾ ਯਜਨਾ ਅਨੁਸਾਰ ਹੇਠ ਲਿਖੇ ਕਾਰਜ ਕਰ ਰਹੀ ਹੈ। ਇਸ ਨੂੰ ਨੇਪਰੇ ਚਾੜ੍ਹਨ ਲਈ ਲਖਾਂ ਰੁਪਏ ਦੀ ਲੋੜ ਹੈ ਪਰ ਕਮੇਟੀ ਵਲੋਂ ਅਜੇ ਤਕ ਕੋਈ ਉਗਰਾਹੀ, ਜਥਾ ਕਿਤੇ ਵੀ ਨਹੀਂ ਭੇਜਿਆ ਗਿਆ।

ਗੁਰੂ ਜੀ ਦੀ ਅਪਾਰ ਕਿਰਪਾ ਸੰਗਤਾਂ ਦੀ ਨਿਘੀ ਮਿਲ-ਵਰਤਨ ਤੇ ਪ੍ਰਬੰਧਕਾਂ ਦੇ ਉਦਮ ਸਦਕਾ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਬਿਲਡਿੰਗ ਤਿਆਰ ਹੋ ਚੁਕੀ ਹੈ। ਜਲਦੀ ਹੀ ਦਰਸ਼ਨੀ ਡੇਊੜੀ, ਅੰਮ੍ਰਿਤ-ਸਰੋਵਰ ਤੇ ਹਸਪਤਾਲ ਦੀ ਵੀ ਉਸਾਰੀ ਕੀਤੀ ਜਾਵੇਗੀ।

## ਗੁਰੂ ਕਾ ਲੰਗਰ

ਬੇਅੰਤ ਸਗਤਾਂ ਦੀ ਆਵਾਜ਼ਾਈ ਕਰ ਕੇ ਗੁਰੂ ਕਾ ਲੰਗਰ ਦੀ ਬਿਲਡਿੰਗ ਵੀ ਤਿਆਰ ਹੋ ਚੁਕੀ ਹੈ ਜਿਸ ਵਿਚ ਇਕੋ ਸਮੇਂ ਪੰਜ ਸੌ ਮਾਈ-ਭਾਈ ਪ੍ਰਸ਼ਾਦ ਛਕ ਸਕਦੇ ਹਨ। ਇਸ ਇਮਾਰਤ ਦਾ ਨੀਂਹ ਪੱਥਰ ਪੰਥ ਦੀ ਮਹਾਨ ਸ਼ਖਸੀਅਤ ਸੰਤ ਨਿਸਚਲ ਸਿੰਘ ਜੀ ਜਮਨਾ ਨਗਰ ਵਾਲਿਆਂ ਨੇ ਰੱਖਿਆ ਹੈ। ਇਮਾਰਤਾਂ ਦਾ ਵੇਰਵਾ ਇਸ ਪ੍ਰਕਾਰ ਹੈ :

ਕਲਗੀਧਰ ਨਿਵਾਸ : ਕਲਗੀਧਰ ਦੀ ਆਪਾਰ ਕਿਰਪਾ ਦੁਆਰਾ ਕਲਗੀਧਰ ਨਿਵਾਸ ਵਿਚ ੧੦ ਕਮਰੇ ਤਿਆਰ ਹੋ ਚੁਕੇ ਹਨ ਤੇ ੫੦ ਕਮਰਿਆਂ ਦੀ ਹੋਰ ਉਸਾਰੀ ਦੀ ਯੋਜਨਾ ਹੈ। ਯਾਤਰੂਆਂ ਨੂੰ ਪ੍ਰਸ਼ਾਦ ਪਾਣੀ ਮੰਜੇ ਬਿਸਤਰੇ ਤੇ ਹੋਰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਕਮਰਿਆਂ ਦੇ ਨਾਲ ਟਿਊਬਵੱਲ ਤੇ ਕਈ ਨਲਕੇ ਲਾਏ ਗਏ ਹਨ ਤਾਂ ਜੋ ਗੁਰਸਿਖ ਰੋਜ਼ਾਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੇ ਨਾਮ ਜਪਣ ਲਈ ਸੱਚਖੰਡ ਦਰਬਾਰ ਵਿਚ ਹਾਜ਼ਰੀ ਭਰਨ।

## ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ :

ਪ੍ਰਬੰਧਕਾਂ ਦਾ ਵਿਚਾਰ ਹੈ ਕਿ ਇਕ ਉੱਚੀ ਪੱਧਰ ਦਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਖੋਲਿਆ ਜਾਵੇ। ਜਿਸ ਦੇ ਨਾਲ ਰਿਹਾਇਸ਼ ਦਾ ਵੀ ਪ੍ਰਬੰਧ ਹੋਵੇ ਤੇ ਗੁਰਮੁਖੀ ਦੀ ਪੜ੍ਹਾਈ ਲਾਜ਼ਮੀ ਹੋਵੇ।

## ਸਿਖ ਮਿਸ਼ਨਰੀ ਕਾਲਜ :

ਇਸ ਇਲਾਕੇ ਵਿਚ ਵਣਜਾਰੇ ਤੇ ਸਿਖਾਂ ਦੀ ਵਸੋਂ ਵਧੇਰੇ ਹੈ। ਉਹ ਪੂਰਨ ਸ਼ਰਧਾਵਾਨ ਤੇ ਗੁਰੂ ਘਰ ਵਿਚ ਅਤੁਟ ਵਿਸ਼ਵਾਸ ਰਖਦੇ ਹਨ। ਉਨ੍ਹਾਂ ਦੀ ਆਰਥਕ ਅਵਸਥਾ ਤੇ ਧਾਰਮਕ ਜਜ਼ਬਿਆਂ ਦੀ ਪ੍ਰਗਤੀ ਲਈ ਸਿਖ ਮਿਸ਼ਨਰੀ ਕਾਲਜ ਦੀ ਸਕੀਮ ਵੀ ਵਿਚਾਰ ਵਿਚ ਹੈ।

## ਵਿਦਵਾਨ-ਘਰ :

ਗੁਰਬਾਣੀ ਤੇ ਇਤਿਹਾਸ ਦੀ ਰੀਸਰਚ ਕਰਨ ਵਾਲੇ ਵਿਦਵਾਨਾਂ ਲਈ ਇਹ ਅਤਿ ਰਮਣੀਕ ਅਸਥਾਨ ਹੈ। ਵਿਦਵਾਨ ਸਜਣਾਂ ਦੀ ਰਿਹ ਇਸ ਤੇ ਪ੍ਰਸ਼ਾਦ ਦਾ ਵਿਸ਼ੇਸ਼ ਧਿਆਨ ਰਖਿਆ ਜਾਂਦਾ ਹੈ। ਉਹਨਾਂ ਦੇ ਅਧਿਐਨ ਲਈ ਲੌੜੀਂਦੀਆਂ ਪੁਸਤਕਾਂ ਦਾ ਵੀ ਸੰਗ੍ਰਹਿ ਹੈ।

## ਦਸਮੇਸ਼ ਲਾਇਬਰੇਰੀ :

ਦਸਮੇਸ਼ ਜੀ ਦੇ ਮਹਾਨ ਜੀਵਨ ਤੇ ਹੋਰ ਧਾਰਮਕ ਗ੍ਰੰਥਾਂ, ਖੋਜ-ਭਰਪੂਰ ਪੁਸਤਕਾਂ ਪੁਰਾਣੀਆਂ ਲਿਖਤਾਂ ਦਾ ਸੰਗ੍ਰਹਿ ਕੀਤਾ ਜਾ ਰਿਹਾ ਹੈ ਤਾਂ ਜੋ ਯਾਤਰੂ ਆਪਣੇ ਸਮੇਂ ਨੂੰ ਖਵਿੱਤਰ ਗ੍ਰੰਥਾਂ ਦਾ ਅਧਿਐਨ ਕਰ ਕੇ ਸਫਲ ਕਰ ਸਕਣ।

## ਸੁਨਹਿਰੀ ਦਸਖਤੀ ਬੀੜ :

ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੀ ਦਸਖਤੀ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ

ਅੰਮ੍ਰਿਤ ਵੇਲੇ ਦਰਸ਼ਨ ਕਰਾਏ ਜਾਂਦੇ ਹਨ ।

ਇਸ ਮਹਾਨ ਪਵਿਤਰ ਬੀੜ ਤੋਂ ਬਿਨਾਂ ਪ੍ਰਾਚੀਨ ਸ਼ਸਤਰਾਂ ਦੇ ਵੀ ਦਰਸ਼ਨ ਹੁੰਦੇ ਹਨ ।

ਸ੍ਰੀ ਅਖੰਡ ਪਾਠ ਸਾਹਿਬ :—ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਮਈ ੧੯੭੧ ਤੋਂ ਜਾਰੀ ਹੈ । ਸ਼ਰਧਾਲੂ ੧੨੫ ਰੁਪਏ ਜਮਾ ਕਰਾ ਕੇ ਅਖੰਡ ਪਾਠ ਕਰਵਾ ਸਕਦੇ ਹਨ । ਭੋਟਾ ਸਿਧੀ ਗੁਰਦੁਵਾਰਾ ਸਾਹਿਬ ਬੜੀ ਸੰਗਤ ਬੁਰਹਾਨਪੁਰ ਮਧ ਪ੍ਰਦੇਸ਼ ਦੇ ਨਾਂ ਤੇ ਭੇਜੀ ਜਾਵੇ ।

ਗੁਰਪੁਰਬ :—ਗੁਰਦੁਵਾਰਾ ਸਾਹਿਬ ਵਿਖੇ ਭਾਵੇਂ ਸਾਰੇ ਗੁਰ-ਪੁਰਬ ਹੀ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਪਰ ਵਿਸ਼ੇਸ਼ ਕਰ ਦਸਮੇਸ਼ ਪਿਤਾ ਜੀ ਦੇ ਜਨਮ ਉਤਸਵ ਤੇ ਆਲੇ ਦੁਆਲੇ ਤੇ ਸਾਰੇ ਭਾਰਤ ਤੋਂ ਬੇਅੰਤ ਸੰਗਤਾਂ ਦਰਸ਼ਨ ਦੇਂਦੀਆਂ ਹਨ । ਇਸ ਸੁਭ ਦਿਹਾੜੇ ਭਾਰੀ ਦੀਵਾਨ ਤੇ ਜਲੂਸ ਵੀ ਨਿਕਲਦਾ ਹੈ ।

ਇਸ ਇਤਿਹਾਸਕ ਅਸਥਾਨ ਦੀ ਚਰਨ ਧੂੜੀ ਦੋ ਪਰਸਨ ਨਾਲ ਮਾਨਸਕ ਰੋਗ ਹੀ ਦੂਰ ਨਹੀਂ ਹੁੰਦੇ ਸਗੋਂ ਸਰੀਰਕ ਰੋਗਾਂ ਦੇ ਕਸ਼ਟ ਵੀ ਦੂਰ ਹੋ ਜਾਂਦੇ ਹਨ । ਸ਼ਰਧਾਲੂ ਸਿੱਖਾਂ ਤੋਂ ਬਿਨਾਂ ਹਜ਼ਾਰਾਂ ਸਿਧੀ, ਹਿੰਦੂ ਤੇ ਮੁਸਲਮਾਨ ਰੋਜ਼ਾਨਾ ਦਰਸ਼ਨਾਂ ਹਿਤ ਆਉਂਦੇ ਤੇ ਦਸਮੇਸ਼ ਗੁਰੂ ਦੀ ਇਸ ਮਹਾਨ ਸਿਮਰਤੀ ਨੂੰ ਪਰਨਾਮ ਕਰਦੇ ਹਨ ।

## ਬੁਰਹਾਨਪੁਰ ਵਿਖੇ ਵੇਖਣ ਯੋਗ ਥਾਵਾਂ

ਦਿਲੀ ਦਰਵਾਜ਼ਾ :—ਇਸ ਦਰਵਾਜ਼ੇ ਰਾਹੀਂ ਫੌਜਾਂ ਦੀ ਆਵਾ ਜਾਈ ਰਹਿੰਦੀ ਸੀ । ਨਿਜਾਮਉਲ ਮੁਲਕ ਆਸਫਜ਼ਹਾਂ

ਪ੍ਰਥਮ ਦਾ ਪੁਤਰ ਫੀਰੋਜ਼ ਜੰਗ ਇਸੇ ਦਰਵਾਜ਼ੇ ਰਾਹੀਂ ਹੈਦਰਾਬਾਦ ਤੇ ਕਬਜ਼ਾ ਕਰਨ ਲਈ ਆਪਣੀਆਂ ਫੌਜਾਂ ਸਮੇਤ ਲੰਘਿਆ ਸੀ।

ਜਾਮਾ ਮਸਜਦ :—ਬੁਰਹਾਨਪੁਰ ਵਿਖੇ ਫਾਰੂਕੀ ਕਾਲ ਦੀ ਇਕ ਇਤਿਹਾਸਕ ਇਮਾਰਤ ਹੈ ਇਸ ਨੂੰ ਆਦਿਲਸ਼ਾਹ ਬਿਨ ਮੁਬਾਰਿਕ ਸ਼ਾਨ ਫਾਰੂਕੀ ਨੇ ਸੰਨ ੧੫੬੦ ਨੂੰ ਉਸਾਰਿਆ ਸੀ। ਇਸ ਇਮਾਰਤ ਵਿਚ ਸੰਤਾਂ ਦੇ ਪੱਥਰ ਇਸ ਪ੍ਰਕਾਰ ਰੱਖੇ ਗਏ ਹਨ ਕਿ ਜਿਉਂ ਜਿਉਂ ਉਪਰ ਉਠਦੇ ਜਾਂਦੇ ਹਨ ਤਿਉਂ ਤਿਉਂ ਕਮਾਨਾਂ ਤਿਆਰ ਹੁੰਦੀਆਂ ਜਾਂਦੀਆਂ ਹਨ। ਇਸ ਦੇ ਅੰਦਰ ਦੀਆਂ ਮੋਹਿਰਾਬਾਂ ਤੇ ਇਕ ਸ਼ਿਲਾ ਲੇਖ ਸੰਸਕ੍ਰਿਤ ਤੇ ਦੂਜਾ ਸ਼ਿਲਾ ਲੇਖ ਅਰਬੀ ਭਾਸ਼ਾ ਵਿਚ ਹੈ।

ਸ਼ਿਵ ਮੰਦਰ :—ਇਹ ਪ੍ਰਾਚੀਨ ਸ਼ਿਵ ਮੰਦਰ ਨਗਰ ਤੋਂ ੨੦ ਮੀਲ ਦੀ ਦੂਰੀ ਤੇ ਝਿਰ ਪਾਂਜਰਾ ਵਿਖੇ ਹੈ। ਇਹ ਦਖਣੀ ਭਾਰਤ ਦੀ ਕਲਾ-ਕਿਰਤ ਹੈ।

ਦੁਰਗਾ ਦੀ ਮੂਰਤੀ :—ਇਹ ਬੁਰਹਾਨਪੁਰ ਦੇ ਪਾਸ ੨੦ ਮੀਲ ਦੀ ਦੂਰੀ ਤੇ ਸਰਾਏ ਘਾਟ ਤੇ ਸਥਿਤ ਹੈ ਜਿਸ ਦੀ ਕਈ ਪੰਡਾਰੇ ਪੂਜਾ ਕਰਦੇ ਸਨ।

ਸ੍ਰੀ ਸ਼ਾਂਤੀ ਨਾਥ ਜੈਨ ਮੰਦਰ :—ਇਹ ਮੰਦਰ ਪੱਥਰ ਦੀ ਸ਼ਿਲਪ ਕਲਾ ਦਾ ਨਮੂਨਾ ਹੈ। ਇਸ ਦੇ ਸਭਾ ਮੰਡਪ ਦੀ ਛਤ ਤੇ ਭਗਵਾਨ ਸ਼ਾਂਤੀ ਨਾਥ ਤੇ ੨੪ ਤੀਰਥਕਾਰਾਂ ਦੇ ਚਿਤਰ ਹਨ।

ਫਾਰੂਕੀ ਮਕਬਰਾ :—ਨਗਰ ਦੇ ਬਾਹਰ ਉਤਰ ਵਿਚ ਫਾਰੂਕੀ ਖਾਨਦਾਨ ਦੇ ਬਾਦਸ਼ਾਹ ਦੀਆਂ ਕਬਰਾਂ ਹਨ, ਜਿਨ੍ਹਾਂ ਦੇ ਗੁੰਬਦ ਵੇਖਣ ਯੋਗ ਹਨ।

ਸ਼ਾਹਨਵਾਜ਼ ਖਾਨ ਦਾ ਮਕਬਰਾ :—ਅਬਦੁਲ ਰਹੀਮ ਖਾਨ ਖਾਨਾਂ ਦੇ ਵਡੇ ਪੁਤਰ ਸ਼ਾਹਨਿਵਾਜ਼ ਖਾਨ ਦਾ ਨਗਰ ਦੇ ਕੋਲ ਉਤਾਵਲੀ ਨਦੀ ਕੰਢੇ ਕਾਲੇ ਪਥਰ ਦਾ ਸੁੰਦਰ ਮਕਬਰਾ ਹੈ। ਜਹਾਂਗੀਰ ਬਾਦਸ਼ਾਹ ਦਾ ਇਹ ਬੀਰ ਸੋਨਿਕ ਸੀ।

## ਆਹੂ ਖਾਨਾ

ਇਹ ਸ਼ਾਹੀ ਬਾਗ ਕਿਲੇ ਦੇ ਸਾਹਮਣੇ ਤਾਪਤੀ ਨਦੀ ਦੇ ਦੂਜੇ ਕੰਢੇ ਤੇ ਸਥਿਤ ਹੈ। ਇਥੇ ਸ਼ਾਹਜਹਾਨ ਦੀ ਮਲਕਾ ਮੁਮਤਾਜ਼ ਮਹਲ ਨੂੰ ਮਰਨ ਪਿਛੋਂ ਉਸ ਦੀ ਮਿਰਤਕ ਦੇਹ ਨੂੰ ਛੇ ਮਹੀਨੇ ਲਈ ਕਬਰ ਵਿਚ ਰਖਿਆ ਗਿਆ ਸੀ ਤੇ ਬਾਅਦ ਵਿਚ ਆਗਰੇ ਤਾਜ ਮਹਲ ਵਿਚ ਦਫਨਾਈ ਗਈ।

ਬੇਗਮ ਸ਼ਾਹ ਸੁਜਾਹ ਦਾ ਮਕਬਰਾ :—ਇਸ ਮਕਬਰੇ ਵਿਚ ਸ਼ਾਹ ਸੁਜਾਹ ਦੀ ਬੇਗਮ ਦਫਨ ਕੀਤੀ ਗਈ ਇਸ ਦੇ ਅੰਦਰ ਦੀ ਚਿਤਰਕਾਰੀ ਆਗਰਾ ਦੇ ਕਿਲੇ ਦੀ ਚਿਤਰਕਾਰੀ ਨਾਲ ਮਿਲਦੀ ਜੁਲਦੀ ਹੈ।

ਅਕਬਰੀ ਸਰਾਏ :— ਇਸ ਨੂੰ ਜਹਾਂਗੀਰ ਦੇ ਸ਼ਾਸਨ ਕਾਲ ਸਮੇਂ ਅਬਦੁਲ ਰਹੀਮ ਖਾਨ ਖਾਨਾ ਨੇ ਬਣਵਾਇਆ ਸੀ।

ਕਾਲੀ ਮਸਜਿਦ :— ਇਹ ਮਸੀਤ ਫਾਰੂਕੀ ਵੰਸ਼ ਦੇ ਪਹਿਲੇ ਬਾਦਸ਼ਾਹ ਨਸੀਰ ਖਾਂ ਨੇ ਕਾਲੇ ਪਥਰ ਦੀ ਬਣਵਾਈ ਸੀ।

ਇਕ ਦਰਵਾਜ਼ਾ :—ਨਗਰ ਦੇ ਉਤਰੀ ਭਾਗ ਦੇ ਇਸ ਦਰਵਾਜ਼ੇ ਵਿਚੋਂ ਮੁਮਤਾਜ਼ ਮਹਲ ਦਾ ਜਨਾਜ਼ਾ ਆਗਰੇ ਲਿਜਾਇਆ ਗਿਆ ਸੀ।

ਹਜ਼ਰਤ ਸ਼ਾਹ ਭਿਕਾਰੀ ਦਾ ਮਕਬਰਾ :— ਸ਼ਾਹ ਭਿਕਾਰੀ ਪਾਕਪਟਨ ਪੰਜਾਬ ਦੇ ਰਹਿਣ ਵਾਲੇ ਸਨ ਨਦੀ ਉਤਾਵਲੀ ਦੇ ਕੰਢੇ ਇਕ ਉਚੇ ਟਿੱਬੇ ਤੇ ਇਹ ਮਕਬਰਾ ਸਥਿਤ ਹੈ।

ਸ਼ਹਾਦਰਾ :—ਨਗਰ ਤੋਂ ਇਕ ਮੀਲ ਦੀ ਦੂਰੀ ਤੇ ਬੋਹਰਾ ਸਮਾਜ ਦਾ ਕਬਰਿਸਤਾਨ ਹੈ। ਇਹ ਬੋਹਰਾ ਸਮਾਜ ਦਾ ਤੀਰਥ ਸਥਾਨ ਹੈ। ਇਥੇ ਬੋਹਰਿਆਂ ਦੇ ਪੀਰ ਦਫਨਾਏ ਗਏ ਹਨ ਅਤੇ ਹਜ਼ਾਰਾਂ ਬੋਹਰਾ ਯਾਤਰੂ ਰੋਜ਼ਾਨਾ ਦਰਸ਼ਨਾਂ ਲਈ ਆਉਂਦੇ ਹਨ। ਇਹ ਸਥਾਨ ਗੁਰਦਵਾਰਾ ਬੜੀ ਸੰਗਤ ਦੇ ਪਾਸ ਹੀ ਹੈ।

ਬੁਰਹਾਨਪੁਰ ਭਾਰਤ ਵਿਚ ਖੜੀ ਦੇ ਕਪੜੇ ਕਰਕੇ ਵੀ ਬਹੁਤ ਪ੍ਰਸਿਧ ਹੈ। ਇਹ ਚੌਹਾਂ ਪਾਸਿਆਂ ਤੋਂ ਕਿਲੇ ਨਾਲ ਘਿਰਿਆ ਹੈ। ਹਰ ਪਾਸੇ ਪੀਰਾਂ ਫਕੀਰਾਂ ਦੇ ਮਕਬਰੇ ਤੇ ਮਸੀਤਾਂ ਹਨ ਤੇ ਘਰ ਘਰ ਵਿਚ ਖੜੀਆਂ ਲਗੀਆਂ ਹੋਈਆਂ ਹਨ। ਕਿਲੇ ਤੋਂ ਬਾਹਰ ਗੁਰਦਵਾਰਾ ਬੜੀ ਸੰਗਤ ਮੁਖ ਮਾਰਗ ਤੇ ਸਥਿਤ ਹੈ।

SIKHBOOKCLUB.COM

## ਅੰਤਕਾ

ਪ੍ਰਿੰਸੀਪਲ ਬਚਨ ਸਿੰਘ 'ਬਚਨ' ਗੁਜਰਖਾਨੀ ਐਮ. ਏ. ਦਾ ਜਨਮ ੧੫ ਜਨਵਰੀ, ੧੯੧੬ ਨੂੰ ਗੁਜਰਖਾਨ ਜ਼ਿਲਾ ਹਾਵਲ-ਪਿੰਡੀ (ਪਾਕਿਸਤਾਨ) ਵਿਖੇ ਸ. ਮਖਣ ਸਿੰਘ ਦੇ ਗ੍ਰਹਿ ਵਿਖੇ ਹੋਇਆ।

ਆਪ ਨੇ ਪਹਿਲੀ ਵੇਰ ਛੇਵੀਂ ਜਮਾਤ ਵਿਚ ਪੜ੍ਹਨ ਸਮੇਂ ਕਵਿਤਾ ਦੀ ਰਚਨਾ ਕੀਤੀ ਤੇ ਇਕ ਧਾਰਮਿਕ ਸਮਾਗਮ ਵਿਚ ਆਪ ਹੀ ਤਰਨਮ ਗਾ ਕੇ ਸੁਣਾਈ ਜਿਸ ਨੂੰ ਸੁਣਕੇ ਸਰੋਤੇ ਝੁਮ ਉੱਠੇ ਉਪਰੰਤ ਆਪ ਇਕ ਖੁਸ਼-ਆਵਾਜ਼ ਕਵੀ ਦੇ ਰੂਪ ਵਿਚ ਪ੍ਰਸਿੱਧ ਹੋਣ ਲਗੇ। ਜਿਸ ਗੀਰਾ ਸਿੰਘ 'ਦਰਦ' ਨੇ ਆਪ ਨੂੰ ਕਵਿਤਾ ਦੇ ਵਿਭਿੰਨ ਛੰਦਾਂ ਦੀ ਜਾਣਕਾਰੀ ਦਿਤੀ ਤੇ ਆਪ ਇਸ ਅਲਬੇਲੇ ਕਵੀ ਦੇ ਉਸਤਾਦ ਬਣੇ। ਦਸਵੀਂ ਪਾਸ ਕਰਨ ਉਪਰੰਤ ਆਪ ਨੇ ਉੱਚੀ ਵਿਦਿਆ ਪ੍ਰਾਪਤ ਕੀਤੀ ਤੇ ਨਿੱਕੇ ਨਿੱਕੇ ਟਰੈਕਟਾਂ ਦੇ ਰੂਪ ਵਿਚ ਆਪ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਛਪਣ ਲਗੇ। ਉਸ ਸਮੇਂ ਦੀਆਂ ਅਖਬਾਰਾਂ 'ਅਕਾਲੀ' ਤੇ 'ਫੁਲਵਾੜੀ' ਵਿਚ ਆਪ ਦੀਆਂ ਕਵਿਤਾਵਾਂ ਤੇ ਗੀਤ ਪ੍ਰਕਾਸ਼ਤ ਹੁੰਦੇ ਤੇ ਆਪ ਵੀ ਕਵੀ ਦਰਬਾਰ ਦੇ ਸਿੰਗਾਰ ਬਣਨ ਲਗੇ ਭਾਰਤ ਵਿਚ ਕੋਈ

ਵੀ ਕਵੀ ਦਰਬਾਰ-ਹੁੰਦਾ ਉਹ 'ਬਚਨ' ਤੋਂ ਬਿਨਾਂ ਸੰਪੂਰਨ ਨਹੀਂ ਸੀ ਕਹਿਆ ਜਾ ਸਕਦਾ। 'ਬਚਨ' ਬਾਰੇ ਡਾ. ਸੁਰਿੰਦਰ ਕੋਹਲੀ ਲਿਖਦੇ ਹਨ :—“ਬਚਨ ਜਨਤਾ ਦਾ ਕਵੀ ਹੈ। ਇਸ ਦਾ ਗੀਤ ਕਈ ਸਾਲਾਂ ਤੋਂ ਦੇਸ਼ ਦੇ ਵਾਯੂ ਮੰਡਲ ਵਿਚ ਗੂੰਜ ਰਹਿਆ ਹੈ। ਇਸ ਦੇ ਰਸੀਲੇ ਬੋਲਾਂ ਵਿਚ ਇਕ ਖਾਸ ਖਿਚ ਹੈ ਜੋ ਸਰੋਤਿਆਂ ਨੂੰ ਬੰਨ੍ਹ ਬਹਾਉਂਦੀ ਹੈ। ਕਵੀ ਦਰਬਾਰਾਂ ਵਿਚ ਇਸ ਤੋਂ ਬਿਨਾਂ ਰਸ ਨਹੀਂ ਬੱਝਦਾ। “ਰਿੱਖ ਝਿੱਖ” ਇਸ ਦੀ ਪਹਿਲੀ ਪੁਸਤਕ ਹੈ ਇਸ ਦੇ ਵਲਵਲੇ ਤੇ ਢਿਲ ਤਰੰਗ ਸੁਚੱਜੀ ਸ਼ਬਦ ਉਸਾਰੀ ਵਿਚ ਰੂਪਮਾਨ ਹੋਏ ਹਨ : ‘ਬਲੀਦਾਨ’ ਕਵੀ ਦਾ ਧਾਰਮਿਕ ਕਾਵਿ ਸੰਗ੍ਰਹਿ ਹੈ। ਨਵੀਨ ਇਤਿਹਾਸਕ ਪੁਸਤਕਾਂ ਨੂੰ ਇਸ ਨੇ ਪੜ੍ਹਿਆ ਅਤੇ ਨਵੀਨ ਖੋਜ ਦੀ ਟੇਕ ਲੈ ਇਸ ਨੇ ਆਪਣੀਆਂ ਇਤਿਹਾਸਕ ਕਵਿਤਾਵਾਂ ਦੀ ਉਸਾਰੀ ਕੀਤੀ ਹੈ ‘ਕੋਮਲ-ਗੀਤ’ ਇਸ ਦੇ ਸਾਹਿਤਕ ਗੀਤਾਂ ਦਾ ਸੰਗ੍ਰਹਿ ਹੈ। ਇਹ ੧੯੪੬ ਦੀ ਰਚਨਾ ਹੈ। ਇਸ ਸਬੰਧੀ ਅੰਮ੍ਰਿਤਾ ਪ੍ਰੀਤਮ ਲਿਖਦੇ ਹਨ ਲੋਕ ਗੀਤ ਸਾਂਦਾ ਸਵੱਛ ਤੇ ਮਿੱਠੇ ਗੀਤ ਹਨ। ਬਚਨ ਦੀਆਂ ਨਿੱਕੀਆਂ ਨਿੱਕੀਆਂ ਗਲਾਂ ਨਿੱਕੇ ਨਿੱਕੇ ਲਫਜ਼ਾਂ ਵਿਚ ਕਈ ਥਾਂ ਅਸਰ ਡੂੰਘਾ, ਸੰਗੀਤ ਸਿਖਰ ਤੇ ਬਿਆਨ ਵਿਚ ਬਹੁਤ ਜ਼ੋਰ ਹੈ ਤੁਲਨਾ ਵੀ ਸੁਹਣੀ ਵਰਤੀ ਹੈ ‘ਬਚਨ’ ਪਠੋਹਾਰ ਦਾ ਜੰਮ ਪਲ ਹੈ ਇਸ ਪਠੋਹਾਰੀ ਜ਼ਬਾਨ ਵਿਚ ਲਿਖੇ ਗੀਤਾਂ ਵਿਚ ਅਕਹਿ ਵਲਵਲਾ ਤੇ ਸੁਹਪਣ ਹੈ। ‘ਬਚਨ’ ਨੇ ਜ਼ਿੰਦਗੀ ਵਿਚ ਨਿਰਾ ਰੰਗਲਾ ਪਾਸਾ ਹੀ ਤਕਿਆ ਹੈ ਅਜ ਵਡੇਰੀ ਉਮਰ ਵਿਚ ਵੀ ਇਸ ਦੇ ਗੀਤ ਤੇ ਗਜ਼ਲਾਂ ਵਿਚ ਪਿਆਰ ਹੀ ਛਲਕਦਾ ਹੈ।

ਸਵਰਗ ਵਾਸੀ ਮੋਹਣ ਸਿੰਘ ਇਸ ਬਾਰੇ ਲਿਖਦਾ ਹੈ :—ਕਵੀ ਵਿਚ ਬਹੁਤ ਆਹਲਾ ਦਰਜੇ ਦਾ ਸਹੁਜ ਸ਼ਵਾਦ ਹੈ। ਲਫਜ਼ਾਂ ਦੀ

ਖੂਬ ਸੂਰਤੀ, ਖਿਆਲ ਅਤੇ ਯੁੱਧਲੀਆਂ ਜਹੀਆਂ ਪੀੜਾਂ ਕਵੀ ਦੀ ਸ਼ਖਸੀਅਤ ਦਾ ਇਕ ਗੁੱਝੇ ਪੱਖ ਵਲ ਸੰਕੇਤ ਕਰਦੀਆਂ ਹਨ। ਇਹ ਗੁੱਝੀ ਪੀੜ ਕਵਿਤਾਵਾਂ ਵਿਚ ਮਚਲਦੀ ਦਿਸਦੀ ਹੈ ਇਸ ਕਵੀ ਨੂੰ ਲੈ ਤੇ ਖੂਬਸੂਰਤੀ ਦੀ ਬੇਹਦ ਸਮਝ ਹੈ ਅਤੇ ਜ਼ਿੰਦਗੀ ਦਾ ਤਜਰਬਾ ਡੂੰਘਾ ਹੋਣ ਕਰਕੇ ਅਮਰ-ਗੀਤ ਲਿਖ ਸਕਣ ਦੀ ਸਮਰਥਾ ਰਖਦਾ ਹੈ। ਡਾ: ਤ੍ਰਿਲੋਚਨ ਸਿੰਘ ਲਿਖਦੇ ਹਨ :—  
 “ਬਚਨ ਦੇ ਗੀਤਾਂ ਵਿਚ ਕਾਵਯ ਦੀ ਝਲਕ ਥਾਂ ਥਾਂ ਹੈ ਇਨ੍ਹਾਂ ਦੀ ਰਚਨਾ ਵਿਚ ਮਧੁਰਤਾ ਤੇ ਸਰਲਤਾ ਹੈ।

ਭਾਰਤ ਦੀ ਵੰਡ ਉਪਰੰਤ ਕਵੀ—ਬਚਨ ਨੇ ਕਵਿਤਾ ਤੋਂ ਅਗੇਰੇ ਵਾਰਤਕ ਵਲ ਰੁਖ ਕਰ ਲਿਆ ਤੇ ਇਸ ਸਮੇਂ ‘ਬਚਨ ਲੇਖ ਮਾਲਾ’ ਗੁਰੂ ਗੋਬਿੰਦ ਸਿੰਘ ਤੇ ਬੁਰਹਾਨਪੁਰ ਦਾ ਇਤਿਹਾਸ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ (ਪੰਜਾਬੀ, ਹਿੰਦੀ, ਅੰਗਰੇਜ਼ੀ) ਗੁਰੂ ਤੇਗ ਬਹਾਦਰ, ‘ਧਰਮ ਦਾ ਮਾਰਗ’ ਆਦਿ ਵਾਰਤਕ ਪੁਸਤਕਾਂ ਹਨ ਪ੍ਰਸਿਧ ਵਿਦਵਾਨ ਸ: ਕਪੂਰ ਸਿੰਘ ਜੀ ਆਈ. ਸੀ. ਐਸ. ਨੇ ‘ਧਰਮ ਦਾ ਮਾਰਗ’ ਦੇ ਮੁਖ ਬੰਦ ਵਿਚ ਲਿਖਿਆ ਹੈ ਕਿ ‘ਬਚਨ’ ਇਕ ਸੁਘੜ ਤੇ ਸਿਆਣਾ ਵਾਰਤਕ ਲੇਖਕ ਹੈ। ਇਸੇ ਤਰ੍ਹਾਂ ‘ਗੁਰੂ ਤੇਗ ਬਹਾਦਰ’ ਦੇ ਮੁਖ ਬੰਦ ਵਿਚ ਡਾ: ਗੁਰਚਰਨ ਸਿੰਘ ਜੀ ਲਿਖਦੇ ਹਨ ਕਿ ‘ਬਚਨ’ ਮੂਲ ਰੂਪ ਵਿਚ ਇਕ ਸਾਹਿਤਕ ਕਵੀ ਹੈ। ਇਸ ਲਈ ਇਸਦੀ ਵਾਰਤਕ ਵਿਚ ਵੀ ਕਵਿਤਾ ਦੀ ਸ਼ੈਲੀ ਭਾਅ ਮਾਰਦੀ ਹੈ ਤੇ ਇਸ ਦਾ ਬਿਆਨ ਬੜਾ ਰੋਚਕ ਹੈ। ਆਪ ਦੀ ਵਾਰਤਿਕ ਬਾਰੇ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਲਿਖਦੇ ਹਨ ਕਿ ਬਚਨ ਗੁੱਜਰਖਾਨੀ ਇਕ ਵਿਦਵਾਨ ਲੇਖਕ ਹੈ ਤੇ ਇਸ ਦੀ ਧਾਰਮਕ ਰਚਨਾਵਾਂ ਵਿਚ ਵਿਗਿਆਨਕ ਢੁਹਾਂ ਤੇ ਨਵੀਆਂ ਖੋਜਾਂ ਹੁੰਦੀਆਂ ਹਨ। ਇਸ ਤਰ੍ਹਾਂ ਪ੍ਰਸਿਧ ਕਥਾਕਾਰ

ਗਿ: ਸੰਤ ਸਿੰਘ ਮਸਕੀਨ ਲਿਖਦੇ ਹਨ ਕਿ ਪ੍ਰਿੰਸੀਪਲ ਬਚਨ ਸਿੰਘ “ਬਚਨ” ਪੰਥ ਵਿਚ ਇਕ ਉੱਤਮ-ਬੁਧੀ ਜੀਵ, ਕਵੀ ਲੇਖਕ ਤੇ ਕਥਾਕਾਰ ਪ੍ਰਵਾਨਿਤ ਹਨ ਤੇ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਤਿਹਾਸ ਲਿਖਣ ਦਾ ਮਨੋਰਥ ਕੇਵਲ ਘਟਨਾਵਾਂ ਦਾ ਪ੍ਰਗਟਾਵਾ ਨਹੀਂ ਬਲਕਿ ਇਸ ਦਾ ਉਦੇਸ਼ ਮਨੁੱਖੀ ਜ਼ਿੰਦਗੀ ਨੂੰ ਸਹੀ ਸੇਧ ਦੇਣਾ ਵੀ ਹੈ। ਬਚਨ ਜੀ ਇਕ ਸੁਚੱਜੇ ਲੇਖਕ ਤੋਂ ਬਿਨਾਂ ਇਕ ਵਿਦਵਾਨ ਕਥਾਕਾਰ ਵੀ ਹਨ। ਆਪ ਦੀ ਕਹਿਣੀ ਦਾ ਇਕ ਵਖਰਾ ਹੀ ਅੰਦਾਜ਼ ਹੈ। ਗੁਰਦੁਆਰਾ ਸੀਸ ਗੰਜ ਤੇ ਤਖਤ ਸ੍ਰੀ ਪਟਨਾ ਸਾਹਿਬ ਆਪ ਜਦੋਂ ਮੁਖ ਵਾਕ ਦੀ ਕਥਾ ਕਰਦੇ ਹਨ ਤਾਂ ਸੰਗਤਾਂ ਗੁਰਮਤਿ ਦੇ ਅੰਮ੍ਰਿਤ ਛਕਦੀਆਂ ਬਾਣੀ ਵਿਚ ਮਗਨ ਹੋ ਜਾਂਦੀਆਂ ਹਨ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤ-ਸਰ ਵਿਖੇ ਆਪ ਨੂੰ ਇਕ ਬੁੱਧੀ-ਮਾਨ ਕਥਾਕਾਰ ਕਰਕੇ ਸ੍ਰੀ ਦਰਬਾਰ ਸਾਹਿਬ ਕਮੇਟੀ ਵਲੋਂ ਸ੍ਰੀ ਸਾਹਿਬ ਤੇ ੫੦੧ ਰੁ: ਸਿਰੋਪਾਓ ਵਜੋਂ ਬਖਸ਼ਿਸ਼ ਹੋਏ। ਪੰਜਾਬੀ ਭਾਸ਼ਾ ਵਿਭਾਗ ਦੇ ਕਈ ਮੁਕਾਬਲਿਆਂ ਵਿਚ ਆਪ ਪਹਿਲੇ ਦਰਜੇ ਦੇ ਭਾਸ਼ਨ ਕਾਰ ਚੁਣ ਗਏ। ਦੇਸ਼ ਤੋਂ ਬਾਹਿਰ ਵੀ ਆਪ ਨੇ ਬਹੁਤ ਸਨਮਾਨ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਹਾਇਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਹੇ ਤੇ ਅਜ ਕਲ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਬਰਦਵਾਨ (ਪਛੱਮੀ ਬੰਗਾਲ) ਦੇ ਪ੍ਰਿੰਸੀਪਲ ਹਨ ਆਪ ਕਈ ਅਖਬਾਰਾਂ ਦੇ ਸੇਪਾਇਕ ਵੀ ਰਹਿ ਚੁਕੇ ਹਨ। ਇਹ ਹਥਲੀ ਪੁਸਤਕ “ਜੀਵਨ ਗੁਰੂ ਗੋਬਿੰਦ ਸਿੰਘ ਤੇ ਬੁਰਹਾਨਪੁਰ ਦਾ ਇਤਿਹਾਸ” ਆਪ ਦੀ ਮਹਾਨ ਵਿਦਵਤਾ ਦਾ ਪਰਮਾਣ ਹੈ। ਇਨ੍ਹਾਂ ਸ਼ਬਦਾਂ ਨਾਲ ਮੈਂ

ਪ੍ਰਿੰਸੀਪਲ ਬਚਨ ਸਿੰਘ “ਬਚਨ” ਗੁੱਜਰਖਾਨੀ ਐਮ. ਏ. ਦੀ  
ਵਿਦਵਤਾ ਭਰਪੂਰ ਪੁਸਤਕ “ਗੁਰੂ ਗੋਬਿੰਦ ਸਿੰਘ ਤੇ ਬੁਰਹਾਨਪੁਰ  
ਦਾ ਇਤਿਹਾਸ” ਦਾ ਸਵਾਗਤ ਕਰਦਾ ਹਾਂ ।

ਪੰਥ ਸੇਵਕ :—

ਮਾਨ ਸਿੰਘ “ਸ਼ਮਸ਼ੇਰ”

ਜਨਰਲ ਸਕੂਲ, ਗੁਰੂ ਤੇਗ ਬਹਾਦਰ  
ਪਬਲਿਕ ਸਕੂਲ ਤੇ ਐਜੂਕੇਸ਼ਨ  
ਟ੍ਰਸਟ, ਦੁਰਗਾ ਪੁਰ  
(ਵੈਸਟ-ਬੰਗਾਲ)

SIKHBOOKCLUB.COM

